ੴ

ਸੰਥਕੀ
ਕਿਤਾਂਬਨਸਰਬਾਂਨੀ
ਲੀਲਾਂਬਤੀਤਾਂਮ
੧੭ ੧੯੩੯ ~ ੩੪

Front Page Takri Text Transliterated into Devanagari and Roman
श्री:
श्रीरघुनाथोजयति
लीलावती
श्री महाराजा साहब बहादुर जी
की आज्ञानुसार द्विगर्त भाषा द्विगर्त अक्षरों में संवत 1930 विद्याविलास नाम यंत्रालय में बक्शी कृष्ण दयालजी अधिकार से मुद्रित भई
शुभ

śrī:
śrīraghunāthojayati
līlāvatī
śrī mahārājā sāhaba bahādura jī
kī ājñānusāra dvigarta bhāṣā dvigarta akṣaroṃ meṃ saṃvata 1930 vidyāvilāsa nāma yaṃtrālaya meṃ bakśī kṛṣṇa dayālajī adhikāra se mudrita bhaī
śubha

shri:
shriraghunathojayati
lilavati
shri maharaja sahaba bahadura ji
ki ajnyanusara dvigarta bhasha dvigarta aksharom mem samvata 1930 vidyavilasa nama yamtralaya mem bakshi krishna dayalaji adhikara se mudrita bhai
shubha

8807 ~~Lila~~

~~Fach~~

510

Lilavati A23L

Nawal Kishore

ਸ੍ਰੀ:

ਸ੍ਰੀਗੁਰਪੰਥਪ੍ਰਕਾਸ਼

ਜਿਲਦ ਤੀਜੀ

[illegible]

𑇄𑆯𑇀𑆫𑆵𑆓𑆟𑆼𑆯𑆳𑆪𑆤𑆩𑆂

[illegible]

सूत्र									
१	२	३	४	५	६	७	८	९	१०
२	४	६	८	१०	१२	१४	१६	१८	२०
३	६	९	१२	१५	१८	२१	२४	२७	३०
४	८	१२	१६	२०	२४	२८	३२	३६	४०
५	१०	१५	२०	२५	३०	३५	४०	४५	५०
६	१२	१८	२४	३०	३६	४२	४८	५४	६०
७	१४	२१	२८	३५	४२	४९	५६	६३	७०
८	१६	२४	३२	४०	४८	५६	६४	७२	८०
९	१८	२७	३६	४५	५४	६३	७२	८१	९०
१०	२०	३०	४०	५०	६०	७०	८०	९०	१००
दिवौसी									
११	१२	१३	१४	१५	१६	१७	१८	१९	२०
२२	२४	२६	२८	३०	३२	३४	३६	३८	४०
३३	३६	३९	४२	४५	४८	५१	५४	५७	६०

४४	४८	५२	५६	६०	६४	६८	७२	७६	८०
५५	६०	६५	७०	७५	८०	८५	९०	९५	१००
६६	७२	७८	८४	९०	९६	१०२	१०८	११४	१२०
७७	८४	९१	९८	१०५	११२	११९	१२६	१३३	१४०
८८	९६	१०४	११२	१२०	१२८	१३६	१४४	१५२	१६०
९९	१०८	११७	१२६	१३५	१४४	१५३	१६२	१७१	१८०
११०	१२०	१३०	१४०	१५०	१६०	१७०	१८०	१९०	२००
२१	२२	२३	२४	२५	२६	२७	२८	२९	३०
४२	४४	४६	४८	५०	५२	५४	५६	५८	६०
६३	६६	६९	७२	७५	७८	८१	८४	८७	९०
८४	८८	९२	९६	१००	१०४	१०८	११२	११६	१२०
१०५	११०	११५	१२०	१२५	१३०	१३५	१४०	१४५	१५०
१२६	१३२	१३८	१४४	१५०	१५६	१६२	१६८	१७४	१८०
१४७	१५४	१६१	१६८	१७५	१८२	१८९	१९६	२०३	२१०

नी·द·क्रं·५

१६८	१७६	१८४	१९२	२००	२०८	२१६	२२४	२३२	२४०
१८९	१९८	२०७	२१६	२२५	२३४	२४३	२५२	२६१	२७०
२१०	२२०	२३०	२४०	२५०	२६०	२७०	२८०	२९०	३००
३१	३२	३३	३४	३५	३६	३७	३८	३९	४०
६२	६४	६६	६८	७०	७२	७४	७६	७८	८०
९३	९६	९९	१०२	१०५	१०८	१११	११४	११७	१२०
१२४	१२८	१३२	१३६	१४०	१४४	१४८	१५२	१५६	१६०
१५५	१६०	१६५	१७०	१७५	१८०	१८५	१९०	१९५	२००
१८६	१९२	१९८	२०४	२१०	२१६	२२२	२२८	२३४	२४०
२१७	२२४	२३१	२३८	२४५	२५२	२५९	२६६	२७३	२८०
२४८	२५६	२६४	२७२	२८०	२८८	२९६	३०४	३१२	३२०
२७९	२८८	२९७	३०६	३१५	३२४	३३३	३४२	३५१	३६०
३१०	३२०	३३०	३४०	३५०	३६०	३७०	३८०	३९०	४००

सवाये

१।१।	१५।१८॥	२९।३६।	४३।५३॥
२।२॥	१६।२०	३०।३७॥	४४।५५
३।३॥।	१७।२१।	३१।३८॥।	४५।५६।
४।५	१८।२२॥	३२।४०	४६।५७॥
५।६।	१९।२३॥।	३३।४१।	४७।५८॥।
६।७॥	२०।२५	३४।४२॥	४८।६०
७।८॥।	२१।२६।	३५।४३॥।	४९।६१।
८।१०	२२।२७॥	३६।४५	५०।६२॥
९।११।	२३।२८॥।	३७।४६।	५१।६३॥।
१०।१२॥	२४।३०	३८।४७॥	५२।६५
११।१३॥।	२५।३१।	३९।४८॥।	५३।६६।
१२।१५	२६।३२॥	४०।५०	५४।६७॥
१३।१६।	२७।३३॥।	४१।५१।	५५।६८॥।
१४।१७॥	२८।३५	४२।५२॥	५६।७०

गी·द·शु·७

५७॥ ७१।	७२॥ ९०	८७॥ १०८॥।
५८॥ ७२॥	७३॥ ९१।	८८॥ ११०
५९॥ ७३॥।	७४॥ ९२॥	८९॥ १११।
६०॥ ७५	७५॥ ९३॥।	९०॥ ११२॥
६१॥ ७६।	७६॥ ९५	९१॥ ११३॥।
६२॥ ७७॥	७७॥ ९६।	९२॥ ११५
६३॥ ७८॥।	७८॥ ९७॥	९३॥ ११६।
६४॥ ८०	७९॥ ९८॥।	९४॥ ११७॥
६५॥ ८१।	८०॥ १००	९५॥ ११८॥।
६६॥ ८२॥	८१॥ १०१।	९६॥ १२०
६७॥ ८३॥।	८२॥ १०२॥	९७॥ १२१।
६८॥ ८५	८३॥ १०३॥।	९८॥ १२२॥
६९॥ ८६।	८४॥ १०५	९९॥ १२३॥।
७०॥ ८७॥	८५॥ १०६।	१००॥ १२५
७१॥ ८८॥।	८६॥ १०७॥	

ॐ ठ

१ ॥ १॥	१५ ॥ २२॥	२९ ॥ ४३॥
२ ॥ ३	१६ ॥ २४	३० ॥ ४५
३ ॥ ४॥	१७ ॥ २५॥	३१ ॥ ४६॥
४ ॥ ६	१८ ॥ २७	३२ ॥ ४८
५ ॥ ७॥	१९ ॥ २८॥	३३ ॥ ४९॥
६ ॥ ९	२० ॥ ३०	३४ ॥ ५१
७ ॥ १०॥	२१ ॥ ३१॥	३५ ॥ ५२॥
८ ॥ १२	२२ ॥ ३३	३६ ॥ ५४
९ ॥ १३॥	२३ ॥ ३४॥	३७ ॥ ५५॥
१० ॥ १५	२४ ॥ ३६	३८ ॥ ५७
११ ॥ १६॥	२५ ॥ ३७॥	३९ ॥ ५८॥
१२ ॥ १८	२६ ॥ ३९	४० ॥ ६०
१३ ॥ १९॥	२७ ॥ ४०॥	४१ ॥ ६१॥
१४ ॥ २१	२८ ॥ ४२	४२ ॥ ६२

ત્રી·દ·ગુ·૯

૪૩	૧॥	૬૪॥	૫૬	૧॥	૮૪
૪૪	૧॥	૬૬	૫૭	૧॥	૮૫॥
૪૫	૧॥	૬૭॥	૫૮	૧॥	૮૭
૪૬	૧॥	૬૯	૫૯	૧॥	૮૮॥
૪૭	૧॥	૭૦॥	૬૦	૧॥	૯૦
૪૮	૧॥	૭૨	૬૧	૧॥	૯૧॥
૪૯	૧॥	૭૩॥	૬૨	૧॥	૯૩
૫૦	૧॥	૭૫	૬૩	૧॥	૯૪॥
૫૧	૧॥	૭૬॥	૬૪	૧॥	૯૬
૫૨	૧॥	૭૮	૬૫	૧॥	૯૭॥
૫૩	૧॥	૭૯॥	૬૬	૧॥	૯૯
૫૪	૧॥	૮૧	૬૭	૧॥	૧૦૦॥
૫૫	૧॥	૮૨॥	૬૮	૧॥	૧૦૨
			૬૯	૧॥	૧૦૩॥
			૭૦	૧॥	૧૦૫

७१	१॥	१०६॥	८६	१॥	१२९
७२	१॥	१०८	८७	१॥	१३०॥
७३	१॥	१०९॥	८८	१॥	१३२
७४	१॥	१११	८९	१॥	१३३॥
७५	१॥	११२॥	९०	१॥	१३५
७६	१॥	११४	९१	१॥	१३६॥
७७	१॥	११५॥	९२	१॥	१३८
७८	१॥	११७	९३	१॥	१३९॥
७९	१॥	११८॥	९४	१॥	१४१
८०	१॥	१२०	९५	१॥	१४२॥
८१	१॥	१२१॥	९६	१॥	१४४
८२	१॥	१२३	९७	१॥	१४५॥
८३	१॥	१२४॥	९८	१॥	१४७
८४	१॥	१२६	९९	१॥	१४८॥
८५		१२७॥	१००	१॥	१५०

श्री·द०कु-११

ढंया					
१	२॥	२॥	१५	२॥	३७॥
२	२॥	५	१६	२॥	४०
३	२॥	७॥	१७	२॥	४२॥
४	२॥	१०	१८	२॥	४५
५	२॥	१२॥	१९	२॥	४७॥
६	२॥	१५	२०	२॥	५०
७	२॥	१७॥	२१	२॥	५२॥
८	२॥	२०	२२	२॥	५५
९	२॥	२२॥	२३	२॥	५७॥
१०	२॥	२५	२४	२॥	६०
११	२॥	२७॥	२५	२॥	६२॥
१२	२॥	३०	२६	२॥	६५
१३	२॥	३२॥	२७	२॥	६७॥
१४	२॥	३५	२८	२॥	७०

ज्ञी० द० भु० १०

७१	१॥	१०६॥	८६	१॥	१२९
७२	१॥	१०८	८७	१॥	१३०॥
७३	१॥	१०९॥	८८	१॥	१३२
७४	१॥	१११	८९	१॥	१३३॥
७५	१॥	११२॥	९०	१॥	१३५
७६	१॥	११४	९१	१॥	१३६॥
७७	१॥	११५॥	९२	१॥	१३८
७८	१॥	११७	९३	१॥	१३९॥
७९	१॥	११८॥	९४	१॥	१४१
८०	१॥	१२०	९५	१॥	१४२॥
८१	१॥	१२१॥	९६	१॥	१४४
८२	१॥	१२३	९७	१॥	१४५॥
८३	१॥	१२४॥	९८	१॥	१४७
८४	१॥	१२६	९९	१॥	१४८॥
८५		१२७॥	१००	१॥	१५०

श्री·द०ज-११

उर्य

१	२॥	२॥	१५	२॥	३७॥
२	२॥	५	१६	२॥	४०
३	२॥	७॥	१७	२॥	४२॥
४	२॥	१०	१८	२॥	४५
५	२॥	१२॥	१९	२॥	४७॥
६	२॥	१५	२०	२॥	५०
७	२॥	१७॥	२१	२॥	५२॥
८	२॥	२०	२२	२॥	५५
९	२॥	२२॥	२३	२॥	५७॥
१०	२॥	२५	२४	२॥	६०
११	२॥	२७॥	२५	२॥	६२॥
१२	२॥	३०	२६	२॥	६५
१३	२॥	३२॥	२७	२॥	६७॥
१४	२॥	३५	२८	२॥	७०

२९	२॥	७२॥	४४	२॥	११०
३०	२॥	७५	४५	२॥	११२॥
३१	२॥	७७॥	४६	२॥	११५
३२	२॥	८०	४७	२॥	११७॥
३३	२॥	८२॥	४८	२॥	१२०
३४	२॥	८५	४९	२॥	१२२॥
३५	२॥	८७॥	५०	२॥	१२५
३६	२॥	९०	५१	२॥	१२७॥
३७	२॥	९२॥	५२	२॥	१३०
३८	२॥	९५	५३	२॥	१३२॥
३९	२॥	९७॥	५४	२॥	१३५
४०	२॥	१००	५५	२॥	१३७॥
४१	२॥	१०२॥	५६	२॥	१४०
४२	२॥	१०५	५७	२॥	१४२॥
४३	२॥	१०७॥	५८	२॥	१४५

५९	२॥	१४७॥	७४	२॥	१८५
६०	२॥	१५०	७५	२॥	१८७॥
६१	२॥	१५२॥	७६	२॥	१९०
६२	२॥	१५५	७७	२॥	१९२॥
६३	२॥	१५७॥	७८	२॥	१९५
६४	२॥	१६०	७९	२॥	१९७॥
६५	२॥	१६२॥	८०	२॥	२००
६६	२॥	१६५	८१	२॥	२०२॥
६७	२॥	१६७॥	८२	२॥	२०५
६८	२॥	१७०	८३	२॥	२०७॥
६९	२॥	१७२॥	८४	२॥	२१०
७०	२॥	१७५	८५	२॥	२१२॥
७१	२॥	१७७॥	८६	२॥	२१५
७२	२॥	१८०	८७	२॥	२१७॥
७३	२॥	१८२॥	८८	२॥	२२०

८९	२॥	२२२॥	९५	२॥	२३७॥
९०	२॥	२२५	९६	२॥	२४०
९१	२॥	२२७॥	९७	२॥	२४२॥
९२	२॥	२३०	९८	२॥	२४५
९३	२॥	२३२॥	९९	२॥	२४७॥
९४	२॥	२३५	१००	२॥	२५०

[illegible]

१	।।।	।।।	९	।।।	६।।।	१७	।।।	१२।।।
२	।।।	१॥	१०	।।।	७॥	१८	।।।	१३॥
३	।।।	२।	११	।।।	८।	१९	।।।	१४।
४	।।।	३	१२	।।।	९	२०	।।।	१५
५	।।।	३।।।	१३	।।।	९।।।	२१	।।।	१५।।।
६	।।।	४॥	१४	।।।	१०॥	२२	।।।	१६॥
७	।।।	५।	१५	।।।	११।	२३	।।।	१७।
८	।।।	६	१६	।।।	१२	२४	।।।	१८

जी· द· ३· १५

२५ ।।। १८।।।	४० ।।। ३०	५५ ।।। ४१।
२६ ।।। १९।।	४१ ।।। ३०।।।	५६ ।।। ४२
२७ ।।। २०।	४२ ।।। ३१।।	५७ ।।। ४२।।।
२८ ।।। २१	४३ ।।। ३२।	५८ ।।। ४३।।
२९ ।।। २१।।।	४४ ।।। ३३	५९ ।।। ४४।
३० ।।। २२।।	४५ ।।। ३३।।।	६० ।।। ४५
३१ ।।। २३।	४६ ।।। ३४।।	६१ ।।। ४५।।।
३२ ।।। २४	४७ ।।। ३५।	६२ ।।। ४६।।
३३ ।।। २४।।।	४८ ।।। ३६	६३ ।। ४७।
३४ ।।। २५।।	४९ ।।। ३६।।।	६४ ।।। ४८
३५ ।।। २६।	५० ।।। ३७।।	६५ ।।। ४८।।।
३६ ।।। २७	५१ ।।। ३८।	६६ ।।। ४९।।
३७ ।।। २७।।।	५२ ।।। ३९	६७ ।।। ५०।
३८ ।।। २८।।	५३ ।।। ३९।।।	६८ ।।। ५१
३९ ।।। २९।	५४ ।।। ४०।।	६९ ।।। ५१।।।

શ્રી૦ ૬૦ ક્રુ૦ ૧૬

૭૦	॥।	૫૨॥	૮૫	॥।	૬૩॥।
૭૧	॥।	૫૩।	૮૬	॥।	૬૪॥
૭૨	॥।	૫૪	૮૭	॥।	૬૫।
૭૩	॥।	૫૪॥।			
૭૪	॥।	૫૫॥	૮૮	॥।	૬૬
૭૫	॥।	૫૬।	૮૯	॥।	૬૬॥।
૭૬	॥।	૫૭	૯૦	॥।	૬૭॥
૭૭	॥।	૫૭॥।	૯૧	॥।	૬૮।
૭૮	॥।	૫૮॥	૯૨	॥।	૬૯
૭૯	॥।	૫૯।	૯૩	॥।	૬૯॥।
૮૦	॥।	૬૦	૯૪	॥।	૭૦॥
૮૧	॥।	૬૦॥।	૯૫	॥।	૭૧।
૮૨	॥।	૬૧॥	૯૬	॥।	૭૨
૮૩	॥।	૬૨।	૯૭	॥।	૭૨॥।
૮૪	॥।	૬૩	૯૮	॥।	૭૩॥
			૯૯	॥।	૭૪।
			૧૦૦	॥।	૭૫

नी· द· तु· ८

ऊँट					
१	३॥	३॥	१५	३॥	५२॥
२	३॥	७	१६	३॥	५६
३	३॥	१०॥	१७	३॥	५९॥
४	३॥	१४	१८	३॥	६३
५	३॥	१७॥	१९	३॥	६६॥
६	३॥	२१	२०	३॥	७०
७	३॥	२३॥	२१	३॥	७३॥
८	३॥	२८	२२	३॥	७७
९	३॥	३१॥	२३	३॥	८०॥
१०	३॥	३५	२४	३॥	८४
११	३॥	३८॥	२५	३॥	८७॥
१२	३॥	४२	२६	३॥	९१
१३	३॥	४५॥	२७	३॥	९४॥
१४	३॥	४९	२८	३॥	९८

२९	३॥	१०१॥	४४	३॥	१५४
३०	३॥	१०५	४५	३॥	१५७॥
३१	३॥	१०८॥	४६	३॥	१६१
३२	३॥	११२	४७	३॥	१६४॥
३३	३॥	११५॥	४८	३॥	१६८
३४	३॥	११९	४९	३॥	१७१॥
३५	३॥	१२२॥	५०	३॥	१७५
३६	३॥	१२६	५१	३॥	१७८॥
३७	३॥	१२९॥	५२	३॥	१८२
३८	३॥	१३३	५३	३॥	१८५॥
३९	३॥	१३६॥	५४	३॥	१८९
४०	३॥	१४०	५५	३॥	१९२॥
४१	३॥	१४३॥	५६	३॥	१९६
४२	३॥	१४७	५७	३॥	१९९॥
४३	३॥	१५०॥	५८	३॥	२०३

ની: ઇ: ફું: ૧૫

૫૯	રૂ॥	૨૦૬॥	૭૪	રૂ॥	૨૫૯
૬૦	રૂ॥	૨૧૦	૭૫	રૂ॥	૨૬૨॥
૬૧	રૂ॥	૨૧૩॥	૭૬	રૂ॥	૨૬૬
૬૨	રૂ॥	૨૧૭	૭૭	રૂ॥	૨૬૯॥
૬૩	રૂ॥	૨૨૦॥	૭૮	રૂ॥	૨૭૩
૬૪	રૂ॥	૨૨૪	૭૯	રૂ॥	૨૭૬॥
૬૫	રૂ॥	૨૨૭॥	૮૦	રૂ॥	૨૮૦
૬૬	રૂ॥	૨૩૧	૮૧	રૂ॥	૨૮૩॥
૬૭	રૂ॥	૨૩૪॥	૮૨	રૂ॥	૨૮૭
૬૮	રૂ॥	૨૩૮	૮૩	રૂ॥	૨૯૦॥
૬૯	રૂ॥	૨૪૧॥	૮૪	રૂ॥	૨૯૪
૭૦	રૂ॥	૨૪૫	૮૫	રૂ॥	૨૯૭॥
૭૧	રૂ॥	૨૪૮॥	૮૬	રૂ॥	૩૦૧
૭૨	રૂ॥	૨૫૨	૮૭	રૂ॥	૩૦૪॥
૭૩	રૂ॥	૨૫૫	૮૮	રૂ॥	૩૦૮

८९	३॥	३११॥	९५	३॥	३३२॥
९०	३॥	३१५	९६	३॥	३३६
९१	३॥	३१८॥	९७	३॥	३३९॥
९२	३॥	३२२	९८	३॥	३४३
९३	३॥	३२५॥	९९	३॥	३४६॥
९४	३॥	३२९	१००	३॥	३५०

ॐग

१	४॥	४॥	९	४॥	४०॥
२	४॥	९	१०	४॥	४५
३	४॥	१३॥	११	४॥	४९॥
४	४॥	१८	१२	४॥	५४
५	४॥	२२॥	१३	४॥	५८॥
६	४॥	२७	१४	४॥	६३
७	४॥	३१॥	१५	४॥	६७॥
८	४॥	३६	१६	४॥	७२

૧૭	ઘા	૭૬॥	૩૨	ઘા	૧૪૪
૧૮	ઘા	૮૧	૩૩	ઘા	૧૪૮॥
૧૯	ઘા	૮૫॥	૩૪	ઘા	૧૫૩
૨૦	ઘા	૯૦	૩૫	ઘા	૧૫૭॥
૨૧	ઘા	૯૪॥	૩૬	ઘા	૧૬૨
૨૨	ઘા	૯૯	૩૭	ઘા	૧૬૬॥
૨૩	ઘા	૧૦૩॥	૩૮	ઘા	૧૭૧
૨૪	ઘા	૧૦૮	૩૯	ઘા	૧૭૫॥
૨૫	ઘા	૧૧૨॥	૪૦	ઘા	૧૮૦
૨૬	ઘા	૧૧૭	૪૧	ઘા	૧૮૪॥
૨૭	ઘા	૧૨૧॥	૪૨	ઘા	૧૮૯
૨૮	ઘા	૧૨૬	૪૩	ઘા	૧૯૩॥
૨૯	ઘા	૧૩૦॥	૪૪	ઘા	૧૯૮
૩૦	ઘા	૧૩૫	૪૫	ઘા	૨૦૨॥
૩૧	ઘા	૧૩૯॥	૪૬	ઘા	૨૦૭

४७	धा॥	२१३॥	६२	धा॥	२७९
४८	धा॥	२१६	६३	धा॥	२८३॥
४९	धा॥	२२०॥	६४	धा॥	२८८
५०	धा॥	२२५	६५	धा॥	२९२॥
५१	धा॥	२२९॥	६६	धा॥	२९७
५२	धा॥	२३४	६७	धा॥	३०१॥
५३	धा॥	२३८॥	६८	धा॥	३०६
५४	धा॥	२४२	६९	धा॥	३१०॥
५५	धा॥	२४७॥	७०	धा॥	३१५
५६	धा॥	२५२	७१	धा॥	३१९॥
५७	धा॥	२५६॥	७२	धा॥	३२४
५८	धा॥	२६१	७३	धा॥	३२८॥
५९	धा॥	२६५॥	७४	धा॥	३३३
६०	धा॥	२७०	७५	धा॥	३३७॥
६१	धा॥	२७४॥	७६	धा॥	३४२

७७	४॥	३४६॥	९२	४॥	४१४
७८	४॥	३५१	९३	४॥	४१८॥
७९	४॥	३५५॥	९४	४॥	४२३
८०	४॥	३६०	९५	४॥	४२७॥
८१	४॥	३६४॥	९६	४॥	४३२
८२	४॥	३६९	९७	४॥	४३६॥
८३	४॥	३७३॥	९८	४॥	४४१
८४	४॥	३७८	९९	४॥	४४५॥
८५	४॥	३८२॥	१००	४॥	४५०
८६	४॥	३८७			
८७	४॥	३९१॥			
८८	४॥	३९६			
८९	४॥	४००॥			
९०	४॥	४०५			
९१	४॥	४०९॥			

दह्ली ग्यारी

११	११	१२१	१२	१५	१८०	१३	१९	२४७
११	१२	१३२	१२	१६	१९२	१३	२०	२६०
११	१३	१४३	१२	१७	२०४	१४	११	१५४
११	१४	१५४	१२	१८	२१६	१४	१२	१६८
११	१५	१६५	१२	१९	२२८	१४	१३	१८२
११	१६	१७६	१२	२०	२४०	१४	१४	१९६
११	१७	१८७	१३	११	१४३	१४	१५	२१०
११	१८	१९८	१३	१२	१५६	१४	१६	२२४
११	१९	२०९	१३	१३	१६९	१४	१७	२३८
११	२०	२२०	१३	१४	१८२	१४	१८	२५२
१२	११	१३२	१३	१५	१९५	१४	१९	२६६
१२	१२	१४४	१३	१६	२०८	१४	२०	२८०
१२	१३	१५६	१३	१७	२२१	१५	११	१६५
१२	१४	१६८	१३	१८	२३४	१५	१२	१८०

त्री·द·तु·२५

१५	१३	१९५	१६	१८	२८८	१८	१३	२३४
१५	१४	२१०	१६	१९	३०४	१८	१४	२५२
१५	१५	२२५	१६	२०	३२०	१८	१५	२७०
१५	१६	२४०	१७	११	१८७	१८	१६	२८८
१५	१७	२५५	१७	१२	२०४	१८	१७	३०६
१५	१८	२७०	१७	१३	२२१	१८	१८	३२४
१५	१९	२८५	१७	१४	२३८	१८	१९	३४२
१५	२०	३००	१७	१५	२५५	१८	२०	३६०
१६	११	१७६	१७	१६	२७२	१९	११	२०९
१६	१२	१९२	१७	१७	२८९	१९	१२	२२८
१६	१३	२०८	१७	१८	३०६	१९	१३	२४७
१६	१४	२२४	१७	१९	३२३	१९	१४	२६६
१६	१५	२४०	१७	२०	३४०	१९	१५	२८५
१६	१६	२५६	१८	११	१९८	१९	१६	३०४
१६	१७	२७२	१८	१२	२१६	१९	१७	३२३

१९	१८	३४२	२१	१३	२७३	२२	१८	३९६
१९	१९	३६१	२१	१४	२९४	२२	१९	४१८
१९	२०	३८०	२१	१५	३१५	२२	२०	४४०
२०	११	२२०	२१	१६	३३६	२३	११	२५३
२०	१२	२४०	२१	१७	३५७	२३	१२	२७६
२०	१३	२६०	२१	१८	३७८	२३	१३	२९९
२०	१४	२८०	२१	१९	३९९	२३	१४	३२२
२०	१५	३००	२१	२०	४२०	२३	१५	३४५
२०	१६	३२०	२२	११	२४२	२३	१६	३६८
२०	१७	३४०	२२	१२	२६४	२३	१७	३९१
२०	१८	३६०	२२	१३	२८६	२३	१८	४१४
२०	१९	३८०	२२	१४	३०८	२३	१९	४३७
२०	२०	४००	२२	१५	३३०	२३	२०	४६०
२१	११	२३१	२२	१६	३५२	२४	११	२६४
२१	१२	२५२	२२	१७	३७४	२४	१२	२८८

जी·द·क·२७

२४	१३	३१२	२५	१८	४५०	२७	१३	३५१
२४	१४	३३६	२५	१९	४७५	२७	१४	३७८
२४	१५	३६०	२५	२०	५००	२७	१५	४०५
२४	१६	३८४	२६	११	२६६	२७	१६	४३२
२४	१७	४०८	२६	१२	३१२			
२४	१८	४३२	२६	१३	३३८			
२४	१९	४५६	२६	१४	३६४	२७	१७	४५९
२४	२०	४८०	२६	१५	३९०	२७	१८	४८६
२५	११	२७५	२६	१६	४१६	२७	१९	५१३
२५	१२	३००	२६	१७	४४२	२७	२०	५४०
२५	१३	३२५	२६	१८	४६८	२८	११	३०८
२५	१४	३५०	२६	१९	४९४	२८	१२	३३६
२५	१५	३७५	२६	२०	५२०	२८	१३	३६४
२५	१६	४००	२७	११	२९७	२८	१४	३९२
२५	१७	४२५	२७	१२	३२४	२८	१५	४२०

२८	१६	४४८	३०	११	३३०
२८	१७	४७६	३०	१२	३६०
२८	१८	५०४	३०	१३	३९०
२८	१९	५३२	३०	१४	४२०
२८	२०	५६०	३०	१५	४५०
२९	११	३१९	३०	१६	४८०
२९	१२	३४८	३०	१७	५१०
२९	१३	३७७	३०	१८	५४०
२९	१४	४०६	३०	१९	५७०
२९	१५	४३५	३०	२०	६००
२९	१६	४६४			
२९	१७	४९३			
२९	१८	५२२			
२९	१९	५५१			
२९	२०	५८०			

नी॰ दं॰ ग्रं॰ २४

१	१	१	१६	१६	२५६
२	२	४	१७	१७	२८९
३	३	९	१८	१८	३२४
४	४	१६	१९	१९	३६१
५	५	२५	२०	२०	४००
६	६	३६	२१	२१	४४१
७	७	४९	२२	२२	४८४
८	८	६४	२३	२३	५२९
९	९	८१	२४	२४	५७६
१०	१०	१००	२५	२५	६२५
११	११	१२१	२६	२६	६७६
१२	१२	१४४	२७	२७	७२९
१३	१३	१६९	२८	२८	७८४
१४	१४	१९६	२९	२९	८४१
१५	१५	२२५	३०	३०	९००

૩૧	૩૧	૯૬૧	૪૬	૪૬	૨૧૧૬
૩૨	૩૨	૧૦૨૪	૪૭	૪૭	૨૨૯
૩૩	૩૩	૧૦૮૯	૪૮	૪૮	૨૩૦૪
૩૪	૩૪	૧૧૫૬	૪૯	૪૯	૨૪૦૧
૩૫	૩૫	૧૨૨૫	૫૦	૫૦	૨૫૦૦
૩૬	૩૬	૧૨૯૬	૫૧	૫૧	૨૬૦૧
૩૭	૩૭	૧૩૬૯	૫૨	૫૨	૨૭૦૪
૩૮	૩૮	૧૪૪૪	૫૩	૫૩	૨૮૦૯
૩૯	૩૯	૧૫૨૧	૫૪	૫૪	૨૯૧૬
૪૦	૪૦	૧૬૦૦	૫૫	૫૫	૩૦૨૫
૪૧	૪૧	૧૬૮૧	૫૬	૫૬	૩૧૩૬
૪૨	૪૨	૧૭૬૪	૫૭	૫૭	૩૨૪૯
૪૩	૪૩	૧૮૪૯	૫૮	૫૮	૩૩૬૪
૪૪	૪૪	૧૯૩૬	૫૯	૫૯	૩૪૮૧
૪૫	૪૫	૨૦૨૫	૬૦	૬૦	૩૬૦૦

गी० सं० ३० ३१

६१	६१	३७२१	७६	७६	५७७६
६२	६२	३८४४	७७	७७	५९२९
६३	६३	३९६९	७८	७८	६०८४
६४	६४	४०९६	७९	७९	६२४१
६५	६५	४२२५	८०	८०	६४००
६६	६६	४३५६	८१	८१	६५६१
६७	६७	४४८९	८२	८२	६७२४
६८	६८	४६२४	८३	८३	६८८९
६९	६९	४७६१	८४	८४	७०५६
७०	७०	४९००	८५	८५	७२२५
७१	७१	५०४१	८६	८६	७३९६
७२	७२	५१८४	८७	८७	७५६९
७३	७३	५३२९	८८	८८	७७४४
७४	७४	५४७६	८९	८९	७९२१
७५	७५	५६२५	९०	९०	८१००

੯੧	੯੧	੮੨੮੧
੯੨	੯੨	੮੪੬੪
੯੩	੯੩	੮੬੪੯
੯੪	੯੪	੮੮੩੬
੯੫	੯੫	੯੦੨੫
੯੬	੯੬	੯੨੧੬
੯੭	੯੭	੯੪੦੯
੯੮	੯੮	੯੬੦੪
੯੯	੯੯	੯੮੦੧
੧੦੦	੧੦੦	੧੦੦੦੦

𑆯𑇀𑆫𑆵𑆫𑆓𑆶𑆤𑆳𑆡𑆾𑆘𑆪𑆠𑆴

𑆯𑇀𑆫𑆵𑆓𑆟𑆼𑆯𑆳𑆪𑆤𑆩𑆂

[illegible] ॥

[illegible] ॥ [illegible] ॥ [illegible]

[illegible]

२० = १ [illegible]

८० = ४ = १ [illegible]

१२८० = ६४ = १६ = १ [illegible]

२०४८० = १०२४ = २५६ = १६ = [illegible]

[illegible]
[illegible]
[illegible]
[illegible]
[illegible]
[illegible]
[illegible]
[illegible]
[illegible]
[illegible]

𑇅 𑆤𑆴𑆩𑆼𑆰𑆳𑆢𑆵𑆤𑆳𑆁 𑆓𑆟𑆤𑆳𑆥𑆳𑆤𑆁 𑆱𑆴𑆢𑇀𑆣𑆁 𑆢𑆫𑇀𑆯𑆾
𑆪 𑆥𑆢𑆫 𑆮𑆼𑆠𑆳 𑆠𑆼

𑆢𑇀𑆮𑆴𑆫𑆼𑆁

𑇖= 𑇑 𑆃𑆑𑇀𑆰𑆴

𑇓𑇖= 𑇖= 𑇑 𑆥𑆫𑆴𑆤

𑇑𑇐𑇘= 𑇑𑇘= 𑇓=𑇑 𑆠𑇀𑆫𑆶𑆑𑇀𑆰𑆴

𑇒𑇑𑇖= 𑇕𑇔= 𑇙= 𑇓= 𑇑 𑆩𑆳𑆢𑆴

𑇑𑇒𑇙𑇖= 𑇒𑇑𑇖= 𑇓𑇖= 𑇑𑇒 = 𑇔= 𑇑 𑆥𑆢

𑇒𑇕𑇙𑇒= 𑇔𑇓𑇒= 𑇗𑇒= 𑇒𑇔= 𑇘= 𑇒= 𑇑 𑆫𑆠𑆵

𑇗𑇗𑇗𑇖=𑇑𑇒𑇙𑇖=𑇒𑇑𑇖=𑇗𑇒=𑇒𑇔=𑇖=𑇓=𑇑𑆢𑆼𑆤

𑇖𑇒𑇒𑇐𑇘=𑇑𑇐𑇓𑇖𑇘=𑇑𑇗𑇒𑇘=𑇕𑇗𑇖=𑇑𑇙𑇒=𑇔𑇘=𑇒𑇔=

𑇑 𑆥𑆳𑆫𑆁

𑇑𑇒𑇔𑇔𑇑𑇖= 𑇒𑇐𑇗𑇓𑇖= 𑇓𑇔𑇕𑇖=𑇑𑇑𑇕𑇒=𑇓𑇘𑇔=

𑇙𑇖= 𑇔𑇘= 𑇒= 𑇑 𑆓𑆟𑆥𑆳𑆫

𑇑𑇐𑇘𑇘𑇖𑇔=𑇑𑇘𑇑𑇔𑇔= 𑇓𑇐𑇒𑇔= 𑇑𑇐𑇐𑇘=𑇓𑇓𑇖=

𑇘𑇔= 𑇔𑇒= 𑇑𑇔= 𑇑 𑆥𑆢𑆫

[illegible]

१ [illegible]

८ = १ [illegible]

९६ = १२ = १ [illegible]

३८४ = ४८ = ४ = १ [illegible]

[illegible] ॥

[illegible]	[illegible]
८ =	१ =
१९२ =	२४ = १ [illegible]
७६८ =	९६ = ४ = १ [illegible]

१५३६००० = १९२००० = ८००० = २००० = १ [illegible]

६१४४००० = ७६८००० = ३२००० = ८०० = [illegible]

[illegible]

ਸਾਰ ਤਾਪ ਕੁ ਪੰਜ ਪਰਮਸ਼ ਜੋ ਤਸਰ ਪਰਮਸ਼ ਕੁ
ਕਰੋੜ ਹੋਤਾ ਹੈ-

ਹਸਾਬ

੮ = ੧ ਰੇਣੂ

੬੪ = ੮ = ੧ ਬਾਲਾਗ੍ਰ

੫੧੨ = ੬੪ = ੮ = ੧ ਲੀਖ੍ਯਾ

੪੦੯੬ = ੫੧੨ = ੬੪ = ੮ = ੧ ਯੂਕਾ


੩੨੭੬੮ = ੪੦੯੬ = ੫੧੨ = ੬੪ = ੮ = ੧ ਯਵ

੨੬੨੧੪੪ = ੩੨੭੬੮ = ੪੦੯੬ = ੫੧੨ = ੬੪ = ੮ = ੧ ਅੰਗੁਲ

੩੧੪੫੭੨੮ = ੩੯੩੨੧੬ = ੪੯੧੫੨ = ੬੧੪੪ = ੭੬੮ = ੯੬ = ੧੨ = ੧ ਵਿਤਸਤਿ


ਜਪਤਿ ਹੋਕਰ ਲਿਖਤੇ ਹੈਂ ਜਬ ਤਾਪ ਅੰਗੁਲ ੧੨ ਕਾ ਹੋਤਾ ਹੈ ਔਰ ਚੀਨ ਦੇਸ਼ ਮੇਂ ਔਰ ਚੀਨ ਦੇਸ਼ ਅੰਗੁਲ ਪਾਂਚ ਸੌ = ਹੋਤ ਹੈ ਵਿਵਰਤਨ ਕਰਤੇ ਹੈਂ ਔਰ ਜਿਤਨੀ ਚੀਜ਼ ਭੂਮਿ ਹੋਵੇਂ ਤਿਸਕੋ ਵਿਭੂਮਿ ਹੋਤ

𑆘𑆴𑆱𑆑𑆼 𑆖𑆳𑆫 𑆨𑆶𑆘 𑆲𑆾𑆮𑆼𑆁 𑆇𑆱𑆑𑆾 𑆖𑆠𑆶𑆫𑇀𑆨𑆶𑆘 𑆘𑆴𑆱
𑆑𑆼 𑆖𑆳𑆫 𑆱𑆼 𑆃𑆣𑆴𑆑 𑆨𑆶𑆘 𑆲𑆾𑆮𑆼𑆁 𑆇𑆱𑆑𑆾 𑆧𑆲𑆶𑆨𑆶𑆘 𑆑
𑆲𑆠𑆼 𑆲𑆽𑆁 =



𑆃𑆧 𑆄𑆓𑆼 [illegible] [illegible] 𑆬𑆴𑆒𑆠𑆼 𑆲𑆽𑆁 𑆋𑆑 𑆦𑆶𑆛
𑆬𑆩𑇀𑆧𑆳 𑆋𑆑 𑆦𑆶𑆛 𑆖𑆸𑆝𑆳 𑆋𑆑 𑆦𑆶𑆛 [illegible] [illegible]
[illegible] [illegible] [illegible] 𑆲𑆽 𑆇𑆱𑆑𑆾 [illegible] [illegible] 𑆑𑆲𑆠𑆼 𑆲𑆽𑆁
[illegible] [illegible] [illegible] [illegible] [illegible] 𑆑𑆲𑆠𑆼 𑆲𑆽𑆁 [illegible]
𑇑𑇖 [illegible] [illegible] [illegible] [illegible] [illegible] 𑆑𑆲𑆠𑆼 𑆲𑆽𑆁 [illegible]
[illegible] [illegible] [illegible] [illegible] 𑆑𑆲𑆠𑆼 𑆲𑆽𑆁 [illegible] [illegible]
[illegible] [illegible] 𑆑𑆲𑆠𑆼 𑆲𑆽𑆁 [illegible] [illegible]

[illegible]



[illegible]

[illegible]

[illegible]

[illegible] १० [illegible] १०० [illegible]

[illegible] १००० [illegible]

[illegible] १०००० [illegible] १०००००

[illegible] १००००००

[illegible] १०००००००० [illegible]

[illegible] १००००००००० [illegible]

[illegible] १०००००००००० [illegible]

[illegible] १००००००००००० [illegible]

१०००००००००००० [illegible]

[illegible] १००००००००००००० [illegible]

[illegible] १०००००००००००००० [illegible]

[illegible] १००००००००००००००

[illegible] १००००००००००००००००

[illegible] १०००००००००००००००००

[illegible]

[illegible] ॥

[illegible]

[illegible] ॥

[illegible] ॥ [illegible] 𑛂 [illegible] 𑛅 [illegible] 𑛃𑛂 [illegible]

[illegible] 𑛁𑛈 [illegible] 𑛁𑛀 [illegible] 𑛁𑛀𑛀 [illegible]

[illegible]

[illegible] 𑛁𑛀𑛀𑛀𑛀 [illegible]

[illegible]	𑛂 𑛅 𑛃𑛂 𑛁[illegible]𑛃 𑛁𑛈 𑛁𑛀 𑛁𑛀𑛀 ——— 𑛃𑛆𑛀	[illegible] 𑛂𑛀 [illegible]

[illegible] 𑛁[illegible] [illegible]

[illegible]

[illegible] [illegible]𑛀 [illegible]

[illegible] १ [illegible]

[illegible] २ [illegible]

३६० [illegible]

[illegible] ३६० [illegible] ३६०

[illegible] १०००० [illegible] १०००० [illegible]

[illegible] ५६४० [illegible] $10000 \frac{360}{5640}$

[illegible] ३६० [illegible]

[illegible]

[illegible] २६० [illegible]

[illegible] ८ [illegible]

[illegible] १० [illegible]

[illegible] ४ [illegible]

३६ [illegible] ४ [illegible]

[illegible] १० [illegible]

[illegible] ८ [illegible]

[illegible]

[illegible]	[illegible]	[illegible]
𑇔𑇑	𑇗𑇘𑇙𑇐𑇑	𑇖𑇓𑇑𑇗𑇘
𑇓𑇖𑇒	𑇒𑇓𑇔𑇕𑇖	𑇘𑇗𑇒𑇓𑇔𑇕
𑇒𑇕𑇔	𑇗𑇒𑇘𑇑	𑇔𑇙𑇕𑇘
𑇖𑇘𑇒𑇔	𑇒𑇓𑇔𑇕𑇖	𑇔𑇕𑇗𑇘𑇑
		𑇓𑇔𑇒𑇑
𑇓·𑇗𑇔𑇘𑇑	𑇓·𑇑𑇓𑇓𑇐𑇙𑇔	𑇖𑇔𑇓
		[illegible]

[illegible]

੪੨੭੩੨ ਉਤ੍ਰੇ	੫੦੦੯੮੦੬੫੦
੮੬੪੫੫ ਉਤ੍ਰੈ	ਉਤ੍ਰੇ ਤੇ ਉਤ੍ਰੈ ਘਟਕੈ
ਘਟਕੈ	੪੯੯੮੭੦੦੦੦
੩੪੦੬੭ ਤੁ·	੧੧੧੦੬੫੦ ਦਰੀ

ਅਥ ਗੁਣਨ ਕੀ ਰੀਤਿ ਲਿਖਤੇ ਹੈਂ

ਜਿਸ ਅੰਕ ਕੀ ਗੁਣਿਯੇ ਤਿਸਕਾ ਨਾਮ ਗੁਣ੍ਯ ਹੈ ਜਿਸ ਅੰਕ ਕਰਕੇ ਗੁਣਿਯੇ ਤਿਸਕੋ ਗੁਣਕ ਕਹਤੇ ਹੈਂ ਗੁਣ੍ਯ ਕੇ ਜਿਤਨੇ ਅੰਕ ਹੋਂ ਗੁਣਕ ਸੇ ਗੁਣੇਂ ਫਿਰ ਗੁਣਕ ਕੋ ਉਠਾਯ ਕਰ ਅੰਤ੍ਯ ਕੇ ਸਮੀਪ ਸੇ ਅੰਕ ਹੋਯ ਤਿਸੇ ਗੁਣੋ ਐਸੀ ਪ੍ਰਕਾਰ ਆਦਿ ਅੰਕ ਪਰ੍ਯੰਤ ਗੁਣੋ ਯਤ ਰੂਪ ਗੁਣਨ ਫਲ ਹੋਤਾ ਹੈ ਗੁਣਨੇ ਕਾ ਦੂਸਰਾ ਪ੍ਰਕਾਰ ਗੁਣਕ ਕੇ ਜਿਤਨੇ ਖੰਡ ਕਰੇ ਤਿਤਨੇ ਸ੍ਥਾਨੋਂ ਮੇਂ ਗੁਣ੍ਯ ਕੋ ਲਿਖ ਕਰ ਤਿਨ ਖੰਡੋਂ ਸੇ ਪ੍ਰਥਕ੍ ਪ੍ਰਥਕ੍ ਗੁਣੀ ਕਰੀ ਜੋੜਿਯੇ ਤੋ ਯਹ ਭੀ ਗੁਣਨ ਫਲ ਹੋਗਾ

उसी रीति से अंक गुणन करते हैं -
अथ तीसरी रीति - गुणक के जिस किसी अंक
का भाग लेना हो [illegible] उसकी [illegible] से
गुण्य को गुणे फिर उसी गुणित अंक को
जितना भाग किया था उतने से गुणे तो व-
ही गुणनफल होगा - यह दूसरा गुणन हुआ
चौथी रीति - गुणक के जितने अंक होवें
उतने अंकों से गुण्य के अलग अलग
गुण कर पीछे पीछे अंकों के अंतर से जोड़
कर लेने से यह अंकों गुणन हुआ -
पांचवी रीति - कुछ अंक [illegible] कर
गुणक के [illegible] लेवें उतने से गुण्य को
गुणे फिर उतने अंक कर गुणित से गु-
ण्य को [illegible] यह भी गुणनफल होगा -
छठी रीति - अंक के गुणक के [illegible] कर

𑆓𑆶𑆟𑇀𑆪 𑆑𑆼 𑆓𑆶𑆟𑆼 𑆦𑆴𑆫 𑆍𑆩𑇀𑆫 𑆓𑆶𑆟𑆴𑆠 𑆥𑆑𑆪
𑆩𑆼𑆪𑆼 𑆠𑆼 𑆓𑆶𑆟𑆤 𑆦𑆬 𑆲𑆾𑆓𑆳 -

𑆪𑆠 𑆓𑆶𑆟𑆤 𑆑𑆼 𑆲𑆶 𑆡𑆳𑆑𑆫 𑆠𑆼

𑆅𑆢𑆳𑆲𑆫𑆟

𑆃𑆧 𑆲𑆩 𑆥𑆴𑆠𑆵𑆲 𑇑𑇓𑇔 𑆑𑆼 𑆥𑆳𑆫𑆠 𑆲 𑆓𑆶𑆟𑆼 𑆠𑆼
𑆑𑆥 𑆲𑆾𑆓𑆳 - 𑆅𑆤𑆑𑆼 𑆤𑆢 𑆫𑆵𑆠𑆴 𑆲 𑆑𑆠𑆼 -
𑆑𑆥𑆤𑆂 𑆓𑆶𑆟𑇀𑆪 𑇑𑇓𑇔 𑆓𑆶𑆟𑆑 𑆓𑆶𑆟𑇀𑆪𑆑
𑆩𑆠𑇀𑆪 𑆩𑆑 𑇑 𑆑𑆼 𑇑𑇒 𑆓𑆶𑆟𑆼 𑆲𑆼 𑆓𑆶𑆟𑆼 𑆠𑆼 𑆠𑆶𑆢
𑇑𑇒𑇓𑇔 𑆦𑆴𑆫 𑆩𑆷𑆤𑆫 𑆩𑆑 𑇓 𑆍𑆤𑆑𑆼 𑆓𑆶𑆟𑆼 𑆠𑆼
𑆠𑆶𑆪𑆼 𑇓𑇖 𑆍𑆠𑆼𑆁 𑆤𑆼 𑆃𑆑 𑆲𑆥𑆳𑆫𑆵 𑇖 𑆪𑆠 𑇓 𑆩𑆁
𑆑𑆑𑆼 𑆦𑆴𑆑 𑆠𑆼 𑆬𑆴𑆏 𑆩𑆯𑆳𑆲𑆥𑆳𑆫𑆵 𑇓 𑆅𑆤𑆑𑆼
𑆥𑆴𑆠𑆼𑆤𑆼 𑇒 𑆩𑆑 𑆤𑆼 𑆥𑆴𑆤𑆼 𑆲𑆼 𑆠𑆶𑆢 𑆃𑆁𑆱 𑇔
𑆅𑆤𑆑𑆳 𑆲𑆢𑆷𑆫𑆳 𑆪𑆠 𑆠𑆼 𑇑𑇔𑇖𑇔 𑆦𑆴𑆫 𑆢𑆵𑆤𑆼
𑆩𑆑 𑇔 𑆍𑆤𑆑𑆼 𑇑𑇒 𑆓𑆶𑆟𑆼 𑆲𑆼 𑆓𑆶𑆟𑆼 𑆠𑆼 𑆠𑆶𑆢 𑇖𑇐
𑆍𑆤 𑆲𑆼 𑆃𑆑 𑆲𑆥𑆳𑆫𑆵॰ 𑆦𑆴𑆑𑆴 𑆑𑆼 𑆃𑆁𑆱 𑆑𑆼 𑆥𑇐-

ਸਾਤੇ ਲਿਖਿਆ ਹੈ ਰਸਾਲਦਾਰੀ ਦੇ ਤੇ ਪਿਤਾ ਦੇ ਕੇ
ਸਤੇ ਜਿਨ੍ਹਾਂ ਤੇ ਤੁਰਦੇ ੨੮ ਓਨ੍ਹਾਂ ਪਰ ਦੁਆਰੀ ੨ ੬
ਤੇ ਦੇ ਵੀ ਲਿਖਾਂਤੇ ਲਿਖਆ ਰਸਾਲਦਾਰੀ ਪਰ ਹੇਦ
ਤ ਪਿਤਾ ਦੇ ਕੋਰ ੫ ਤੇ ਜਿਨ੍ਹਾਂ ਤੇ ਤੁਰਦੇ ੯ ਓਥੇ
੫ ਤੇ ਲਿਖਾਂਤੇ ਲਿਖਿਆ ਤਨਾ ਦੁਕਮ ੧੬੨੦ ਦੇ
ਤ ਕੋਰ ਗੁਰਦੇ ਤੇ ਤੁਰਨਾ ॥

ਦੂਜਾ ਪ੍ਰਕਾਰ

ਤ੍ਰਿਪਤ— ਗੁਰਤ ੧੨ ਦੇ ਹੈ ਅੰਸੂ ਲਿਖਿਆ
੮ ਹੈ ਗੁਰਦਾਸ ਤੇ ਕੇ ਲਿਖਾਂਤੇ ਲਿਖਿਆ ੧੩੫।
੧੩੫ ਪਰ ਦੁਆਰ ਤੇ ਅਗਿਤੇ ਅੰਸੂ ੫ ਤੇ ਗੁਰ
ਦਾਸ ਤੇ ਤੁਰਦੇ ੫੫੦ ਦੂਜੇ ਦੁਆਰ ਤੇ ਦੂਜੇ
ਅੰਸੂ ੮ ਤੇ ਗੁਰ ਲਿਖਾ ਤੇ ਤੁਰਦੇ ੧੦੮੦ ਓਹ
ਗੁਰ ਤੁਰਦੇ ਹੋਏ ਕੋਰਾਂ ਦੀ ਕੈਦ ਲਿਖਾ ਤੇ ਦੇਰੀ
ਕਰ ਤੁਰਦੇ ੧੬੨੦ ॥

ਤੀਜਾ ਪ੍ਰਕਾਰ

ਗੁਣਕ ੧੨ ਨੂੰ ੩ ਕਾ ਭਾਗ ਦਿਯਾ ਤੋ ਲਬਧਿ ਮਿਲੇ ੪
ਉਸ ਸੇ ਗੁਣ੍ਯ ੧੩੫ ਕੋ ਗੁਣੇ ਤੋ ਭਯੇ ੫੪੦ ਉਸਕੋ
ਫੇਰ ੩ ਸੇ ਗੁਣੇ ਤੋ ਭੀ ਵਹੀ ਫਲ ਤੁਲ੍ਯ ੧੬੨੦॥

੧੩੫
੪
੫੪੦
੩
੧੬੨੦

ਸ੍ਥਾਨ ਪ੍ਰਕਾਰ

ਗੁਣਕ ੧੨ ਕੇ ਦੋ ਖੰਡ ਕੀਏ ੧ ੨ ਤੋ ਅਲਗ ਅਲਗ ੧
ਸਥਾਨੋਂ ਕੇ ਅੰਕੋਂ ਸੇ ਗੁਣ੍ਯ ੧੩੫ ਕੋ
ਗੁਣਨ ਕੀਯਾ ਤੋ ਹੁਏ ੨੭੦ ੧੩੫
ਸਥਾਨੋਂ ਕੇ ਅਨੁਸਾਰ ਜੋੜ ਦਿਯਾ ਤੋ
ਵਹੀ ਭਯੇ ੧੬੨੦॥

੧੩੫
੧੨
੨੭੦
੧੩੫
੧੬੨੦

ਅਥ ਅੰਸ਼ਨ ਪ੍ਰਕਾਰ

ਇਸ਼ਟ ੨ ਅੰਕ ਕਰ ਗੁਣਕ ੧੨ ਮੇਂ ਘਟਾਇ ਦਿਯਾ ਤੋ
ਰਹੇ ੧੦ ਉਸ ਸੇ ਗੁਣ੍ਯ ੧੩੫ ਕੋ ਗੁਣੇ ਤੋ ੧੩੫੦ ਭਯੇ
ਉਸ ਮੇਂ ਇਸ਼ਟ ੨ ਸੇ ਗੁਣ੍ਯ ਕੋ ੧੩੫ ਗੁਣ ਕਰ ੨੭੦
ਜੋੜ ਦਿਯਾ ੧੩੫ ਤੋ ਵਹੀ ਭਯੇ ੧੬੨੦॥

੧੩੫
੧੦
੧੩੫੦
੨੭੦
੧੬੨੦

ਭੇਦ ਪ੍ਰਕਾਰ

ਗੁਣਕ ੧੨ ਮੇਂ ਇਸ਼ਟ ੮ ਜੋੜ ਦਿਯਾ ਤੋ ਹੁਏ
੨੦ ਉਸ ਸੇ ਗੁਣ੍ਯ ੧੩੫ ਕੋ ਗੁਣੇ ਤੋ ਹੁਏ

१३५ / २० / २७०० / १०८० / १६२० — २७०० [illegible] १३५
[illegible] १०८० [illegible]
[illegible] १६२०

[illegible]

[illegible]
[illegible]
[illegible]
[illegible]
[illegible]
[illegible]
[illegible]
[illegible]
१३५ [illegible]
[illegible] १२ [illegible]
[illegible]

[illegible]

ਜਿਨਨੇ ਭੋਗ ਕਿਯਾ ਸੰਤ ਹੈ ਤਿਨਕੂ ਭੋਜਨ ਕਰ
ਤੇ ਹੈਂ ਜਿਨਕਾ ਭੋਗ ਛੋਤ ਹੈ ਤਿਨਕੇ ਭੋਜਨ ਕਰ ਨੇ
ਤੇ ਹੈਂ ਐਸੇ ਡਰ ਭੀ ਕਰਤੇ ਹੈਂ। ਭੋਜਨ ਕੇ
ਸਿਤ੍ਯ ਸਮਯ ਮੇਂ ਜਿਤਨੇ ਗੁਣ ਭੋਜਨ ਕੇ ਪਦਾ
ਰਥ ਕਰ ਸਕ੍ਯ ਹੋਤੀ ਹੈ ਤਿਤਨੇ ਸਿਤ੍ਯ ਮੇਂ ਕਰਨੇ
ਲਿਖੇ ਐਸੀ ਰੀਤ ਸੇ ਸਤ੍ਯ ਸੇ ਸਹਿ ਤਕ ਭੋਗ ਕੇ
ਹੈ ਸੋ ਸਕ੍ਯ ਜਿਸੇ ਤਿਨਕੇ ਪ੍ਰਤਿ ਸਕ੍ਯ ਕੋ
ਸਹਿ ਸਹਿ ਲਿਖਤੇ ਸਹੈ ॥

ਭੋਗ ਛੋਤ ਕਾ ਸੂਤਕ ਪਾਤਕਾਰ

ਭੋਜਨ ਸੋਰ ਭੋਜਨ ਕਰ ਕੇ ਸਮਯ ਮੇਂ ਕਿਸੀ ਸਮਯ ਕਾ
ਭੋਗ ਛੋਤ ਸੇ ਨਿ:ਸ਼ੰਸ਼ ਹੋ ਸਕੇ ਹੋ ਪਤਿਨੇ ਭੋਗ
ਛੋ ਸੇ ਫਿਰ ਭੋਜਨ ਕੀ ਸਕ੍ਯੀ ਮੇਂ ਭੋਜਨ ਕੀ
ਸਕ੍ਯੀ ਕਾ ਭੋਗ ਛੋਤ ਸੇ ਸੋ ਸਕ੍ਯੀ ਜਿਸੇ ਕ
ਤ ਸਕ੍ਯੀ ਹੋਤੀ ਹੈ ਯਤ ਸਮਾਕਰਤਾ ਛੋਤੇ
ਭੋਗ ਛੋਤ ਕਰਤਾ ਸੋ ਹੈ ॥

[illegible] १८२० [illegible]

[illegible]

[illegible] १८२० [illegible] १२ [illegible]

[illegible] १२ [illegible] १८२०

[illegible] ०१३४

[illegible]

[illegible] १२ [illegible]

[illegible]

[illegible] ०१ [illegible]

[illegible]

[illegible] १२ [illegible]

[illegible] ०१२ [illegible]

[illegible] ६०

[illegible] १२ [illegible]

[illegible] ०१३४ [illegible]

[illegible]

[illegible]

[illegible] १९२० [illegible] १२ [illegible]

१९२० [illegible]

३ / ५४० [illegible]

४ / १३५ [illegible] ५४० [illegible]

[illegible]

[illegible] ५४० [illegible] ४ [illegible]

[illegible] १३५ ॥

[illegible]

८८२०९ [illegible] २९७ [illegible]

[illegible] ॥ [illegible] २९७ ॥ [illegible]

७२९ [illegible] २७ [illegible] ॥

[illegible] २७ [illegible] ॥

[illegible] ॥ [illegible]

[illegible]

[illegible]

[illegible]

[illegible]

[illegible]

[illegible]

[illegible]

२९७ [illegible] १०००५ [illegible]

[illegible]॥

[illegible]:— [illegible]

[illegible] ८१ [illegible] १

[illegible] १ [illegible]

[illegible] १ [illegible]

[illegible] २ [illegible]

[illegible] १९ [illegible]

[illegible]

[illegible] १६ [illegible]

[illegible] १६ [illegible]

१९६ [illegible]।

[illegible] २९७ [illegible] ८८२०[illegible]

[illegible] १०००५ [illegible] १००१०००५ [illegible]

[illegible] ५।[illegible]

ਘੱਤ ਭੁਯਾਂ ੨੦ ੳਜੇਕੇ ਕੂੜਾਂ ਕਿਯਾਂ ੪੦ ੳਜ ਨੈ ਸੇ ਤੇ
ਖੰਡੈ ਨੰਦਾਗ ੧੬।੨੫ ਮਿਲਾਂਯ ਮਿਯਾਂ ਤੇ
ਨੈਨ ਦਾਗ ਭੁਦ ੮। ਸੰਮਤ ਨੇ ਖੰਡੋ ਕਿਯਾ-
੮।੬ ੳੜ ਨੇ ਘੱਤ ੪੮ ੳਜੇਕੇ ਕੂੜਾਂ ਕਿਯ
ਤੇ ਹੋਯਇ ੫੬ ੳਜਦਿਸ਼ਾ ਮੈਨੂੰ ਖੰਡੋਂ ਸ ਦ
ਗ ੩੬।੬੪ ਕ੍ਰੈਤੂਯਾਂ ਤੇਂ ਹੋਯਇ ੧੫੬ ਪੈਤ ਸੰ
ਮਤ ਨੰਦਾਗ ਭੁਯਾਂ ਅਥਦਾਂ ੳਸ੍ਟ ਸਾਂਰ ਜ
ਤ ਲਿਯਾ ੪ ੳਜ ਨੈ ਸੰਮਤ ਨੇਂ ਪੈਕ ਕ੍ਰਗਾਂ ਕੈ
ਨ੍ਰਮਿਯਾਂ ਸੈਰ ਪੈਕ ਕ੍ਰਗ ਨੈ ਘਟਾਯਾਂ ਤੇਂ ਹੋਯਇ
੧੮।੧੦ ਫਿਰ ੳੜ ਕੇ ਅਘੜੇ ਨੈਂ ਗੁਣਾਂ ਕਿਯਾ
੧੮੦ ੳਜ ਫਿਸ ੳਸ੍ਟ ੪ ਨ ਦਾਗ ਮਿਲਾਂਯਾਂ
ਤੇਂ ਹੋਯਇ ੧੫੬ ਅਥਦਾਂ ੳਸ੍ਟ ਤ ਤੀਤ ੳਜ-
ਕੈਸੈ ਨੈ ਜਤਾਂਵਦੈ ਫਿਸ ੳਕ ਕ੍ਰਗਾਂ ਕੈਤੂਯਾਂ
ਸੈਰ ੳਕ ਕ੍ਰਗਾਂ ਘਟਾਯਾਂ ਤੇ ਹੋਯਇ ੩੦੦।੨੫੪
ੳੜਨਾਂ ਘੱਤ ਹੋਯਾਂ ੮੮੨੦੦ ੳਜ ਨੇ ੳਸ੍ਟ ਤ

ਵਰ੍ਗ ਕੀਆ ਹੋਯਾ ੮੮੨੦੯ ਯਹ ੨੯੭ ਕਾ
ਵਰ੍ਗ ਹੈ ਅਥਵਾ ਉਦਾਹਰਣ ੫ ਅੰਕ ਕੋ ਵਰ੍ਗ ਕਰਤ
ਸਮ ਅੰਕ ਕੇ ਪੂਰ੍ਵ ਸਥਾਨ ਕੇ ਸੂਨ੍ਯਾਂ ਔਰ
ਏਕ ਸਥਾਨ ਕੇ ਪਹਾਂਚ ਹੋਤਾ ਹੈ ੧੦੦੦੦।੧੦੦੧੦
ਉਦਾਹਰਣ ਅੰਤ ੧੦੦੧੦੦੦੦੦ ਉਸ ਕੇ ਉਦਾਹਰਣ ੫
ਕਾ ਵਰ੍ਗ ੨੫ ਸੂਨ੍ਯਿਯੇ ਕੇ ਸਾਥ ੧੦੦੧੦੦੦੨੫
ਯਹ ਭਯਾ ਸਾਤ ਸਹਸ੍ਰ ਅੰਕ ਕਾ ਵਰ੍ਗ ਸੁਧ -

॥ ਅਥ ਵਰ੍ਗਮੂਲ ਰੀਤਿ ਲਿਖ੍ਯਤੇ ॥

ਅੰਤਿਮ ਅੰਕ ਕੇ ਕੋਠੇ ਕਾ ਨਾਮ ਹੋਤਾ ਹੈ
ਉਸੀ ਕੇ ਸਾਥ ਅੰਤਿਮ ਅੰਤਿਮ ਕੇ ਉਪਰਿ-
ਤਨ ਕੇ ਵਿਖੇ ਕੇ ਮਧ੍ਯ ਨਾਮ ਕੋਠੇ ਕੋ ਸਥਾ-
ਨ ਕੇ ਮੇਂ ਉਨ੍ਹੋਂ ਕੇ ਅੰਤਿਮ ਕੋਠਾ ਅੰਕਾਂ
ਨਾਮ ਕੇ ਵਿਸਮ ਕਹਤੇ ਹੈਂ ਔਰ ਮਧ੍ਯ ਸੇ-
ਯ ਕੋਠਾ ਨਾਮ ਕਾ ਸਮ ਕਹਤੇ ਹੈਂ ਸੋ
ਸੀਧੀ ਕੇ ਵਿਸਮ ਸੇ ਉਪਰ ਕੇ ਅੰਕ ਵਿਸਮ

ਕਹੁਤੇ ਤੇ ੳ੍ ਥਰ ਸਾਂਤਿ ਕ੍ਰਪਾਸ ਪਾਰ ਕ੍ਰਿਸਨ
ਕਿਹੁ ਅਤੀ ਰਿਆਂ ਸਾਨ ਪਾਰ ਟੈਂਸੀ ਰਿਆਂ ਨਰੇ ਸੰਦ੍ਰਸ
ਕ੍ਰਿਸਨ ਜੇ ਕ੍ਰਿਸਨ ਸੰਕਰ ਨੂੰ ਦਰਸਨ ਪਾਣੇ ਕੇਤੁ
ਸੰਕਰ ਪੂਜਤੇ ਤਸਨੂਸ ਕੇ ਮੁਖ ਕਰਕੇ ਕਿ·
ਅਨਕੇ ਸਾਗੇ ਕੈ ਸਾਨ ਸੰਕਰੁ ਤਸਕੇ ਤੁਰ੍ਰੇ
ਲੈ ਪਾਂਤੁਸਕਾਪਿ ਸੋਤੂ ਜੇ ਓਸਦਾਂ ਤਪਾਕੁ ਪ੍ਰਪਾ
ਕ ਰਖੇ ਕਿ ਸਕਪੀ ਕਾਂ ਦਰਸਨ ਸਨ ਕੇ ਕ੍ਰਿਸਨ
ਜੇ ਘਟ ਸਦੇ ਤਸਕੇ ਘਟਾਂ ਸੋਦੇ ਫਿਰ ਸਕ
ਪਿ ਕੇ ਮੁਖ ਕਰਕੇ ਸੁਦਿਗੁ= ਸੂਜ ਕੇ ਸਾਂ
ਜ ਕ੍ਰਪਾਸ ਤਰ ਜੇ ਲਿਖੇ ਤਸਕਾਂ ਸਨ ਪਾਂਕਤਿ
ਤੇਦ ਗਾਂ ਕੈ ਸਾਗੇ ਤੇਰ ਸਨ ਤੇਦ ਤੈ ਤਸਨੇ ਪਾਂ
ਕਤਿ ਕਾਂ ਭਗ ਸੇ ਜੇ ਕੈ ਸਕਪਿ ਲਿਜੇ ਤਸ
ਕਾਂ ਦਰਸਨ ਸਗਜੇ ਕ੍ਰਿਸਨ ਜੇ ਘਟਕੇ ਫਿਰ
ਸਕਪਿ ਕੇ ਮੁਖ ਕਰੀ ਕੁ ਪਾਂਕਤਿ ਜੇ ਪੁਰ
ਕ੍ਰਪਾਸ ਕੇ ਸੰਤਰ ਜੇ ਲਿਖੇ ਫਿਰ ਪਾਂਕਤਿ ਕਾਂ

ਅਥ ਖਰ ਕੇ ਫਰੀ ਸੂਨ ਤੋਗਾਂ ॥

ਤਥਾ ਤ੍ਰ:–

ਅਤਿ ਨ੍ਰਿ ਕੈ ਫਰਗ ਫਲਾਉ ਜਾਕਾ ਤੇ ਤਾਂ
ਸ ਸੂਨ ਵਿਖਿਨ ਖਰ ਕਰੇ ॥

ਤ੍ਰਯੋ:।— ੮।। ੧੯੬ ।੮੮੨੦੯।
੧੦੦੧੦੦੦੫ ਓਕਸੀ ਕੇ ਪੰਜ੍ਰ ।ਕ ਜੇਕ
ਵਿਮਨ ਤੇ ਜਾ੦ ੮ ਕਾ ਨਾਤੇ ਓਤ੍ਰਥ ਜੇ
ਤਪ ਵਿਮਨ ਓਕਸੀ ਤੇਕ ੮। ਓਜੇ ਵਿਸ
੯ ਰੇਫ ਸ ਫਰਗ ੮। ਪਸਥ ਓਨ ਫਤੇ
ਨੇ ੯ ਓਕਿਖਾਂ ਸ ਸੂਨ ਤੇਨਾਂ - ਓਕੇ ਨੇ
ਤੇਯ ੩ਕ ।੯੬ ਵਿਸ ੬ ਵਿਮਨ ੯ ਨਾਜਗ
ਭੀ ਓਕ । ਵਿਮਨ। ੯ ੬ ਓਤ੍ਰਥ ਜੇਤ੍ਰਯ
ਵਿਮਨ । ਓਨ ਵਿਸ ਓਕਸ ਫਰਗ । ਪਣ
ਧ ਤੇ ਸੂਨ । ਜਿਨ ਓਕੈ ਸੂਨ ਕੀਤ ੨
ਓਕਸ ਨਾਨ ੯ ਵਿਸ ਭਗ ਕਿਤ ਤੇ ਨਰੁਧਿ

ਸਾਰ ਖ ਸਾਰ ਤਿ ਮੈ ਵੈ ਗੁਣਯ ੮ ਓਨੰਗੀ
੯ ਕ੍ਰਿਸ ਘਟਯਾਂ ਦੁਵੀ ਡੈਨਤ ੧੯ ਦ੍ਰਸ ਓਨੰ
ਕ੍ਰਿਸ ਨਵ੍ਰਯਿ ਸਾਰਵਾਂ ਦਰ੍ਹਗ ੧੯ ਕ੍ਰਿਸਨ ਛੈ
ਘਟਯਾਂ ਨਵ੍ਰਯਿ ਖ ਵੈ ਜ੍ਵਨ ਵਗੀ ਔਵ੍ਹੜਿ
ਕ੍ਰਿਸ ਰਘਯਾਂ ਤੇਂ ਡੈਥੈ ੨੮ ਓਨ੍ਹਵਾਂ ਨ੍ਹਰ੍ਹਯ ੧੪
ਡੈਨਾਂ ੧੪ ਯਤ ਨ੍ਹਨ ਡੈਨਾਂ ਨ੍ਹਖਦਾਂ ਦਰ੍ਹਗ
੮੮੨੦੯ ਓਨ੍ਹਕੈ ਤੁਅਰ ਕ੍ਰਿਸਨ ਨ੍ਹਨ ਕਿ-
ਤ੍ਹਵਗੀ ਵੈ ਕ੍ਰਿਸ਼ਯਾ ੮੮੨੦੯ ਓਨ੍ਹ ਕ੍ਰਿਸਕਿ
ਤ੍ਰਯ ਕ੍ਰਿਸਨ ੮ ਨ੍ਹਖੋਂ ਕ੍ਰਿਸ ਛੈ ੨ ਮ ਦਰ੍ਹਗ ਖ
ਘਟਯਾਂ ਸ਼ਿਅ ਦਸੈ ਖ ਨ੍ਹਨ ਮੈ ਵੀ ਜ੍ਵਨ ਵੀਤ
ਖ ਓਨ੍ਹਵ ਤੁਗ ਨ੍ਹਨ ਖ੮ ਨ੍ਹ੦ਤ੍ਵਗੀ ਕ੍ਰਿਸ ਕਿਤ
ਤੇਂ ਨਵ੍ਰਯਿ ਨ੍ਹਓ ੯ ਯਵ੍ਹਯਯਿ ਨਵ੍ਰਯਿ ਨ੍ਹਯਿ
ਰ ਨ੍ਹਓ ਙਵਸ਼ੀ ਤੈ ਮਰ ਉਙਮ ਦਰ੍ਹਗ ਨ੍ਹਗ
ਤ੍ਰਤੈ ਘਟਵਾਂ ਓਙ ਦਙਤੈ ਓਙਵੀ ਸੈਗੁਣਯਵੀਤ
੨੯ ਓਨੰ ਵੀ ਖ੮ ਕ੍ਰਿਸ ਘਟਯਾਂ ਦੁਵੀ ਰਤੈ ੧੨ ਕ੍ਰਿਸ

𑆘𑇀𑆪𑆾𑆠 𑇑𑇒𑇒 𑆎𑆁 𑆮𑆴𑆱 𑆲𑆽𑆣 𑆢𑆫𑆳𑆓 𑇘𑇑 𑆥𑆫
𑆥 𑆢𑆮𑆵 𑆢𑆱 𑆥𑆳 𑆘𑇀𑆚𑆢𑆥𑆴 𑇕 𑆩𑆶𑆤𑆵 𑆮𑆫𑆵
𑆩𑆁𑆠𑇀𑆫𑆵 𑆮𑆴𑆱 𑆔𑆷𑆫𑇀𑆢 𑆩𑆷𑆤𑆼 𑆮𑆼 𑆤𑆩𑆴 𑆫𑆮𑆵
𑇕𑇘 𑆎𑆮𑆫𑇀𑆣 𑆑𑆓 𑆥𑆳𑇑𑇐 𑆮𑆴𑆱𑆴 𑆠𑇀𑆫𑆶𑆓 𑆘𑇀𑆚𑆪𑆳𑆁
𑆘𑇀𑆚𑆢𑆥𑆴 𑆘𑇀𑆚𑇖 𑇗 𑆑𑆠 𑆢𑆮𑆵 𑆢𑆱𑆴 𑆮
𑆘𑇀𑆚𑆢𑆪𑆵 𑆢𑆳𑆁 𑆢𑆫𑆳𑆓 𑆥𑇕 𑆮𑆴𑆩𑆘 𑆥𑇕 𑆮𑆴
𑆱 𑆥𑆫𑆢𑆪𑆳𑆁 𑆲𑇀𑆫𑆵𑆩𑆳𑆁 𑆠𑆶𑆑 𑆓𑇀𑆫𑆁𑆝𑆵 𑆫𑆝𑆁 𑆘𑇀𑆚𑆢-
𑆥𑆴 𑆩𑆷𑆤𑆵 𑆮𑆫𑆵 𑆩𑆁𑆠𑇀𑆫𑆴 𑆮𑆴𑆱 𑆮𑆴𑆒𑆵 𑆥𑇕𑆮
𑆎𑆮𑆵 𑆑𑆽 𑆢𑆳 𑆠𑇀𑆫𑆶𑆓 𑆑𑆴𑆢𑆁 𑆠𑆼𑆁 𑆩𑆶𑆤𑆼 𑆠𑆼𑆁
𑇒𑇕𑇗 𑆎𑆁𑆑𑆼 𑆫𑆵𑆠𑆴 𑆮𑆑𑇀𑆫𑆼 𑇑𑇐𑇑𑇐𑇐𑇐𑇒𑇕 𑆎𑆁
𑆢𑆳 𑆩𑆶𑆤𑆼 𑆮𑆽𑆥𑆳𑆁 𑆠𑆼𑆁 𑆠𑆼𑆥𑆼 𑇑𑇐𑇐𑇐𑇕 𑆎𑆮𑆴 𑆢𑆮-
𑆩𑆶𑆤𑆼𑆤𑆼 𑇆

𑆑𑆟𑆥𑆃𑆢𑇀𑆫–𑆪𑆼 𑆱𑆵𑆫𑆵𑆠𑆴

𑆠𑆶𑆘𑆪 𑆠𑆼𑆁 𑆑𑆁𑆢𑆳𑆁 𑆢𑆴 𑆓𑆶𑆘𑇀𑆚𑆼 𑆎𑆮𑆼 𑆫𑆵 𑆥𑆢
𑆘𑆣 𑆢𑆴 𑆠𑆼𑆁𑆢 𑇆

ਕਿਨ ਨਵੇ ਸ ਖਾਰ ਕਾਨ ਤੇਣੇ ਤੁਨਲ
ਨੇਤ੍ਰਧ ਨੇਰੇਸ ਪਨ ਕਰੇ ਤੁਨਰੇ ਕਸਰੇ
ਸੂਠ ਨਗ ਲਿਖੇ ਸ੍ਰੀ ਨੇਤ੍ਰਧ ਨੇਰੇਸ ਦਨਗ
ਕਰੀ ਕੇ ਲਮਿ ਕਰੇ ਗੁਣੇ ਸ੍ਰੀ ਤੁਨ ਕੀ ਤੇ
੩ ਕਰੇ ਗੁਣੀ ਕਰੀ ਖਤ੍ਰੇਨ ਨੇ ਪਨ ਰ
ਖਧ ਸ ਤੇ ਤੁਨ ਪਨੇ ਸੇ ਤੁ੦ ੬ਕਨਧਾਨ
ਦਧਠ ਕਰੀ ਲਿਖੇ ॥ ਸ੍ਰੀ ਲਮਿ ਨੇ
ਕੇਸ ਦਨਗ ਕਰੀ ਕੇ ਨੇਤ੍ਰਧ ਕਰੇ ਗੁਣੇ
ਸ੍ਰੀ ਤੁਨ ਕੀ ਤੇ ਕਰੇ ਗੁਣੀ ਕਰੀ ਖਤ੍ਰੇਨ
ਨੇ ਲਿਖਧ ਸ ਨੇਕ ਤੇ ਤੁਨਸੇ ਤੁ੦ ੬ਕ
ਨਧਾਨ ਦਧਠ ਕਰੀ ਲਿਖੇ ਸ੍ਰੀ ਲਮਿ ਨੇਕ
ਸ ਪਨ ਤੁਨੇ ਸੇ ਤੁ੦ ੬ਕਨਧਾਨ ਦਧਠ
ਕਰੀ ਲਿਖੇ ॥ ੬ਨੇ ਨਤ੍ਰੇਨ ਨੇਕੇ ਕੀ ਨੇ
ਕੀ ਨੇ ਤੇ ਪਨ ਤੇਸ ਤੇ ਧਤ ਸੰਤ੍ਰ ਨੇਕੇ
ਸ ਪਨ ਤੁਨ ਨੇ ਤੇ ਨੇਕੇ ਸ ਪਨ

ਕਾਨ ਹੋਵੇ ਤਾਂ ਸਤ੍ਰੁ ਜਿਵੇਂ ਕੀ ਜਿਤ੍ਯ ਅਤ੍ਰੀ
ਕਰੀ ਖਿਮਾਕੀ ਰੀਤਿ ਕਰੇ ਪਰ ਦਯਾਲੇ ਤੋ
ਹੈ ਜਿਵੇਂਕਿ ਪਰ ਕਾਨ ਹੋਵੇ ਤਾਂ ਤੇ ਜਿਵੇਂਕੀ
ਜਿਤ੍ਯਮਾਨ ਦੇਵੀ ਸੀ ਭਗਤਿ ਪ੍ਰਵਤ
ਕਰਾਈ ॥ ਤੋ ਜਿਵ ਹੋਤਾਂ ਸ੍ਰੀ ਉਸਤਾ
ਕਰੇ ਦਸਾਉ ਜਿਤਾ ॥

ਪਰ ਦੁਸਰਿਆਂ ਸੂਰਯ ਪਰਕਾਰ

ਜਿਹ ਰਸੀਆ ਪਰ ਕਾਨ ਹੋਵੇ ਤਨਕੋ ਸੁਣੇ
ਮੰਗਲ ਕਰੇ ਤਾਂ ਮੰਗਲ ਕਰੇ ਤਨ ਰਸੀਏ
ਗੁਣਾ ਸ੍ਰੀ ਓਹੋ ਗੁਣਾ ਟੋਕੀ ਦੇ ਕਰੇ
ਣਾ ਓਸ ਦਿਨ ਪ੍ਰਦਮੰਗਲ ਪਰ ਜੋਵੀ
ਸਿਣਾ ਤੇ ਜਿਹ ਰਸੀਏ ਮੰਗਲ ਕੀਤਾ ਹ
ਤਨਕਾ ਪਰ ਹੋਗ ॥

ਸਪਪਰ ਕਾਣਿ ਸ੍ਰੀਸ ਪਰਕਾਰ

ਜਿਹ ਰਸੀਆ ਪਰ ਕਾਨ ਤੇ ਤੇਤ ਰਸੀ ਜਿਵ

ਜਸਿਤ੍ ਦ੍ਰਗਰਸ਼ਿਤੈਵ ਤੋਂ ਤਰਾਵੇ ਗੁਣੇਜੰਘਰ
ਵਰੈ ਤ੍ਰੀ ੳਛੰ ਘਰਿਜ ਦ੍ਰਗ ਵਰੈ ਤੋਂ ਦ੍ਰਗ
ਰਸ਼ਿਜ ਘਰ ਤੋਊ ਕ੍ਰਮ ॥

ਤਜਤਰ—

ਤੋਂ ੯ ਫੁਤਾਊ ੨੭ ਥਰ ਫੈ ਥੰਕ੍ਰੀ ੧੨੫ ੳਛੰ
ਨੰਵੰਜ ਘਰ ਦ—ਵ੍ਰੈ ॥ ਤੁਥਾਨ ਤੁੰਛ ਵੀ
ਤੇ ਕ੍ਰਗਾਂ ਰਥਾਯ ੯।੯।੯ ੳਛੰਜ ਗੁ—ਨ
ਵੀਤਾ ਤੋਂ ਤੈਥਿ ੭੨੯ ਯਤੁਰੰਜ ਘਰ ਤੈ॥
੨੭ ੳਛੰ ਫ੍ਰਿਸ ਨੰਤ੍ਰਯ ਨੰਵ ਫੈ ਤੈ ੨ ੳਛਜ
ਘਤੈ ੮ ਵੀ ਤੁਜਰਲਿਖਯ ਤ੍ਰੀ ਨੰ. ੮੪
ਤ੍ਰਯ ੨ ਜ ਦ੍ਰਗ ਵੀਤਾ ੪ ਵੀਨ. ੨੯੪
੩੪੩
ਸਿ ੭ ਵਤੈ ਗੁ—ਯ ਤੋਂ ਤੈਥਿ ੮੪੫. ੧੯੬੮੩
ਤੈ ੮ ਨੰਵਥੈ ੳਕ੍ਰਯਾਨ ਦਯਊ ਤੈ ਰਥਾਯ
ਤ੍ਰੀ ਲਗਿ ਨੰਵ ੭ ਜ ਦ੍ਰਗ ਵੀਤਾ ੪੯
ੳਛਵੀ ਨੰਤ੍ਰਯ ਨੰਵ ੨ ਵਤੈ ਗੁ—ਯ ੧੯੮ ਤ੍ਰੀ

ਤੇ ਕਰਨੇ ਗੁਰਦਾਸ ਤੋਂ ਤੋਲੇ ੨੯੪ ਉਸਦੀ ਅਤਿ
ਲ੍ਹੇ ਦਖ ਕੈ ਰਖੇ ਤੋਲੇ ਤਾਂ ਕਿ ਤੋ੦ ਓਕਤ੍ਰਾ
ਨ ਦਯਾਉ ਕੇ ਰਖਿਆ ਸ੍ਰੀ ੭ ਡ ਘਨ ਤਖਤ
ਤਾਕਿ ਤੋ੦ ਤ੍ਰਯਨ ਦੁਰਮਿ ਕਰੀਕੇ ਰਖਿ
ਸ੍ਰੀ ਤਾਂ ਸੋਨੇ ਦੀ ਪਯਾਤ੍ਰਾ੧ ਕੈਲੀ ਤ੍ਰਯ ਤੋਂ
ਤੋਲੇ ੧੯੮੩ ਯਤੇ ਤਤੇ ਡ ਘਨ ਤੋਲਾ॥
ਓਕੜੇ ਸੰਗਿਯ ਕਿ ਘਨੇਡ ਤ੍ਰਯਾਨ ੧੨੫ ਓਥਿ
ਸੋਤ੍ਰਯ ਸੋਕ ਧਰਤੇ ਓਸਡ ਘਨ੧ ਤੁਥਾਰ
ਲਿਖਿਆ ੧ ਸ੍ਰੀ ਸੋਤ੍ਰਯਡਦਰਗ ੧ ਓਸਦੀ ਲਾ
ਕਿ ੨ ਕਰਨੇ ਗੁਰਦਾਸ ੨ ਓਸਦੀ ਤੇ ਕਰਨੇ ਗੁਰ-
ਦਾ ਤੋਲੇ ੬ ਓਸਦੀ ਧਰ ਤ੍ਰਯਾਨ ੧
ਦਯਾਉ ਕੇ ਰਖਿਆ ਸ੍ਰੀ ਲਾਕਿਡ ਦ- ੬
ਰਗ ੫ ਸੋਤ੍ਰਯ ੧ ਕਰਨੇ ਗੁਰਦਾਸ ਸ੍ਰੀ ੧੨
੧੩੯੮
ਕਰਨੇ ਗੁਰਦਾਸ ਤੋਂ ਤੋਲੇ ੧੨ ਓਸਦੀ ਓਕਤ੍ਰਯਾਨ ਦ-
ਯਾਉ ਕੇ ਰਖਿਆ ਸ੍ਰੀ ਲਾਕਿ ੨ ਡ ਘਨ ੮

ਤ੍ਯਥਾਕ ਕੀਤ ਤੀ ਓਸੰ ਕੀ ਯਥਾਤ੍ਯਥਾਕ ਸੈਤ੍ਰਯ
ਤੰ ਤੋਯ ੧੭੨੮ ਯਤ ਫਰੰਸ ਘਨ ਤੋਸ॥
ਸਗ ਘਨ ਕਰਣੀ ਫਰੀ ਤੋ ਓਸ ਫਸਤੇ ੧੨
ਕੀ ਸੰਤ੍ਯਸਾਕਯ ਸੰਤ੍ਯ ਔਸਕ ਘਨ ੧੭੨੮
ਲਿਖਯ ਤੀ ਸੰਤ੍ਯ ੧੨ ਕ ਫ੍ਰਗ ੧੪੪ ਸਮਿ
੫ ਕਨੇ ਗੁਣਯ ਤੀ ੩ ਕਨੇ ਗੁਣਯ ਤੰ ਤੋਯ
੨੧੬੦ ਤਨੇ ਤੀਤਿ ਕਨੇ ਘਨੇਕ | ੧੭੨੮ | ੨੧੬੦
ਤੋ੦ ਓਕ ਤ੍ਯਥਾਕ ਫਯਓ: ਕੇ ਰਖਿਤੀ | ੯੦੦
ਸਮਿ ੫ ਕ ਫ੍ਰਗ ੨੫ ੩ ਕਨੇ ਗੁ | ੧੨੫ | ੧੯੫੩੧੨੫
ਣਯ ਤੰ ਤੋਯ ੭੫ ਤੀ ਸੰਤ੍ਯ ੧੨ ਕਨੇ ਗੁਣਯ
ਤੰ ਤੋਯ ੯੦੦ ਓਕਤ੍ਯਥਾਕ ਫਯਓ: ਕੇ ਲਿਖਿ ਤੀ
ਸਮਿ ੫ ਕ ਘਨ ੧੨੫ ਰਖਯ ਯਤ ਸਤ ਤ੍ਯ
ਸੇਤਕ ਕਰੀ ਕੇ ਯੋਗ ਕੀਤ ਤੰ ਤੋਯ ੧੯੫੩੧੨੫
ਯਤ ਧਕਨੇ ਅੰਕਿਯ ਕ ਘਨ ਤੋਸ॥ਸ੍ਯਥ
ਸਮਿ ਸੰਕਯੈ ਯਤ ਘਨੇਕੀ ਰਿਧਿ ਕੀਤੀ ਤੰ

ਓਰਨੈ ਪੰਜਿਪੰਜ ਪਾਰ ਹੋਣ॥ ਤ੍ਰਪਨ ੧੨੫

੯੦੦

ਸੂਨਪਾਰਕਾ॥ ਤ੍ਰਪਨ ੨੧੬੦

੧ ਤੇ ਨੈ ਅੰਕ ਖਾਪਕੀਜੈ ੮

ਓਹ ਅੰਕ ਹੂਨ ਰਖਿ ੧ ੧੨

੬

ਗੁਣਾਂ ਤੇ ਹੋਯ ੧੮੦ ੧

ਸੀਤੇ ਕਰੇ ਗੁਣਾਂ ਤੇ ਹੋਯੈ ੫੪੦ ਓਨ ਦਿਸ ਅੰਕ ਖਾਪ ਤੇ ਪਾਰ ਹੋਣ ੭੨੯॥

ਸ਼ੀਘਪਾਰਕਾਰ॥ ਤ੍ਰਪਨ ੧ ਓਨਕ ਸੂਨੈ ਤ ਕ ਪਾਰ ੨੭ ਓਨਕ ਵਰਗਕੀਤ ਤੇ ਹੋਯੈ ੭੨੯ ਯਤ ਸੀ ਦੇਸਕ ਪਾਰ ਹੋਣ ਪਰਤੁਓ ਪਾਰਕਾਰ ਕਨੈ ਦਗ ਰਸੀਕ ਤੀ ਪਾਰ ਫਰਕ ਤੈ॥

ਪਾਰ ਸੂਨਕੀ ਰੀਤਿ॥ ਜਿਨਕ ਪਾਰ ਸੂਨ ਜਿਕਨਨ ਹੋਵੇ ਤਨਕੇ ਓਕਨਪਾਨ ਪਾਰ ਪਾਰ ਜਿਤਤ ਅੰਕੀ ਦੇਖਿ ਕਰੈ ਨਗ ਕਥਾ ਸ਼ਤਨਪਾਨੰ ਪਾਰ ਨਪਾਰ ਜਿਤਤ ਟੇਕੀ ਦੇਖਿ

ਫ਼ਿਰ ਕੈ ਘਰ ਵਧਾਇ ਤੈਨ -

ਤ੩੪।੧੫੬੮੩।।੫੪੬।੨੪। ਓਸ਼ੋਂਡ ਸ਼ੁਨ ਫ਼ਿਤਕੈ ॥ ਤਥਾ: ਤ੨੫ ਓਖਾ ਘ ਨ ਤਖਾਰ ਓਰਡੀ ਤੈ ਓਨ ਫਨਤੈ ਓਨ ਫ਼ਿਰ ਤੈ ੫ ਡ ਘਰ ਘਟੀ ਸ਼ੰਡ ਤੈ ਓਨਫਨਤ ਓਡ ਸ਼ੁਨ ੫ ਨੈ ਤੈਲ ॥

ਤਥਾ ੧੫੬੮੩ ਓਤੁਖੇਂ ਤਤੀ ੧੫ ਸ਼ਿ ਤਯ ਘਰ ਤੈ ਓਵੁ ਫ਼ਿਸ਼ੁਨ ਕੈ ੨ ਡੇ ਘਰ ੮ ਘਰਡ ਤੈ ਓਨਫਨਤ ਕੈ

੧	੫	੬	੮	੩
੧੧	੬	੮	੩	
੩੨	੮	੩		
੨	੫	੪		
੩੪੩				
੩੪੩				

ਘਰ ਸ਼ੁਨ ਨਥ ਧਡੀ ਮਨਤਿ ਤੁ. ਤੈਰ ਸ਼ੈਤੁਥਘਰ ਫ਼ਿਰ ੮ ਸ਼੍ਰੁ੦੦ ਘਟਥਿ ਤੈ ਫਰੀ ਰਤ ੧੧੬੮੩ ਤੀ ਮਨਤਿ ੨ਡ ਫਰਗਿ ੪ ਰੀ ਫ਼ਿਤੁਨਾ

ਰੀਤੈ ੧੨ ਤੈਥ ਓਸ਼ੋਂਡ ਤ੍ਰਗ ਮਿਤੁਤ ਸ਼ੈਤੁਥ

ਕੈਸੇ ਓਸੀ ਤਾਂ ਜੈਤ ਤਕ ਸਿਤ੍ਰਗਰੀਕਿਧੈ ਸ੍ਰੀ
ਜੈਤ ਕੇ ਪਾਸ ਵਿਸ ਦਲੈਥੈਂ ਦਲਾਂ ਵੇ: ਜੈਕ-
ਲਾਂ ਪਾਸ ਪਏਕੈ ਤੈਰ ਤਨ ਪਾਸ ਜੁਨਵੈ
ਅੰਕਤੀ ਕੀ ਗਿਤਿ ਕਨੈ ਲਿਖੈ ਸ੍ਰੀ ਤਨਾਂ
ਦਤ੍ਰਗ ਤੇ ਗੁਣਾਂ ਕਰੀ ਕੇ ਪਾਸਕੇ ਖਸ ਕੈ
ਲਪਾਸ ਜੈਕ ਤੇ ਤਨ ਵਿਸ ਭੁਗ ਕੇ ਕੁ ਨ-
ਦਧਿ ਲਿਕੇ ਤਨਕੈ ਅੰਕਤੀ ਵਿਸ ਰਖੈ
ਸ੍ਰੀ ਨਦਧੀ ਕੇ ਦਤ੍ਰਗ ਕੀ ਖਡਿਗੀ ਨਦਧਿ
ਲਤ੍ਰਪਾਤ੍ਰ ਜੈਤ੍ਰਧ ਜੈਕ ਕਨੈ ਗੁਣੈ ਸ੍ਰੀ ਤੇਂ
ਕਨੇ ਗੁਣੀ ਕਰੀ ਸੂਨਵੇ ਨਪਾਸ ਜੈਕ ਵਿ-
ਸ ਪਏਕੈ ਸ੍ਰੀ ਨਦਧਿਆਂ ਪਾਸ ਲਗਸ ਧੈ
ਲਗ ਕੈ ਪਾਸ ਤੇ ਤਨ ਵਿਸ ਪਏਕੈ ਕੈ
ਤੈਰ ਗਸਮ ਜੈਕਾਂ ਜੈਤਦ ਤੈਦੇ ਤਾਂ ਸ੍ਰੀ ਓਸ
ਗੀਤ ਕਨੈ ਦਲਾਂਕੈ ॥

ਤਲਤਰਾ ॥ ਖਡਿਗੇ ਤਲਤਰਾ

[illegible]
[illegible]
[illegible]
[illegible]
[illegible]
[illegible]
[illegible]
[illegible]
[illegible]
[illegible]
[illegible]
[illegible]
[illegible]
[illegible]
[illegible]

[illegible]
[illegible]
[illegible]
[illegible]
[illegible]
[illegible]
[illegible]

[illegible]

[illegible]
[illegible]
[illegible]
[illegible]
[illegible]
[illegible]
[illegible]

[illegible]
[illegible]
[illegible]
[illegible]
[illegible]
[illegible]
[illegible]
[illegible]
[illegible]
[illegible]
[illegible] ॥

[illegible] ॥

[illegible]
[illegible]
[illegible]

[illegible]

[illegible]
[illegible]
[illegible]
[illegible]
[illegible]
[illegible]
[illegible]
[illegible] ॥

[illegible]
[illegible]
[illegible]
[illegible]
[illegible] ॥ [illegible]
[illegible]
[illegible]

[illegible]

[illegible]

ਅਥ ਧ੍ਰਤਰਾਸ਼ਟ੍ਰੀ ਲਿਖਤੇ ਹੈਂ

ਜਿਸ ਦਿਨ ਤਾਰਕਾ ਭਾਗ ਅਰਧਾਂਤ ਤਿਸ ਕਾ
ਤਿਸ ਹੋਦੇ ਪਹਲਾ ਦਸ ਧਾਰਤ੍ਰਾਸ਼ਟ੍ਰੀ ਹੈ ੳਸ
ਰਾਸ਼ਤ ਦਿਨ ਸੰਖਿਆ ਕਰੇ ਸਿਖਾ ਹੋਰ ਤਾਂ ਕਰੇ
ਤਰ ਗੁਣਾ ਕਰੇ ਸੋ ਤਾਰ ਧਾਰਤਾਰ ਕਾ ਫਲ ਕ-
ਦਰਸ਼ਤ ਹੋਗ ਅਰਧਾਤ ਤਾਰਕਾ ਕੇ ਪ੍ਰੇਸ਼ਯ
ਹੋਵੇਗਾ ॥

ਤਸ਼ਤਰ—

੬ਕ ਪਾਸਕ ਕੇ ਹੋ: ਕੁਧਾ— ਨਿਸ਼ਚਯ ਕੇ
ਅਨ ਪਾਸਕ ਕੀ ਤੀ ਕਿ ਕੁ ਕਰਕੇ ਪਕ੍ਰ
ਸਰਗ ਕੇ ਸਥਦ ਪਕ ਸਾਗਕੇ ਕਸ
ਰਧ ਕੇ ਕੇ ਤੰਤੀ ਹੈ ਸਰਧ ਕੇ ਕੇ ਤਤੀਯੰ
ਸ਼ਾ ਕੇ ਕੇ ਸਥਦ ੬ਨਕ ਸੋਥਾ ਤਾਰ ਕਿ-
ਗੁ— ਕੇ ਕੇ ਸਥਦ ੬ਨਕ ਧਨਸੰਸ਼ਾ ਕੇ ਕ
ਸ਼ੋਕਸੰਸ਼ਾ ਕੇ ਤੰਤੀ ਹੈ ੬ਨਕ ਸਤੁਰਧਤਾਰ

ਸ੍ਰੇ ਮਿਲਿਨ ਨਸਧ ਓਨ੍ਹ ਅਨੁਵਾਰ ਤਰਨੇ ਧਨਜ੍ਹੀ
ਤੀ ਤਰਨ ਨਗ੍ਰੰਥ ਧੈ ਮਿਲੈ ਨੈ ਅੰਗਧਾਂ ਧਾ ਨਿਤ
ਤੁ ਮਿਲਣ ਤੇ ਨਹੈ ਨੇ ਤਰਨੇ ਵਿਤਰਿਧਾਂ ਰੈਲਿ
ਧਾਂ ਮਿਲਣੀਆਂ ॥

ਤੁਧੰਨ: ॥ ੨ ੨ ੨ ੩ ੧ ੧ ੧ ਓਥ੍ਰੇ ਨੰਗ੍ਰਾਂ
੨ ੨ ੩ ੪ ੫ ੬ ੪
ਵੀ ਨੰਗ੍ਰਾਂ ਵਨੇ ਗੁਣਧਾਂ ਤੇ ਤੁਧੇ ਨੇ ੬ ਤੇਤ ਓਨ
ਨੀਤਿ ਵਨੇ ਨਾਂ ਵੀ ਤੁਨਾਂ ਵਨੇ ਗੁਣਧਾਂ ਤੇ
ਤੁਧੇ ੬/੭੬੮੦ ਓਨ ਵੀ ਗ੍ਰੰਥ ਅਨੁਗ੍ਰਹ ਵਿਖੇ
ਨ ਦਸ਼ਮਨ ਨਖਨ ਤੁਨ ॥ ਓਨ ਵਿਧ ਨੇ
ਧਾਂ ਜ ਨਧਨਤੁਤਨ ਮਿਲਣ ਤਾਂ ਤੁਧੇ ੨/੧੨੮੦
ਧਤ ਨਾਗਨਿਵ ਨੂਅ ਤੁਨਾਂ ਓਨ ਵਿਧ ਤਰ
ਜ ਗ੍ਰੰਥ ਮਿਲਣ ਤੇ ਨਵਧਿ ੧ ਪੰਕ ਰੈਲਿ
ਤੁ੬ ਪੰਕ ਪੰਕ ਰੈਲੀ ਤਰਨੇ ਮਿਲਣੀ ਧੀ॥੦॥

ਨਧਨਗ੍ਰੰਥ ਗ੍ਰੰਥਧਾਰ ਲਿਖ
ਨੇ ਤੇ ॥

𑆘𑆴𑆤 𑆘𑆓𑆁 𑆫𑆷𑆥 𑆮𑆴𑆱 𑆱𑇀𑆮𑆥𑆠𑇀 𑆥𑆷𑆫𑇀𑆟𑆼𑆤𑇀𑆢𑇀𑆫
𑆮𑆴𑆱 𑆥𑆢𑆩 𑆨𑆓 𑆱𑆼𑆤 𑆱𑇀𑆮𑆪𑆴𑆂 𑆥𑆛𑆤
𑆲𑆶𑆁𑆢 𑆠𑆩𑆴 𑆠𑆫 𑆑𑆫 𑆤𑆷𑆤𑆴 𑆯𑇀𑆫𑆵𑆓𑆶𑆫𑆶 𑆠𑆱
𑆓𑆶𑆫𑆶𑆤 𑆃𑆱 𑆮𑆴𑆱 𑆱𑆳 𑆱𑆽𑆤 𑆱 𑆥𑆛𑆤
𑆲𑆶𑆁𑆢 𑆠𑆁 𑆥𑆛𑆤𑆴 𑆠𑆱𑆑𑆵 𑆱𑆳 𑆪𑆶𑆤𑆴 𑆠𑆱𑆑
𑆠𑆶𑇐 𑆠𑆫 𑆱𑆴𑆒𑆵 𑆱𑆼𑆢𑆼 𑆄𑆤 𑆫𑆵𑆠 𑆑𑆫
𑆨𑆓𑆮𑆁𑆠𑆱 𑆨𑆓𑆮𑆢𑆠 𑆮𑆴𑆒 𑆤𑆥𑆼𑆤𑇀𑆠
𑆱𑆁𑆑 𑆲𑆶𑆁𑆢 𑆓𑆳 𑇆

𑆠𑆱𑆠𑆫𑆁 𑇆 𑆯𑇀𑆫𑆽 𑆩𑆼 𑆱 𑆫

𑆱𑆁𑆫 𑆥𑆫𑆩 𑆱𑆼𑆑 𑆲𑆶 𑆮𑆴𑆤 𑆑𑆫𑆼 𑆥𑆶𑆑𑆫𑆠
𑆠𑆶 𑆤𑆢𑆫𑇀𑆯𑆴𑆠 𑆑𑆫𑆤𑆼 𑆥𑆽 𑆠𑆤𑆩 𑆤𑆢𑆫𑆷𑆥
𑆑 𑆲𑆶𑆓 𑆲𑆶𑆫 𑆯𑆑𑆵 (𑇓) 𑆄𑆑𑆶𑆩 𑆱𑆼𑆑
𑆮𑆴𑆤 𑆑𑆤 𑆯𑆵𑆤 𑆑𑆵𑆠 𑆠𑆁𑆑𑆶 𑆲𑆶𑆓 𑇆 𑆄𑆤
𑆑𑆵 𑆤𑆢𑆫𑇀𑆯𑆴𑆠 𑆑𑆫𑆵𑆑 𑆩𑆽 𑇆
𑆤𑆥𑆤 𑆫 𑆲𑆶 𑆄𑆑 𑆠𑆫 𑆱𑆫 𑆠𑆶 𑆥 𑆄𑆤

𑆮𑆫𑇀𑆓 𑆱𑆁𑆒𑇀𑆪𑆳 𑇒 𑆯𑇀𑆫𑆵 𑆓𑆶𑆟𑆲𑆳𑆫 𑇘 𑆨𑆮𑆼𑆠𑇀 𑆌𑆮𑆁 𑆗𑆴𑆤
𑆱𑆁𑆒𑇀𑆪𑆳 𑇑 𑆌𑆑 𑆨𑆳𑆓𑆲𑆳𑆫 𑆱𑆁𑆥𑆶𑆫𑇀𑆟 𑆌𑆮𑆁 𑆮𑆁
𑆮𑆫 𑆱𑆫𑇀𑆮𑆵 𑆥 𑆫𑆓𑆳𑆫 𑆱𑆁 𑆱𑆢𑆫𑇀𑆯𑆴𑆠
𑆫𑆶𑆥 𑆨𑆮𑆼𑆠𑇀 $\frac{𑇕}{𑇗}$ 𑇆

𑆤𑇀𑆪𑆳𑆱𑆂 $\frac{𑇓}{𑇗}$ 𑆌𑆫𑇀𑆟𑆵 𑆫𑆶𑆥 𑆨𑆮𑆵

𑆑 𑆮𑆫𑆼𑆥 𑆮𑆫𑇀𑆓 𑆓𑆶𑆟𑆲𑆳𑆫𑆁 𑆱𑆁 𑆨𑆮𑆼𑆠𑇀 𑇑𑇒 𑆌𑆮𑆁
𑆗𑆴𑆤 𑆱𑆁𑆒𑇀𑆪𑆳 𑆌𑆑 𑇑 𑆮𑆵𑆤 𑆮𑆵𑆫𑆁 𑆱𑆁 𑆤𑆓 𑆫𑆮
𑇑𑇑 𑆌𑆮𑆢𑆮𑆠 𑆗𑆴 𑆌𑆑𑆼 𑆌𑆑𑆩 𑆱𑆁𑆒𑇀𑆪𑆳𑆮𑆵𑆁
𑆥 𑆨𑆮𑆼𑆫 𑆌𑆮𑆁 𑆮𑆁 𑆮𑆫 𑆱𑆫 𑆗𑆴𑆒𑆵 𑆗𑆴𑆠
$\frac{𑇑𑇑}{𑇗}$ 𑆨𑆮𑆼𑆠𑇀 𑇆 𑆥𑆮 𑆨𑆳𑆓𑆳𑆁𑆯 𑆨𑆳𑆓𑆳𑆥𑆢-
𑆮 𑆗𑆴𑆒𑆴 𑆱𑆢𑆫𑇀𑆯𑆴𑆠 𑆫𑆶𑆥 𑆨𑆮𑆼𑆠𑇀 $\frac{𑇕}{𑇗}$ $\frac{𑇑𑇑}{𑇗}$ 𑇆

𑆅𑆢𑆮𑆫𑆟 𑇆 $\frac{𑇕}{𑇒 \cdot 𑇓}$ 𑆮𑆠𑆫 $\frac{𑇓𑇕}{𑇓}$ (𑇓) $\frac{𑇕}{𑇓 \cdot 𑇕}$

𑆮𑆠𑆫 $\frac{𑇔𑇒}{𑇕}$ (𑇓) $\frac{𑇒}{𑇑 \cdot 𑇘}$ 𑆮𑆠𑆫 $\frac{𑇒𑇕}{𑇘}$

𑆗𑆴𑆤 𑆨𑆳𑆓𑆳𑆁𑆯𑆼 𑆨𑆳𑆓𑆳𑆥𑆢𑆮𑆓𑆳𑆫𑆠𑆗𑆴𑆤𑆼

𑆱𑆶𑆫𑇀 𑆱𑆥𑆤𑆼 𑆱𑆁𑆯𑆳 𑆑𑆫𑆑𑆼 𑆥𑆶𑆫𑆶𑆰 𑆱𑆥𑆤𑆳𑆁 𑆘𑆵𑆮
𑆲𑆾𑆮𑆼 𑆈𑆱𑆑𑆾 𑆤𑆴𑆮𑆸𑆠𑇀𑆠 𑆑𑆫𑆼𑆓𑆵 𑆘𑆵𑆮𑆾 𑆥𑇀𑆫𑆠𑆶-
𑆲𑆽 𑆑𑆴 𑆘𑆳𑆓𑇀𑆫𑆠𑇀𑆱𑇀𑆡 𑆩𑆼𑆁 𑆘𑆾 𑆑𑆫𑆼 𑆑𑆲𑆼 𑆘𑆳𑆓𑇀𑆫𑆠𑇀-
𑆱𑇀𑆡 𑆈𑆱𑆑𑆾 𑆘𑆾 𑆑𑆫𑆼 𑆑𑆵 𑆓𑇀𑆬𑆳𑆤𑆴 𑆲𑆾𑆮𑆼 𑆑𑆴 𑆘𑆳𑆓𑇀𑆫-
𑆠𑇀𑆱𑇀𑆡 𑆩𑆼𑆁 𑆘𑆾 𑆱𑆁𑆯𑆪 𑆥𑆶𑆫𑆶𑆰 𑆲𑆾𑆮𑆼 𑆠𑆾 𑆈𑆱
𑆑𑆵 𑆑𑆫𑆼 𑆮𑆴𑆓𑇀𑆤 𑆲𑆾𑆓𑆵 𑆘𑆾 𑆑𑆴 𑆘𑆵𑆮 𑆲𑆾𑆮𑆼𑆓𑆼
𑆃𑆫𑇀𑆡 𑆑𑆴 𑆘𑆾 𑆈𑆱 𑆑𑆲𑆼 𑆘𑆳𑆓𑇀𑆫𑆠𑇀𑆱𑇀𑆡 𑆈𑆱𑆑𑆾
𑆱𑆁𑆯𑆪 𑆓𑇀𑆬𑆳𑆤𑆴 𑆑𑆴 𑆲𑆾𑆮𑆼 𑆑𑆵 𑆑𑆲𑆼 𑆱𑆁𑆯𑆪 𑆘𑆵𑆮 𑆑𑆾
𑆥𑇀𑆫𑆑𑆸𑆠 𑆲𑆾𑆮𑆼 𑆠𑆾 𑆥𑆶𑆫𑆶𑆰𑆾𑆠𑇀𑆠𑆩 𑆤𑆴𑆯𑇀𑆖𑆪 𑆑𑆫𑆠𑆼 𑆲𑆽𑆁
𑆤𑆴𑆮𑆸𑆠𑇀𑆠 𑆫𑆷𑆥 𑆲𑆾𑆠𑆳 𑆲𑆽 𑇆
𑆈𑆠𑇀𑆠𑆫𑆂 [illegible] 𑆈𑆱𑆑𑆵 𑆱𑆥𑆤𑆼
𑆘𑆵𑆮 𑆲𑆾𑆮𑆼 𑇅 𑆑𑆲𑆼 𑆥𑆶𑆫𑆶𑆰 𑆑𑆫𑆠𑆼 𑆲𑆽 𑆑𑆴 𑆱𑆁-
𑆑 𑆲𑆾𑆮𑆼 𑆈𑆱𑆑𑆵 𑆱𑆥𑆤𑆼 𑆱𑆠 𑆲𑆽 𑆘𑆓 𑇅
𑆑𑆲𑆼 𑆘𑆵𑆮 𑆑𑆫𑆼 𑆠𑆾 𑆑 𑆱𑆢𑇀𑆫𑆷𑆥 𑆲𑆾𑆠𑆳 𑇆 𑆲𑆾𑆮𑆼

𑆈𑆠𑇀𑆠𑆫𑆂

ਨੂੰ ਲੀਖੇ ਭੁਗ ਦੇ ਕੀ ਕਾਮਣ ਕਮਟਾਂਸ਼ਾ
ਕਰ ਕੇ ਗੀਣ ਕਰਦੇ ਹੈ ਜੇ ਸ਼ੇਸ ਰਹੈ ਤਸਦਿ
ਸ ਕਾਮਣ ਸਤਾਂਸੇ ਭੁਗ ਦੇ ੮੨ ਘਟਾਦੇ ਹੈ
ਰੇਤ ਕੂਪ ਭੋਗ ॥ ਗੀਸਾਂ ਤਅੰਤਰਾਂ
ਕਾਥੇ ਕੇ ਕੀ ਕਾਮਣਿ ਕਮਣਾ ਭੁਗ ੮
ਕਰੇ ਗੀਣ ਕਰਦੇ ਹੈ ਜੇ ਵਰੀ ਦਸ ਤਸਰੀ
ਕਾਮਣਿ ਸਤਾਂਸੇ ਭੁਗ ਹੈ ੫ ਹੋਰਕਦੇ ਹੈ
ਰੇਤ ਸਕੂਪ ਭੋਗ ॥ ਪਾਤਿਕ ਪਾਰਸ਼ਾਦੇ ਕਾ
ਤਥਾਂਸ ਓਥੇ ਸਤਾਂ

੨	੨	੧
੪੨	੩੧	੩੧
੩੧	੮੨	[illegible]
੧	੩	੫
[illegible]	੦	੦

ਹੈਤੇ॰ ਲਾ ਤਰ ੮ ਮੇਤੇ ੬ਸ
ਕਰੇ ਤਪਾਰਲਾ ਤਰ ਸਾਂ ੮ ਕੈ ਸੁਰ
ਸਾਂਧ ਕਾ੦੮ ਤੇਧ ੬ਤ੍ਰੈ ਤੇ੦ਲਾ-
ਸਾਂਸ਼ਾ ੧ ਸੁਕੁਤ ਤੇ ੬ਸ ਦਸਤੇ ਤਰ
ਕੰਸ ਰ ਸਾਂਸ਼ਾ ੬ਰ ੧ ੬ਜੇ ਕਾ ਧੇਗ ਦੇ ਤੇਈ
ਕੇ ਕਰੇ ਤਪਾਰਲਾ ਸਾਂਸ਼ਾ ੧ ਸੁਸਾਂਧ ਤੇਂ ਤੇਈ

੧
੪
੩
੧
੨

[illegible]

[illegible]

[illegible]

[illegible]

[illegible]

[illegible]

[illegible]

[illegible]

[illegible]

[illegible]

[illegible]

[illegible]

[illegible]

[illegible]

[illegible]

[illegible]

ਕਰੋ ਗੁਣਾ ਤਾਂ ਭੇਜ $\frac{੮}{੧੯੬}$ ਹੋਯਾ ਸੀ ਅੰਸ਼ ਤੀ
ਜੇ $\frac{੧}{੮}$ ਤੇ ਓਸ ਦਾ ਸਤ ਅੰਸ਼ । ਤਰੇ ੮ ਵਿਸ
ਘਟਾ ਤਾਂ ਸ਼ੇਸ਼ ਦਸ ੭ ਸਤ ਹੋਏ ਤਾਂ ਕਰੋ ਉਪ
ਜੇ ਅੰਸ਼ ੮ ਗੁਣਾ ਭੇਜ $\frac{੫੬}{੧੬੮}$ ਹੋਏ ਤਾਂ ਦਿ
ਸ ਸ਼ਿੰਧੁ ਤੋਂ ੫੬ ਤੋਂ ਅਪਵਰਤਨ ਤੇ
ਘਰ ਹੁੰਦੇ ਹੈਨ ॥ ਇਤਿ ਭਾਗਜਾਤਿ ਉਦਾਹਰਣ
ਹੋਈ ਸਮਾਪਤ ਹੋਈ ਅਨ - ਉਦਾਹਰਣ
ਤਰ ੭ ਸਤ ਤੋਂ ਅਨ ਕਰੋ ਉਪਜਾਤਿ $\frac{੨}{੫}$
ਤਰ ਸੇ ੨ ਦੀ ਗੁਣਾ ਤਾਂ ਭੇਜ ।੪ $\frac{੭}{੯}$
ਹੋਏ ਅੰਸ਼ ਨੂੰ ਸੁਰਤ ਤੋਂ ਅਨ ਵਾ -
ਸਤੇ ਤਰੇ ੭ ਅੰਸ਼ਾਂ ੭ ਪੈਨ ।੯ ਸੋ ਨੰ
ਕਰੋ ਉਪਜਾਤਿ ਅੰਸ਼ । ਗੁਣਾ ਤਾਂ ਭੇਜ $\frac{੯}{੪}$
ਭਾਗਿਆ ਤਰ ੮ ਸਤ ਕਰੋ ਉਪਜਾਤਿ
ਤਰ ।੪ ਸੈਸ ਦੀ ਗੁਣਾ ਤਾਂ ਭੇਜ ।।੨
ਹੋਏ ਅੰਸ਼ $\frac{}{}$ ਭੀੜ ਘਾਂ ਅਨਵਾਸਤੇ ਭੀੜ ਦੀ

[illegible]

ਵਰ ਕ੍ਰਤ ਰੀਤਿ ਕਰੈ ਸਾਧਾਰਣ ਕੀਤਾਂ ਤੋਂ ਹੋਯੋ
$\frac{੧੪੪}{੭੨੦}$ $\frac{੧੮੦}{੭੨੦}$ $\frac{੨੪੦}{੭੨੦}$ $\frac{੩੬੦}{੭੨੦}$ $\frac{੧੨੦}{੭੨੦}$

ਸੰਸਾਧ੍ਯੋਗ ਕੀਤਾਂ ਤੋਂ ਹੋਯੋ ੧੦੪੪ ਉਸ
ਸੋ ਛੇਦ ਸਾਧਾਰਣ ਸੋ ਭਾਗ ਲਿਖੀ ਜਿਤਾਂ
ਤੋਂ ਪੂਰ ਸੰਖ ਹੋਯਾ $\frac{੧੦੪੪}{੭੨੦}$ ਉਸਕਿਸ ੩੬
ਕੀਏਂ ਸੋ ਸਾਪਵਰ੍ਤਨ ਜਿਤਾਂ ਤੋਂ ਹੋਯੋ $\frac{੨੯}{੨੦}$
ਓਸੀ ਨੂੰ ਵਿਸਪਟਾਨਾ ਤੋ ਉਸਦਾ ਸ੍ਰੁਤ
ਉਸਸ ਸਾਧਾਰਣ ਕੀਤਾ ਤੋਂ $\frac{੨੯}{੨੦}$ $\frac{੩}{੧}$
ਹੋਯ $\frac{੬੦}{੨੦}$ $\frac{੨੯}{੨੦}$ ਘਟਾਯੇ ਤੋਂ
ਬਾਕੀ ਰਹਸ $\frac{੩੧}{੨੦}$ ॥

ਸ਼ਤ੍ਰੁਘ ਸਰੂ ਦਾ ਸ੍ਰੁਤ ਉਦਾਹਰਣ॥ $\frac{੨}{੩}$ $\frac{੩}{੪}$
ਉਨ੍ਹਾਂ ਯੋਗ ਕਰੈ ਸਾਧਾਰਣ ਕੀਤੇ ਤੋਂ
ਹੋਯ $\frac{੮}{੧੨}$ $\frac{੯}{੧੨}$ ਉਨ੍ਹਾਂ ਸੰਯੋਗ $\frac{੧੭}{੧੨}$ ॥

(੬) ਉਦਾਹਰਣ $੨\frac{੧}{੨}$ $\frac{੪}{੫}$ ਹੋਰ $\frac{੩}{੪}$ ਸੋ $\frac{੧}{੨}$

[illegible]

ਅੰਸ਼ਾਂ ੧੫।੭ ਤਿਯਾਰੈ ੧੦੫ ਦਿਸ ਹੇਤੁਂ ਤੌ
ਤੁਰੰ ੭।੩ ਤਿ ਯਾਰੈ ਰ। ਸ ਭਾਗ ਮਿਤੁਂ
ਅਵਧਿ ੫ ਯਤੁ ਗੁਣ ਫਲ ਤੈਸ

ਅ ਦ੍ਵਿਤੀਯਤਸ੍ਤਰ॥

ਕਥੇ ੧/੨ ਯੁਤੇ ਏਕੋਨ ਤ੍ਰਤੀਯ ਭਾਗੈ ੧/੩ ਯੁ
ਤੈ ॥ ਵ੍ਯੰਸ ਗੁਣਯ ੧/੩ ਗੁਣਕ ੧/੭
ਪਾਦੈਕਯੁਤਰੀਤਿ ਯੁੱਤੇ ਗੁਣਤ ਫਲ ਤੈਸਾਂ ੧/੬
(ਤੋ) ੧/੫ ੨/੩ ੩/੪ ਏਕਤ੍ਰ ਗੁਣਤ ਫਲ ਦੇ
ਤੈਗ ਉਤ੍ਰ ੬/੬੦ ਵਾ ੧/੧੦ ॥
(ਯ) ੩/੮ ੫/੭ ੧/੬ ੨/੩ ਏਸਸ ਗੁਣਤਫਲ ਵਤਕੇ
ਉਤ੍ਰ. ੩੦/੧੦੦੮ ਵਾ ੧੦/੩੩੬

ਅਥ ਤ੍ਰਿਵਤ ਭਾਗਜਾਤੀਰਿਲਿਖਤੇ॥

ਤ੍ਰਿਵਤ ਭਾਗਦਿਸ ਭਾਂਗਕ ਤੌ ਅੰਸ਼ ਤੁਰੰਗੀ
ਉਲਟਾਂ ਕਰਤ ਅਰਧਾਤ ਅੰਸ਼ਾਕੋ ਹਰਥਾਨੈਂ

ਤਰ ਤਰ ਕੇ ਨ੍ਯਾਵਨੇ ਸੰਭਾਲਿਆਣਾ ॥
ਭੀ ਵਿਦਰ ਗੁਣਾਣੇ ਕੀ ਰੀਤਿ ਕਰੇ ਜੋ ਫਲ ਹੈ
ਵ ਵਰ ਲਬ੍ਧੀ ਹੈ ਸੀਤੇ ॥

ਉਦਾਹਰਣ

੮ਕੇ ਤੀਜਰੇ ਤੋਲੇ ਕਰੇ ਪ੍ਰਕਰ ਕੈ ੨ ਕਰੇ ਮੇਂ
ਜ ੫ ਕੀ ਭਾਗ ਲੀਯਾ ਤੋਰ ੮ਕੇ ਤ੍ਰਤੀਯਾਂਸ਼,
ਕਰੇ ੮ਕੇ ਅਸ਼ਟਾਂਸ਼ ੍ਹ ਕੀ ਭਾਗ ਮਿਤਾ ਤੇਂ
ਲਬ੍ਧਿ ਕੋ ਹੋਗ ॥

ਨ੍ਯਾਸ ਭਾਜ੍ਯ ੫ ਭਾਜਕ: ੨/੩ ਭਾਜਕ ਕੀ
ਭਾਗਹੁ ਵੰਧ ਸੀਰੀਤਿਕਰੇ ਵਿਦਾਲਿਤ ਕੀ
ਤ ਤੋਂ ਅਬ ਭਾਜਕ ਹੋਯਾ ੩/੨ ੮ਜ ਕੈ ਭਾਗ
ਲੇਤੇ ਦਾਜਤੇ ਓਲਟਾ ਕੀਤਾ ੩/੨ ੫ ਭੀ ਵਿਦਰ
ਗੁਣਾਣੇ ਕੀ ਰੀਤਿ ਕਰੇ ਸੰਸ਼ ਕੀ ਸੰਸ਼ ਕਰੇ੩੫
ਗੁਣਾਯਾ ਤੋ ਹੋਏ ੧੫ ੮ਜੋਂ ਭਿਨ ਹੁਆ ੭।।
ਕੇ ਅਰਥ ੭ ਕਾ ਭਾਗ ਮਿਤਾ ਤੋਂ ਅਬ ਹੂਆ ਹੈ

ਕ ੫ੁ ੯ਨਕੀ ਤਰੇ ਮ ਭੰਗ ਰੋਜ਼ ਬੈਠੇ ਕ
ਕ੍ਰਧਿ ਗਿਲਿ ਗੀ ਦਤ ਨਕ੍ਰਧਿ ਤੇਦੇਗੀ ੨੫

ਕੁਸਰੇ ਤਅਤਰਲਿਅ ਨਧਸ

ਭੰਨੇਧ ੬ ਭੁੰਨਕ ੩ ਭੁੰਨਕ ਨੇ ਕੰਸ਼ਾ ਤਰੇ ਤ
ਨਟ ਕਰਕੇ ਖੁਦਕੜ ਗੀਤੀ ਕਰਦੇ ਥੈ
ਨਕ੍ਰਧਿ ਗਿਲੀ ੩/੬ ਦ ੧/੨ ॥

ਕਥ ਭਿਤੜ ਦਰਗ ਤੇਰ ਦਰਗਨੂਲ ਖਰ ਤੇਰ
ਖਰ ਨੂਲ ਮੀਰੀਤਿ ਲਿਖਕੇਤੇ

ਕਿਸ ਜ਼ਗਾਂ ਭਿਤੜ ਰਾਂਸ਼ੀ ਮ ਦਰਗ ਕਰਦਾਂ·
ਤੇਦ ਤਸਜ਼ਗਾਂ ਕੰਸ਼ਾ ਤੇਰ ਤਰੇਮਾਂ ਦਰਗ ਕਰੈ
ਤੇਰ ਜਿਥੇ ਨੂਲ ਲੋਅ ਤੇਦੇ ਤਥੇ ਕੰਸ਼ਾ ਤੇਰ
ਤਰੇ ਮ ਨੂਲ ਦਿਰਾਂਲਿਲੇ ਤੇਰ ਜੇ ਖਰ ਕਰਦ
ਤੇਦੇ ਤਾਂ ਕੰਸ਼ਾ ਤਰ ਮ ਖਰ ਕਰੇ ਜੇ ਖਰਨੂਲ
ਲਅ ਤੇਦੇ ਤਾਂ ਤਰਤੁੰ ਮ ਖਰ ਨੂਲ ਲਵਿਗੀ
ਤਮੰਤਰਅ ॥

[illegible]

[illegible]

[illegible]

[illegible]

[illegible]

[illegible]

[illegible]

[illegible]

[illegible]

[illegible]

[illegible]

[illegible]

[illegible] ॥

[illegible] ॥

[illegible] ॥

[illegible]

ਸੋ ਤੁਲ੍ਯ ਹੈ ਅਤੇ ਹੋਰ ਸ਼ੂਦ੍ਰਯ ਤੋਂ ਵਰਣ ਸ਼ੂਦ੍ਰ
ਯ ਸ਼ੂਦ੍ਰਯ ਤੋਂ ਵਰਣ ਮੂਲ ਸ਼ੂਦ੍ਰਯ ਹੈ ਅਤੇ ਹੋਰ
ਸ਼ੂਦ੍ਰਯ ਤੋਂ ਘਟ ਸ਼ੂਦ੍ਰਯ ਹੋਤੇ ॥
ਸ਼ੂਦ੍ਰਯ ਤੋਂ ਘਟ ਮੂਲ ਦੀ ਸ਼ੂਦ੍ਰਯ ਹੈ ਤਾਂਤੇ ਹੋਰ
ਹੈਨ ਜਗਿ ਵਿਚ ਸ਼ੂਦ੍ਰਯ ਤੋਂ ਉਂਗ ਜੇਦੇ ਤੇਂ
ਜਗਿਸੋ ਹੈ੦ ਸ਼ੂਦ੍ਰਯ ਤਰ ਹੈਨ ਸੋਅਤੇ ਹੋਰ
ਸ਼ੂਦ੍ਰਯੋਂ ਕਰਦੇ ਜਿਸ ਰਾਜਗੀ ਗੁਣੋਂ ਵਲ ਸ਼ੂਦ੍ਰਯ
ਗੁਣਾਂ ਫਲਦੈਗ ਹੋਰ ਜੋ ਸ਼ੂਦ੍ਰਯ ਕਰੇ ਗੁਣੀ
ਕਰੀ ਜਿਤੇ ਹੋਰ ਕੁਰਿਯਾਂ ਕਰਨੀ ਹੋਵੇ ਤਾਂ ਸ਼ੂ
ਦ੍ਰਯ ਹੈ ਗੁਣਾਂ ਜਿਤ੍ਰ ਕਰਨ ਹੋਰ ਜਿਸ ਜਗਿ
ਹੈ ਸ਼ੂਦ੍ਰਯ ਗੁਣਾਂ ਹੋਵੇ ਤਨੀ ਹੈ ਸ਼ੂਦ੍ਰਯ ਤਰ
ਦੀ ਹੋਵੇ ਤਾਂ ਜਿਤ ਰਾਜਿ ਪਧਾਂ ਨਿਧਿਤ ਰਤ·
ਤੀ ਤੇ ਹਨ ਵਰਤੇ ਕਿ ਗੁਣਾਂ ਤਰ ਤੁਲ੍ਯ
ਹੋਣਾ ਧੋ ਸੈ ਨੰਯ ਨਸ਼ਟ ਹੋਅਤੇ ॥
ਧਸ ਤੀ ਸ਼ੂਦ੍ਰਯ ਕਰ ਕੇ ਤੀਰ ਕਥਦਾਂ ਖੁਤਰ

ਕਨੈਂ ਡਿਗ ਗਣੀ ਕੇ ਐਵੀ ਧਥਾਂ ਨਥਿਤ ਹੈ
ਕੀਤੇ ॥ ਤਸੰਤਰ
ਸ਼ੂਨ੍ਯ ਵਿਸ ਖੰਡ ੫ ਜੈਸੈ ਤਾਂ ਕੇ ਹੋਗ-
ਸ਼ੂਨ੍ਯਕਾਂ ਵਰਗ ਵਰਗ ਮੂਲ ਕਹੋਗ ਹੋਰ ਸ਼ੂ
ਨ੍ਯ ਕਾ ਘਣ ਮੂਲ ਕਹੇ ਹੋਰ ਸ਼ੂਨ੍ਯ ਕੀ
ਖੰਡ ਕਹੇ ਗੁਣੇ ਸ਼ੂਨ੍ਯਕਾਂ ਕਖਾਂ ੧ ਵਿਸ
ਭੋਗ ਕੀਏ ਤਾਂ ਕੇਨ੍ਦਵੂਥ ਹੋਗ ਹੋਰ ਕੇਹੁ ਜਾਂ
ਸਿ ਹੈ ਤਨਕੀ ਸ਼ੂਨ੍ਯ ਕਹੇ ਗੁਣ੍ਯਾ ਸਥਾ
ਸਨ੍ਯ ਕਹੇ ਯੁਕਤ ਕੀਤਾਂ ਭੀਤੇ (੨) ਕਹੇ ਗੁ
ਣ੍ਯਾਂ ਤਨਵਿਸ ਸ਼ੂਨ੍ਯਕਾ ਭੋਗ ਮਿਤ੍ਰਤਾਂ ਤੇ
ਵ੍ਹਟ ਫਰ ਹੋਵ ਤੇ ਕਨ ਰਾਸ਼ੀ ਕਹੇ ॥
੬ ਵ੍ਹਤਾਂ ਨਗ੍ਰਤਾਂ ਯਰਸ਼ਾਂਤੇ ਕਿ ਤੁਤਤਰ ਨ੍ਯਾਯ
ਕ੍ ਨ੍ਯਾਯ੍ ਕਨਿ ॥ ਨ੍ਯਾਸ੦
ਸ਼ੂਨ੍ਯ ਵਿਸ ਖੰਡ ੫ ਜੈਸੈ ਤਾਂ ਹੋਏ ੫
ਸ਼ੂਨ੍ਯ੦ ਕਾਵਰਗ੦ ੬ਜਕਾ ਮੂਲ੦

शून्यों का वर्ग० उनका वर्गमूल० यं
सं ५ की शून्य करके गुण्य से होय०
जैसें १० विष शून्य का भाग दिये से
होय $\frac{10}{0}$॥

खहर उसतरह का रूप न गु०
विनस्यत १ युक्त गुणक ३ हर०
जैसे विष्णु विषे रहे जो उनकी रीत
करके उतर ।ख॥

उन गणित का गणत = गणित विष
रहे उत्पत्ति होता है॥

इति शून्यपरिकर्माष्टक

अथ वर्णवर्णी लिख्यते

वर्ण वर्णीका अर्थ यह है कि उनकी
गणित करनी जिन नाम गुण्य क-
र होवे उन नाम भाग जिस होता जिसमें

𑆪𑆓 𑆤 𑆑𑆠 𑆨𑆮𑆼𑆠𑇀 𑆠𑆠𑇀𑆫 𑆓𑆶𑆟𑆳𑆤𑇀 𑆑𑆶𑆫𑇀𑆪𑆳𑆠𑇀
𑆪𑆠𑇀𑆫 𑆩𑆳𑆫𑇀𑆓 𑆢𑆫𑇀𑆯𑆤 𑆑𑆠 𑆨𑆮𑆼𑆠𑇀 𑆠𑆠𑇀𑆫 𑆥𑆶𑆰𑇀𑆥𑆳𑆟𑆴
𑆪𑆠𑇀𑆫 𑆥𑆶𑆰𑇀𑆥 𑆑𑆠 𑆨𑆮𑆼𑆠𑇀 𑆠𑆠𑇀𑆫 𑆢𑆫𑇀𑆯𑆤 𑆑𑆶𑆫𑇀𑆪𑆳𑆠𑇀
𑆪𑆠𑇀𑆫𑆁 𑆣𑆷𑆥𑆑 𑆨𑆮𑆼𑆠𑇀 𑆠𑆠𑇀𑆫 𑆢𑆵𑆥 𑆑𑆶𑆫𑇀𑆪𑆳𑆠𑇀 𑆪𑆠𑇀𑆫
𑆢𑆵𑆥 𑆨𑆮𑆼𑆠𑇀 𑆠𑆠𑇀𑆫𑆁 𑆣𑆷𑆥𑆑 𑆑𑆶𑆫𑇀𑆪𑆳𑆠𑇀 𑇆 𑆃𑆥𑆫𑆵𑆠𑆴
𑆑𑆫𑆼 𑆤𑆼𑆥𑆷𑆫𑆳 𑆮𑆳𑆣𑆴𑆪 𑆩𑆷𑆯𑆳𑆪𑆑 𑆠𑆶𑆥𑆫
𑆑𑆫𑆤𑆵 𑆲𑆼 𑆤𑆥𑆤 𑆤𑆶𑆯𑆳 𑆑𑆫 𑆣𑆷𑆥𑆑 𑆨𑆮𑆼𑆠𑇀
𑆠𑆁 𑆨𑆫𑆼𑆑𑆵 𑆤𑆥𑆳𑆤 𑆤𑆶𑆯𑆳 𑆑𑆫 𑆣𑆷𑆥𑆑 𑆑
𑆫𑆤 𑆲𑆼 𑆢𑆵𑆥𑆨𑆼𑆪 𑆠𑆁 𑆤𑆶𑆯𑆳 𑆑𑆵 𑆨𑆫 𑆪𑆴𑆱
𑆢𑆵𑆥 𑆑𑆫𑆤 𑆥𑆫𑆁𑆠𑆶 𑆤𑆶𑆯𑆳𑆁 𑆑𑆵 𑆪𑆣𑆳 𑆱𑆴𑆣𑆫
𑆫𑆼𑆳 𑆲𑆼𑆳 𑆯𑇀𑆫𑆵 𑆥𑆷𑆫𑇀𑆮𑆫𑆵𑆠𑆴 𑆑𑆫𑆤 𑆣𑆽
𑆲𑆼 𑆤𑆑 𑆨𑆮𑆼 𑆤𑆼𑆨 𑆠𑆠𑆫 𑆨𑆼𑆖𑇀𑆪 𑇆

𑆠𑆖𑇀𑆪𑆫𑆳

𑆑𑆼𑆃𑆂 𑆫𑆯𑆵 𑆑𑆵 𑆨𑆶 𑆫 𑆑𑆫 𑆓𑆶𑆳𑆣𑆳 𑆨𑆼𑆫 𑆠𑆴𑆤
𑆑𑆵 𑆤𑆥𑆳 𑆫 𑆱𑆠𑆶𑆫𑇀𑆣𑆳𑆁𑆯𑆳 𑆫 𑆑𑆫 𑆣𑆷𑆥𑆑

ਕੀਤ ਭੀ ਤਨ ਦਿਸ ਨਤੋਂ ੭ ਮ ਭੋਗ ਕਿ
ਤ ਧੈ ਲਦ੍ਹਿ ਜਿਨੀ ਤਨਮ ਨੂਤੀਆਂਸ਼ਾ ਤਨ
ਦਿਸ ਘਟਯਾਂ ਭੀ ਤਨਕੇ ਦਰਗ ਦਿਸਨੂੰਨਾਂ
ਪਰ ਘਟਯੇ ਸ਼ੇਮਮ ਜੂਲ ਲੈ ਕਰੀ ਤਨ
ਦਿਸ ਨ੍ਹ੦ ੮ ਜੈਹੁ ਤਨ ਦਿਸ ਮਸ਼ਾਂ ਮ
ਭੋਗ ਕਿਤ ਤਾਂ (੨) ਕੇ ਭੋਯੇ ਤਾਂ ਮਨਹੈ
ਲੈਤ ਦਸ਼ੀ ਕੇ ਤੇ ॥

ਨ੍ਯਾਸ ॥ ਗੁਣ ੨ ਯੁਕਤ ੨ ਥੈ
ਭੋਗ ੭ ਡੀਨ ੨ ਦਰਗ ੧ ਡੀਨ ਪਰ ਜੂਲ
੧ ਯੁਕਤ ੮ ਭੋਗ ੧· ਮੁਸ਼ਾਧ ੨ ॥
੬ਜ ਤਮਭਾਏ ਦਿਲਿਗਗਲਿਤ ਕੇ ਕੰਰਣ
ਥਿ ਜੰਪੂਰਣ ਨੁਰਿਧ ਤਲਟੀ ਕਰਮੇਤ ੬·
ਜ ਤਰਮਡਰਣ ਕੇ ਜੰਤ ਦਿਥੀਂ ਮਸ਼ਾਂਕੇ ੧੦
ਭੋਗ ਕੇਣ ਕਤ ਤੇ ੬ਜ ਦਜਤੇ ਮੁਸ਼ਾਧ੨
ਜੀ ੧੦ ਨੁਤੇ ਗੁਣਯ ਤਾਂ ਤੈਪ ੨੦ ੬ਜ।

ਥੈ ਸਗੇ ਸ੦ ੮ ਯੁਕਤ ਰਹੈ ਤੈ ੬ਜਦਾਜਤੇ
੬ਤਾਂ ੨੦ ਦਿਸ ੮ ਘਟਾਯੇ ਤਾਂ ਸ਼ੇਸ ੧੨ ਰਹੈ
੬ਜਥੈ ਸਗੈ ਮੂਲ ਰਹੇਂ ਤੈ ੬ਜ ਦਾਜਤੇ ੧੨
੬ਤਾਂ ਨ ਦਰਗ ਕੀਤਾਂ ਤਾਂ ਹੋਏ ੧੪੪ ਖੀ ੫੨
ਗੀਦਹੈ ੬ਜ ਦਿਸ ੧੪੪ ਪੇਨ ੫੨ ਤਾਂ ਹੋਏ ੧੯੬
ਸਗੈ ਦਰਗ ਤੈ ੬ਜ ਦਾਜਤੇ ੧੯੬ ੬ਜਸਾ ਨੂੰ
ਲ ਲੇਯ ੧੪ ਸਗੈ ਸਘਣਾ ਹੂਤੀਯ ਖੁਗ
ਗੀਦ ਤੈ ਤਾਂ ੬ਜ ਨ ਤਰੇ ਸਘਣ ਸੰਸ਼ਾ ਕਰ
ਰ ਗੀਦ ਕੀਤਾਂ ਤਾਂ ਤਰ ਹੋਦਾ ੨ ਸੰਸ਼ਾ ਯਥਾਂ
ਸ਼ੁਧਿਤ ਰਹੇਂ ਤਾਂ ਪੰਤ ਜੁਦਨੂਥ ਹੋਦਾ ੧ ਪੰਤ ਗੀਦ
ਥਾ ੬ਜਦਾਜਤੇ ਮੂਲ ੧੪ ਨ ਸਰਯ ੭ ੩ਜੇ ਨੂੰ
ਲੇ ਦਿਸ ਹੋਕਾਯਾਂ ਤਾਂ ਹੋਏ ੨੧ ਸਗੈ ਸਤਾਂ
ਸ ੭ ਖੁਗ ਨੇਸ ਰਹੇਂ ਤੈ ੬ਜ ਦਾਜਤੇ ੨੧
ਗੀ ੭ ਰਹੇ ਗੁਣਯ ਤਾਂ ਹੋਏ ੧੪੭ ਸਗੈ ਸ-
ਘਣ $\frac{3}{4}$ ਖੁਗ ਰਹੇ ਯੁਕਤ ਤੈ ੬ਜ ਦਾਜਤੇ

𑆱𑆁𑆩 𑇑 𑆠𑆶𑆫𑆼 𑇕 𑆮𑆴𑆩 𑆥𑆼𑆑 𑆱𑆳𑆁 𑆠𑆼𑆥𑆼 𑇗 𑆱𑆁𑆩
𑆥𑆳𑆁𑆖𑆴𑆠 𑆫𑆼𑆢 𑆠𑆶 𑆥𑆁𑆠 𑆥𑆶𑆫𑆠 𑆠𑆼 𑆤𑆼𑆢𑆤𑆼𑆠 𑇑𑇕
𑆤𑆼𑆫𑆵 𑆤𑆴𑆩𑆠𑆤 𑆨𑆶𑆓 𑇒𑇑 𑆮𑆴𑆓𑆶𑆫 𑇖𑇒 𑆫𑆼𑆠𑆁 𑇑𑇕
𑆮𑆴𑆩 𑆥𑆛𑆪 𑆠𑆳𑆁 𑆢𑆫𑆵 𑆢𑆩𑆼 𑇘𑇕 𑆱𑆩𑆼 𑆫𑆼𑆁 𑇒
𑆑𑆫𑆼 𑆓𑆶𑆤𑆫 𑆤𑆴𑆥𑆪 𑆩 𑆠𑆼 𑆤𑆼𑆢𑆤𑆼𑆠 𑇘𑇕
𑆫𑆼𑆠𑆁 𑆮𑆴𑆩 𑆫𑆼 𑆩 𑆨𑆶𑆓 𑆩𑆴𑆠 𑆱𑆳𑆁 𑆠𑆼𑆪 𑇒𑇘
𑆱𑆩𑆼 𑆑𑆶𑆑 𑆫𑆁𑆢𑆵 𑆠𑆼 𑆤𑆼𑆢𑆤𑆼𑆠 𑆥𑆠 𑇒𑇘𑇓𑇓
𑆫 𑆠𑆼𑆱 𑆤𑆼𑆠𑇀𑆫𑆢𑆴𑆤𑆽𑆮𑆴𑆣𑆴𑆂

𑆑𑆡 𑆤𑆼𑆱𑆛𑆑𑆫𑆶𑆤𑆴𑆥𑆑𑆠𑆼 𑇆

𑆑𑆶𑆤 𑆱𑆁𑆑𑆶 𑆑𑆵 𑆤𑆼𑆱𑆛 𑆤𑆫𑆵 𑆑𑆫𑆵 𑆥𑆫𑆯𑆫
𑆑𑆫𑆠 𑆩 𑆑𑆠𑆤 𑆑𑆼 𑆤𑆩𑆫 𑆓𑆶𑆤𑆫 𑆑𑆽𑆫 𑆠𑆶-
𑆓 𑆩𑆼𑆬𑆼 𑆱𑆁𑆯 𑆑𑆫𑆑𑆼𑆯𑆵𑆫 𑆥𑆶𑆑𑆠 𑆑𑆽 𑆥𑆁𑆠𑆶·
𑆖𑆤 𑆤𑆩𑆫𑆤 𑆫𑆽 𑆑𑆴 𑆥𑆫𑆯𑆫 𑆑𑆫𑆠 𑆫𑆼𑆮
𑆠 𑆫𑆼 𑆤𑆁𑆥𑆫𑆤 𑆓𑆶𑆤𑆫 𑆨𑆶𑆓 𑆱𑆳𑆑𑆼 𑆤𑆼𑆱𑆛𑆑𑆂
𑆑𑆼 𑆅𑆥𑆫 𑆑𑆽 𑆖𑆤 𑆑𑆫𑆼 𑆠𑆽 𑆥𑆵𑆑𑆼 𑆫𑆼𑆩

[illegible] ॥

[illegible] ३

[illegible] ॥

[illegible] ॥

[illegible]

ਏਸ ੧੫ ਵਿਚ ਪਹਾਯਾਂ ਵਾਂਗੀ ਵਸੇ ੧੦ ਏਸੇ ਵਿਚ ੧੦
ਦਾ ਭਾਗ ਮਿਲਤਾਂ ਤਾਂ ਲਬਧਿ । ਮਿਲੀ ਏਸ ਵਿਚ
ਏਸ਼ਟ ੨ ਸੇ ਤ੍ਰਿਤੀਯ ਕਾਰਯ ਸਤ੍ਰਕ੍ਰਮ ਭਾਗ ਪ੍ਰੇਸ
ਹੈ ਦਾਂਤੇ ਨ੍ਯਾਸ ੧/੧ ੩/੩ ੩/੨ ੩/੪ ਏਨ੍ਹਾਂ
ਦੀ ਯੁਕਤ ਸਮਛੇਦ ਕੀ ਰੀਤਿ ਕਰਕੇ ਸਮਛੇਦ
ਕੀਤਾਂ ਤਾਂ ਹੋਏ ੨੪/੨੪ ੨੪/੨੪ ੩੬/੨੪ ੧੮/੨੪ ਏਨ੍ਹਾਂ ਦਾ
ਜੋੜ ੧੦੨/੨੪ ਏਸ ਵਿਚ ਰੂਪ ਘਾ ਸਮਾਪਵਰਤਨ ਕੀ
ਯਾਂ ਤਾਂ ਹੋਏ ੧੭/੪ ਏਸ ਏਸ਼ਟ ੩ ਗੁਣਿਤ
ਦ੍ਰਿਸ਼੍ਯ ੨੦੪ ਵਿਚ ਭਾਗ ਮਿਲਤਾਂ ਤਾਂ ਲਬਧਿ
ਮਿਲੀ ੪੮ ਪ੍ਰਾਪਤਿ ਹੋਈ ॥

ਦ੍ਵਿਤੀਯ ਉਦਾਹਰਣ ॥

ਕਮਲਾਂ ਕੇ ਕੁਲੰਮ ਏਕਦੇਸ ਲਗ ਕਾ ਤੀਸ
ਰਾ ਤ੍ਰਿਤੀਯ ਭਾਗ ਪੰਚਮ ਭਾਗ ਸ਼ਸ਼ਮ ਭਾਗ ਸੇ
ਥਾ ਭਾਗ ਏਸੇ ਕਰਕੇ ਸ਼ਿਵ ਵਿਸ਼ਨੂ ਸੂਰਯ ਸੁ
ਰਾਂ ਏਨ੍ਹਾਂ ਕਾ ਕ੍ਰਮ ਕਰਕੇ ਪੂਜਨ ਕੀਤਾ ਹੋਰ

ਗ੍ਰਸ ਕੇ ਤਾਨਦਸਿ ਤਤਨੇਂ ਕਹੇ ਗੁਰੁ ਸਿ
ਸਤ੍ਰਾਇੰਦ੍ਰਿਕੈ ਕੇ ਪ੍ਰਕਾਰ ਕੀਤਾ ਜੋ ਸ
ਹੈ ਸਤ੍ਰ ਕਾਲ ਕਿਤਰੇ ਥੇ ॥

ਤਥਾ $\frac{1}{3}$ $\frac{1}{5}$ $\frac{1}{6}$ $\frac{1}{4}$ ਕੁਸ੍ਰਾਧ ੬ ਓਨ੍ਹਾਂ
$\frac{120}{360}$ $\frac{72}{360}$ $\frac{60}{360}$ $\frac{90}{360}$ ਕੇ ਸਾਕੇਰ ਕੀਤਾ ਜੋ ਜੋੜ

ਓਨ੍ਹਾਂ ਕਾ ਜੋੜ $\frac{342}{360}$ ਓਸਕੋ ਤਰ ਕੇਸ਼ ਕਿ
ਸ ਸਾਮਾ ੧੮ ਕੇ ਸਮਵਰਤਨ ਕਿਤਾ ਤੋ
ਜੋੜ $\frac{19}{20}$ ਹੋਤਾ ਓਸਕਾ ਓਰ ੧ ਕਿਸ ਘਟਾਯਾ
ਤੋ ਸ਼ੇਸ਼ ਕਸਿ $\frac{1}{120}$ ਓਸਕਾ ਤਿਗੁਣ ਤੁਲਾ ਕੀ-
ਕੀਤ ਕਹੇ ਓਸਕਾ । ਗੁਣਿਤ ਕੁਸ੍ਰਾਧ ੬ ਕਿਸ
ਤੁਲ ਕਿਤ ਹੋਯ ੧੨੦ ਪਗੀ ਕਾਲਕੇ ਸੀ ਸੇ
ਪਾਯਾ ਹੈ ॥

ਤ੍ਰਤੀਯ ਪ੍ਰਸ਼ਨ ।–

ਓਕਪਾਤ ਕੇ ਕਿਸ ਤਾਥਿਯੇ ਕੇ ਸਪੂਰ ਥੇ

[illegible]
[illegible]
[illegible]
[illegible]
[illegible]
[illegible]
[illegible]
[illegible]
[illegible] ॥

[illegible]

[illegible]
[illegible]
[illegible]
[illegible]

ਦੰਸ ਤ੍ਰਾਗ ਸਿਨਿ ਰਹੈ ਪੰਤ ਰੂਪ ਓਸ ਦਪਾ
ਓਨਕੀ ਅੰਸੁਟ। ਕਿਸ ਪਟਾਵੈਂ ਗਿਸ੍ਰ ਦੇਪਰ
ਦਗੇ ਦੇਪਰ ਓਨ ਸੰ ਅੰਸੁਟ। ਗੁਸ੍ਰਿਤ ਸੂਸਾਯ
ਕਿਸ ਤ੍ਰਾਗ ਕਿਤ੍ਰਾ ਤੇਂ ਤੋਪੈ ੧੦੦੮ ਓਤ੍ਰੇਰੀ
ਸੂਥ ਕਿਸ ਫ਼ਥੀ ਥ੍ਰਿ ॥

ਸ਼ਿਥਾਂਤਸਾਂਫ਼ਤ੍ਰ ॥

ਰੀਲ੍ਹਤਸਿ ਨਾਗਯ ਤੈਰੁ ਨਗੀ ਸਿ ਗਨੇ ਕਿ
ਸਾ ਹੈਤ੍ਰਿ-ਥੰਕਸ ਡਾਰ ਰੁਟੀ ਘਯਾ ਤਨਸਾਂ
ਤੀਨਾ ਤ੍ਰਾਗ ਤ੍ਰਿਮਿ ਘਰ ਘਯਾ ਥੰਸਗ ਤ੍ਰੈ
ਗ ਸ਼ਗਯਾ ਸਿ ਤ੍ਰਿ ਘਰ ਘਯਾ ਤੈਰ ਸਸੁਟੰਸ
ਤਨ ਨਗੀ ਤੈਂ ਮਿਨਾ ਸਗਾਯਾ ਤ੍ਰਾਗ ਤਨਸਿ
ਘਤੀ ਤੈ ਮਿਨਾ ਤੈਤੈਨੈਤੀ ਡਾਰ ਸਿ ਨਰੈ ਰਹੈ
ਰਤ ਗਯੇ ਸੈਂ ਤਨ ਤਾਰੇ ਕਿਸ ਕਿਤ੍ਰੇ ਨੈਤੀ ਥ
ਤ੍ਰਯਾਨ ੧ ੧ ੧ ੧ ਸੂਸ਼ਾਯ ੬ ਓਤ੍ਰੇਨੰ ਸ
੨ ੫ ੬ ੧੦ ੪੮
ਨਾਕ੍ਰੇਸਿ ਕਰੈਰ ਧੈ ਸੰਕ ਤੈਦਾ ੬੦

ਤੁਸ ਕਿਸ ਦਾਂ ਜੋ ੧੨ ਸਹਦਵਤਨ ਜਿਤਾਂ
ਸਾਂ ਹੈਯ ਥੁ ਓਨਰੀ ਓਸ੍ਰਟੇ । ਕਿਸ ਘਟਾਂ
ਯ ਤਾਂ ਗ੍ਰਿਸੇਂ ਰੜੇ ਪੇ ਓਨਸਾਂ ਓਸ੍ਰਟ । ਗੁਲਿਤ
ਸੂਸ੍ਰਯ ਕਿਸ ਤ੍ਰਗਜਿਤਾਂ ਤਾਂ ਨਦਯਿ ਸਾਓ ਤ੍ਰ
ਪੰਤੀ ਤਰਕਿ ਨੈਤ੍ਰਿਯਾਂ ਸੀ ਨੰਖ੍ਯਾਤੇ ॥

ਹੈਰ ਤਸਤਰ ॥

ਓਰਨਤੁਸ੍ਯ ਰਿਹੈਓ ਦਰਯਿਂ ਭੁਕੰਸ ਸਾਰਤ੍ਰਿ-
ਯਾਨਿ ਗਸ੍ਰਿਯਿ ਸੀ ਪੁਰੁਯਾਂ ਕਿ ਤਰ ਪਾਂ-
ਨ ਕਿਤਕਿਯਾਂ ਦਰਯਿਂ ਭੁਕੰਸ ਤ੍ਰੈ ਤਨਤ ਤ੍ਰਤ
ਰ ਜਿਤੀ ਕਿ ਕ੍ਰਿਤਕਿਯਾਂ ਨੇ ਰਕੁ ਤ੍ਰੈ ਤਤ
ਕਿਯਾਂ ਹੈਰ ਤਾਂਥੈ ਸਯਿਯਾਂ ਹੈਰ ਨਸਨਿ ਨਤ
ਦਰ੍ਯਿਯਾਂ ਨੈਤ੍ਰਿਪਾਨ ਸਾਓ ਗਿਨਤ ਤਾਂ ਤਸਾਂ
ਰ ੧੦੦੦ ਭ੍ਰਤ ਦਰਸੀ ਤ੍ਰੈ ਸੀ ਤ੍ਰੈ ਤਾਂ ਸਹਿ
ਕ੍ਰ ਕਿਤਸੀ ਦਰਸੀ ਭ੍ਰਤੂ ਯੀ ਤਸ ਪਾਨ ਪਰੰਤੁ
ਸੈਸਿ ਦਸ੍ਯਸਿ ਸੀ ਓਸਦਰਸੀ ਨਤ੍ਰਸਿਕ ੭੨

ਦਰਜੀਯੰ ਸਾਖਿਯੰ ਤੇ ॥
ਤੁਯਾਸ ੬ਮੁਟ ੧੦ ਕੁਸਾਯ ੧੦੦੦ ਤਤਤਰ ਤੁਮੇ
ਤੈਰ ਤਸਾਤਰਾ ॥
ਰੈ੬ ਗੁਰੂਮ ਤੇ ਕਿਸੀ ਦਾਸਰ ਰੈ ਗੁਰੂ
ਕਿ ਤੇਰੀ ਤਸਰ ਕਿਤਸੀ ਤੇ ਤਸਤੇ ਤਤ੍ਰਕਿ
ਤਾ ਕਿ ਸੇਰੀ ਸਦਸਥਾਂ ਸੇ ਤਿਗੁਆ ਸਾਕੇ
ਸੇਰੀ ਸਤਾਂ ਸੀਸਦਸਥਾਂ ਤੇ ਸਤਾਂ ਸੀਸ
ਦਸਥ ਥੈ ਕੁਆ ਸਿਤਾਂ ਰੀ ਸਦਸਥਤੇ
ਤੇਤਾਂ ਸੀਸਦਸਥ ਸਂ ਰੈਕ ੬ਰ ਸੈ ਸਾਂ
ਲੀ ਦਰਮਤੇ ਤੰ ਕਸੈ ਤਤੰਸੀ ਤਸਰ ਕਿਤਸੀ
ਥੀ ॥ ਤੁਯਾਸ
੬ਮੁਟ ੧ ਕੁਸਾਯ ੧੪੦ ਤਤਤਰ ਦੈਸਰ ਸੀ
ਸਦਸਥਾਂ ੧੪ ਸਤੀਰੀ ਥਰ ਗੁਰੂਮਰੀ ੮੪
ਸਥਸ਼ੇਮਸਾਂ ਤੀ ਸੀਰੀਤੇ
ਸੰਸ਼ਾਂ ਰਰ ਕੇ ਸਖਤੇ ਸਖਾਂ ਤਰ ਤੀਰ ਰਰ

ल तस्मि पात्र विस्तरसि पात्रस्य भुवनस्य
पे न लक्ष्मि मिले उपायं मुक्त्य विस्तुत ले
ल तं गाथि तैसी तै जन नीति मे उपाय-
ल शास लक्ष करने औ विलेन विधि करने
भुवनपदत करने भी दलाने तै ॥

उत्तरम् ॥

कैः तीर्थ यत्र कूले दले अपिर तै म-
अले पत्रैस मुन्य अर्यग विषे पुलय
कीत शास नेरत उपले के दनेतने कनी
विस विरतत शास न दसि उपाय मतुर्षांश
रहते विस धर्म कीत भी न शास दसे उप
से त कशगे तुग गयं विषे विरे ७६ यर
वं धर्म करने पै पीते उन तीर्थ पंय
से्यन इट दत पुषिय शास रतै तं मने उ
नसे कव मत वितने पुषियषि ॥

ਉਦਾਹ

$\frac{1}{2}$ $\frac{2}{5}$ $\frac{1}{4}$ $\frac{6}{10}$ ਕ੍ਰਿਪਾਂ ਕਰ ਸੋਨਾ ਤਾਂ ਇਸ
ਪਾਪੋਤੋਂ ਸੀਸ ਕਰੇ ।।੭।੩।੪।। ਏਸੰਗ
ਪਾਤ ਦਖ ਹੋਵੇ ਤਾਂ ੨।੬।੪।।੦ ਮੇਂ ਪੰ
ਤ੍ਰਿ੨੦ ਏਸਦਾ ਭਾਗ ਪੂਰਵ ਪਾਤੇ ਇਸ ਮਿ·
ਤ੍ਰਾਂ ਹੋਏ $\frac{\text{ਦਖ}}{\text{ਤ੍ਰਿ੨੦}}$ ਏਸ ਇਸ ।੨ ਵਾਂ ਮੇਂ ਸਮਾਨ
ਕਰ ਮਿਤ੍ਰਾਂ ਤੋਂ ਹੋਏ $\frac{\text{੭}}{\text{੬੦}}$ ਏਸਦਾ ਭਾਗ ਕਰ
ਇਸ ਮਿਤ੍ਰਾਂ ਤੋਂ ਲਬਧਿ ਪ੪੦ ਰਾਸਿ ਮਿਲੀ
ਏਤ ਤ੍ਰਿਸਦਾ ਸਰੂਪਤਾ ।।

ਸਮਾਨ ਉਦਾਹ $\frac{1}{2}$ $\frac{2}{5}$ $\frac{1}{4}$ $\frac{6}{10}$ ਪਰੰਤੂ ਮੀ ਰੀਤਿ ਕਰੇ
ਕ੍ਰਿਪਾਂ ਕਰ ਤ੍ਰਿਏ ਭਾਗ ਹੋਏ $\frac{\text{ਦਖ}}{\text{ਤ੍ਰਿ੨੦}}$ ਏਸ ਇਸ
ਸਵਰਣ ਕੀਤਾ ਤੋਂ ਹਰਿ ਮਿਤ੍ਰ ਹੋਏ $\frac{\text{੭}}{\text{੬੦}}$
ਵਾਂ ।੨ ਮੇਂ ਸਮਾਨ ਕਰਤ
ਏਸਦਾ ਕ੍ਰਿਪਾਂ ਇਸ ਕਰ ਭਾਗ ਮਿਤ੍ਰਾਂ ਤੋਂ ਪ੪੦ ।।
ਪੂਰਵਵਤ ਰਾਸਿ ਹੋਈ ਸਮਾਨ ਏਸ਼ਟ ਕਰਨੀ

ਕਰੀ ਉਮ੍ਰਟ ਕਰਨਣੀ ਰੀਤਿ ਕਰਣੇ ਦੀ ਧਰ
ਤਸਤਰਾ ਦਸਕ ਹੈ ॥

ਰਧਨ ਉਮ੍ਰਟ ੧ ਮੂਸ਼ਾਯ ਦਣ ਰਸ਼ੀਸ
ਲਾਧ ਰਖਿਾ ਵਿਖੇਂ ਡੀਰ ਹੈ ਓਨ ਦਨਤੇ ਉਮ੍ਰਟ
੧ ਕ ੧/੨ ਉਮ੍ਰਟ ਵਿਚ ਪਾਣਧਾ ਤਂ ਸ਼ੇਖ ੧/੨
ਦਸ ਓਨਕ ਮੈ ਰਦਅੰਸ਼ ਹੈ ਤਿਰਰ ਭੁਗ
ਕੀ ਰੀਤਿ ਕਰੈਂਧਨ ੧/੧੮ ਮੈਂ ੨ ਕ ਨਧਦਰਤਰ
ਕਿਤ ੧/੪ ਹੋਧ ਧਤ ਸ਼ੇਖ ੧/੨ ਵਿਚ ਡੀ-
ਰ ਹੈ ਓਨ ਦਨਤੇ ਨਾਲੇਕ ਕਰੀ ਹੈ ੨/੧੮ ੯/੧੮
ਡੀਰ ਵੀਤ ਤਂ ਦਰੀ ਦਸ ੭/੧੮ ਓਨਕ
ਮੇਲ ਭੁਗ ੭/੩੪ ਓਨ ੭/੧੮ ਵਿਚ ਨਾਲੇਸ
ਕਰੀਕ ੨੮/੩੨ ੭/੩੪ ਡੀਰ ਵੀਤ ਦਕੀ ੨੧/੩੨
ਓਨਕ ਕੇ ਮਨਾਤਨ
੧੨੯/੭੨੦ ਓਨ ੨੧/੭੨ ਵਿਚ ਪਣਰ ਹੈ ਓਨਦਨਤੇ

[illegible] | २१० / ७२० | १२६ / ७२० | [illegible]
[illegible] | | | ८४ / ७२०

[illegible] १२ [illegible]

[illegible] १ [illegible]

[illegible]

[illegible]

[illegible]

[illegible] ॥ [illegible]

[illegible]

[illegible]

[illegible]

[illegible]

[illegible]

[illegible] १८ [illegible]

[illegible]

[illegible]

𑆑𑆴𑆠𑆫𑆼 𑆕𑆼 ॥

𑆢𑆶𑆥𑆤 𑇑/𑇘 𑇓/𑇗 𑇑/𑇒 𑇓/𑇔 𑆩𑆸𑆯𑆳𑆥 𑇑𑇖
𑆑𑆥𑆳𑆽𑆑𑆥𑆳·· = 𑆑𑆴𑆯𑆳 𑆠𑆶𑆁
𑆢𑆴𑆤 𑆥𑆫𑇀𑆪𑆼 𑇗। 𑇔। 𑇑। 𑇑। 𑇒 𑆇𑆤𑆾
𑆥𑆠𑆴 𑇒𑇘 𑆢𑆴𑆤 𑆠𑆶𑆁 𑇘। 𑇗। 𑇒। 𑇔 𑆖𑆼
𑆥𑆠𑆴 𑇔𑇔𑇘 𑆖 𑆨𑆳𑆓 𑆑𑆴𑆠𑆶 | 𑇒𑇘 / 𑇔𑇔𑇘 | 𑆇𑆤𑆢𑆴𑆤
𑇒𑇘 𑆖 𑆑𑆥𑆢𑆫𑆠𑆤 𑆑𑆴𑆠𑆶 𑇑/𑇑𑇖 𑆠𑆶𑆪𑆼
𑆇𑆤𑆖 𑆩𑆸𑆯𑆳𑆥 𑇑𑇖 𑆢𑆴𑆤 𑆨𑆳𑆓 𑆑𑆴𑆠𑆶
𑆠𑆶𑆁 𑆓𑆴𑆪𑆼 𑇒𑇕𑇖 𑆥𑆠𑆵 𑆓𑆳𑆪𑆵𑆖𑆵 𑆤𑆼𑆥𑆫𑇀 𑆠𑆶𑆇॥

𑆑𑆥𑆢𑆴𑆯𑆳𑆯𑆼𑆩𑆳𑆤𑆠𑆴𑆖 𑆠𑆖 𑆠𑆶𑆫 =

𑆥𑆑 𑆨𑆫𑆥𑆁𑆖 𑆤𑆴𑆫𑆶𑆠 𑆥 𑆠𑆤𑆖 𑆃𑆤-
𑆃𑆁𑆯𑆳 𑆑𑆁𑆢 𑆢𑆶𑆃 𑆖𑆼 𑆠𑆥𑆫 𑆤𑆇 𑆢𑆾
𑆠𑆶𑆫 𑆠𑆤 𑆤𑆴𑆫𑆶𑆠𑆴𑆖 𑆠𑆵𑆤𑆫 𑆨𑆳𑆓 𑆓𑆴𑆫𑆵𑆥𑆫
𑆢𑆶𑆃 𑆑𑆵 𑆓𑆥 𑆖𑆵 𑆇𑆫𑆶 𑆨𑆳𑆓𑆁𑆖 𑆤𑆁𑆠𑆫 𑆢𑆴
𑆓𑆶𑆤𑆴𑆠 𑆑𑆶𑆫𑆤 𑆢𑆶𑆃 𑆖𑆼 𑆥𑆶𑆩𑆁𑆃𑆁𑆖𑆵 𑆑𑆶𑆁-

ਧੀ ਲਿਖੀ ਕੀ ਗਯਾ ਹੋਰ ਪੰਕ ਭਾਗਹਾਰ ਜਾਵਾਂ
ਸ਼ਾ ਕਿਓ ਗੁਣਾਕਾਰ ਸ਼ਾਮਿਲ ਕਰਾਂ ਉਪਰ ਤਪਰ
ਫਿਰਲ ਸਾ ਨੂੰ ਤਰੋ ਭਾਗਹਾਰਾਂ ਸੀ ਨੰਖਯਾ
ਸਹੈ ਕੇ ਹੋਗ ॥

ਦ੍ਰਯਾਨ | ੧/੫ ੧/੩ | ਉਤਨੇ ਨੰਤਰ ਕਿ
ਗੁਣਾ ੬/੧੫ ਉਨਕੀ ਤੇ ਸ ਨਯਦਾਰਅ
ਜਾਯ ਤਾਂ ਹੋਯਾ ੨/੫ ਤੀ ਉਤਨੇਸ ੧/੫ ੧/੩ ੨/੩
ਨਾਕੇਸ ਕਰੀ ਕੇ ਯੋਗ ਕੀਤਾਂ ਖੰਡ
ਸ ਨਯਦਾਰਤਰਜਾਯਾਂ ਤਾਂ ਹੋਯਾ ੯/੧੫ ਉਤਨੇਕੀ
ਉਸਟ ੧ ਕਿਸਾਂ ਘਟਾਓ ਜਿਤਾਂ ਤਾਂ ਰਹੇ ੧/੧੫
ਉਨਸ ਉਸਟ ੧ ਗੁਣਿਤ ਸੂਸ਼ਾਯ ਕਿਸ ਭੋ
ਗ ਜਿਤਾਂ ਤਾਂ ਨਫਧਿ ਹੋਓ ਭਾਗਹਾਰਾਂ ਸੀ
ਨੰਖਯਾ ਹੋਓ ੧੫ ॥

ਲਥ ਨੇਕਰਾਮਾ ਨਾਯਥਾਤ ਯੋਗ ਨੰਤਰ ਸਾਫਨ
ਹੋਵੇ ਤਾਂ ਰਖੀਸਾਰ ਤੇ ਸੀ ਰੀਤਿ ॥

योग की संख्या दो ठां रखो एक जगा
अंतर मेले एक जगा घटावे तो जो मिलें
उनका आधा करीजे तो संख्या राशी होवेगी
जो जिनका अंतर और योग जानता हो॥

उदाहरण—

वो दो राशि हैं जिनका अंतर २४
है और योग उनका १०१ है तो वह
राशी पृथक् पृथक् कहो॥

न्यास॥ योग १०१ अंतर २४ योगे
१०१ विषे अंतर २४ मिलाया तो हुये १२५
घटाया तो हुये ७७ इन्होंका आधा कीआ
तो हुये ६२। ३८ यह दो राशि हुई॥

अथ विषमकर्म लिख्यते

राशीओं के वर्गांतर और अंतर जानी हो तो राशी
जानने की रीति

ਰਾਸ਼ੀਨਿ ਵਰ੍ਗਾਂਤਰੇ ਵਿਸ਼ ਤਤ੍ਰੈਂ ਰਾਸ਼ੀਨਿ ਅੰਤਰੇ ਮੀ
ਤ੍ਰੇਗ ਮਿਣ ਛੇ ਨਵ੍ਰਧਿ ਤਤ੍ਰੈਂ ਰਾਸ਼ੀ ਸਿ ਯੋਗ
ਤ੍ਰੈਗ ਭ੍ਰੀ ਸੰਕ੍ਰਮਣ ਸ਼ੀ ਗੀਤਿ ਵੜੇ ਰਾਸ਼ੀ ਦ
ਲੜ੍ਹਿ ॥ ਤਸ਼ਤ੍ਰਣ

ਜਿਤ੍ਰੈਂ ਰਾਸ਼ੀ ਯੋ ਅੰਤਰ ੮ ਹੈ ਵਰ੍ਗਾਂਤਰ
ਸ਼ਤ੍ਰਿ ੪੦੦ ਤੁ ਕੈਹ ਰਾਸ਼ੀ ਕ੍ਰਯਤ੍ਰੈ ॥

॥ ਨ੍ਯਾਸ ॥

ਰਾਸ਼੍ਯੰਤਰ ੮ ਵਰ੍ਗਾਂਤਰ ੪੦੦ ਰਾਸ਼ੀ ਸਿ ਕੇ
ਤਰੇ ੮ ਸ਼ ਵਰ੍ਗਾਂਤਰੇ ੪੦੦ ਵਿਸ਼ ਭ੍ਰਗ ਕਿ-
ਤੇ ਤ੍ਰੈ ਯੋਗ ਜਿਸ ੫੦ ਯੋਗ ਸੇ ਸ਼ਗਾ ਰਥੀ
ਤ੍ਰਗ ੫੦।੫੦ ਅੰਤਰ ਹੀਨਯਾ ਯੁਤਾਯ
। ਤ੍ਰੈਧੇ ੫੮। ੪੨ ਏਤ੍ਰੈਸ਼ ਸਭ੍ਯ ਕੀਤਾ ਸੰ
ਰਾਸ਼ੀ ਤ੍ਰੈਯੰ ੨੯। ੨੧ ॥

ਸ਼ਯਵਰ੍ਗ੍ਰਯੋਗਾਦਿ ਸਿਤ੍ਰੈ ॥

• ਸ੍ਵਟ ਸਿ ਵਰ੍ਗ ਕੀ ਸਾਂ ਗੁਣਾ ਕਰਕੇ ਤਸ਼

𑆢𑆴𑆱 𑆉𑆫𑆷 𑆥𑆛𑆳𑆬𑆷 𑆠𑆱𑆩𑆴 𑆱𑆳𑆥𑆢 𑆓𑆫𑆳𑆤 𑆠𑆱𑆳।
𑆢𑆴𑆱 𑆉𑆩𑆛 𑆩𑆴 𑆨𑆷𑆓 𑆩𑆵 𑆬𑆴𑆘𑆾 𑆲𑆼 𑆬𑆢𑆥𑆴𑆬
𑆬 𑆱𑆼𑆠 𑆣𑆠𑆬𑆵 𑆫𑆯𑆴 𑆢𑆼 𑆩𑆵𑆢𑆼 𑆨𑆵 𑆉𑆤𑆫
𑆯𑆵 𑆩𑆵 𑆢𑆫𑆓𑆴 𑆩𑆴 𑆱𑆳𑆥𑆢 𑆓𑆫𑆳𑆤 𑆠𑆱 𑆢𑆴𑆱 𑆉
𑆫 𑆲𑆼𑆩𑆳𑆤 𑆢𑆁 𑆩𑆷𑆀 𑆫𑆯𑆴 𑆢𑆼 𑆩𑆢𑆼 ॥

𑆩𑆷𑆬𑆣𑆳𑆫𑆳𑆫

𑆫𑆥 𑆉𑆫𑆷 𑆢𑆴𑆱 𑆩𑆷𑆬𑆴 𑆉𑆩𑆛 𑆩𑆴 𑆨𑆷𑆓 𑆩𑆵𑆬
𑆨𑆵 𑆠𑆱 𑆢𑆴𑆱 𑆉𑆩𑆛 𑆲𑆼𑆩𑆳𑆤 𑆢𑆁 𑆣𑆳𑆫𑆥𑆳𑆤
𑆫𑆯𑆴 𑆢𑆼𑆩𑆵 𑆢𑆼 𑆩𑆷𑆀 𑆫𑆯𑆴 𑆉𑆫𑆢𑆼 ॥

𑆠𑆫𑆙𑆩𑆳 ॥

𑆙𑆴𑆠𑆢𑆁 𑆫𑆯𑆴𑆪𑆁 𑆩𑆴𑆢𑆫𑆳𑆁 𑆩𑆴 𑆱𑆁𑆠𑆫 𑆢𑆼𑆫
𑆥𑆼𑆓 𑆉𑆫𑆷 𑆥𑆛𑆳𑆬𑆴 𑆧𑆼 𑆩𑆴 𑆱𑆁𑆫 𑆢𑆼𑆢 𑆠𑆱𑆩
𑆢𑆫𑆓 𑆤𑆷𑆬 𑆥𑆴𑆬 𑆩𑆴 𑆢𑆼 𑆱𑆼𑆠 𑆫𑆯𑆴 𑆫𑆢𑆼 ॥
𑆫𑆥𑆳𑆤 𑆉𑆩𑆛! 𑆩𑆴𑆢𑆫𑆓𑆴! 𑆩𑆵 𑆱𑆁 𑆓𑆷𑆬 𑆧𑆼
𑆫𑆵𑆫𑆴 𑆩𑆻𑆩𑆴 𑆱𑆥𑆢𑆼𑆠𑆫 𑆩𑆴𑆢𑆁 𑆢𑆁 𑆢𑆼𑆬𑆫𑆼

ਉਸ ਸੰਦੇ ਵਿਚ । ਓਹ ਘਟਾਯਾ ਤਾਂ ਰਹੇ ੧/੧
ਓਸਦਾ ਸਾੜ੍ਹਯ ੧/੩ ਉਸ ਵਿਚ ਉਸਟੇ ੧/੨ ਮੇ
ਭਿੰਨ ਭਾਗ ਜੀ ਰੀਤਿਕਰੇ ਭਾਗਸਿ ਤਾਂ ਤਾਂ ਨ
ਸਥਿ । ਓਤਨੀ ਰਾਸ਼ਿ ਹੋਇ ਤੀ ਅਤਨੀ ਰਾਸ਼ਿ
ਮੇ ਦਾਗ ਕੈ ੧/੧ ਸਥੇ ਵਿਚ ੧/੨ ਓਹ ੧/੧ ਸਾਵੇ
ਮ ਵਗੀ ਰ ਕੈਸਾਧ ੩/੨ ਤਾਂ
ਸੂਨ ਰਾਸ਼ਿ ਤੇਨ ਅਤਨੀ ਸੂਨਰੀ ਰਾਸ਼ਿ-
ਲ ਏਕਤ ਸੂਖਾਂ

੧/੧	੨/੨

ਓਤਾਂ ਰਾਸ਼ੀਕੇ
ਦਾਗੰ

੧/੨	੯/੪

ਸਥੇ ਗ ੯/੪ ਸੰਤਰ
੫/੪ ਓਤਾਂ ਕੈਸੇ ਵਿਚ ਓਹ ਓਹ ਘਟਾਯ
ਤਾਂ ਦਾਗ ਸੂਕ ਮਿਸਕੇ ਤੇ ਧਰੀ ਜਾਸ਼ਾਤਯਾ
ਓਹ ਓਸਟ ਜਤ੍ਯਾ ਤਾਂ ਰਾਸ਼ੀਤੋਯਾਂ

੭/੨	੫੭/੮

ਕੈ ੨ ਓਸਟ ਜਤ੍ਯਾ ਤਾਂ ਧਤ ਰਾਸ਼ੀ
ਤੇਨ

੩੧/੪	੯੯੩/੩੨

॥

ਮੂਲ ਗੀਤ ਮਾ ਨ੍ਯੰਨ

ਏਕ ਦਿਸ ਏਸ੍ਰਟ ੧ ਮੂਲੇ ੨ ਮਾ ਭਾਗ ਮਿਤ੍ਰ ਸੰ ਹੁਏ ੧/੨ ਏਨ ਦਿਸ ਏਸ੍ਰਟ ੧ ਕੈਨ੍ਹਯਾ ਤੇ ਅਤਨੀ ਰਾਸ਼ੀ ਹੋਏ ੩/੨ ਏਕ੍ਰਏ ਮੂਏ ਰਾਸ਼ਿ ਨ੍ਮ ਧਰ ਤੋ ੩/੨ ੧/੨ ਏਤੇ ਰਾਸ਼ੀ ਕਾ ਦਗ ਯੋਗ ਦਿਸ ਹੋਰ ਰਾਸ਼ੀ ਹੋਏ [illegible] ੩ ਏਸ੍ਰਟ ਪੈ ਰਾਸ਼ਿ ਹੋਏ [illegible] ਏਕ ਗਮਿਤ੍ਰ ਡੀਯਾ ਯਾਰਕਾਰ ॥

ਏਸ੍ਰਟ ਕੇ ਦਗ ਕਾ ਦਗ ਕੀ ਨਾ ਕਰੇ ਗੁਣੇ ਤਨ ਦਿਸ ਏਕ ਕੈਨ੍ਹਾਂ ਤੇ ਭਾਯਾ ਰਾਸ਼ੀ ਹੋਏ ਹੋਰ ਏਸ੍ਰਟ ਕੇ ਯਾਦੇ ਕੀ ਨ੦ਗੁਣ ਕਰਨਾ ਕੇ ਮੂਏ ਰਾਸ਼ੀ ਹੋਏ ॥

ਨ੍ਯੰਨ ਏਸ੍ਰਟ ੧/੨ ਮਾ ਦਗ ੧/੪ ਏਨਮਾ ਦਗ ੧/੮ ਏਕੀ ਨ੦ਗੁਣ ਕੀਤਾ ੮/੧੬ ਨ੦ ੮ ਮਾ ਨਯਦਰਤਰ ਨਯਾ ਤੇ ਹੁਏ ੧/੨ ਏਨ

ਵਿਚ ਹੈ। ਇਨ੍ਹਾਂ ਤਾਂ ਤੋਂ ਦੂ ਚਰ ਪਾਵਾਂ
ਸੰਖਿਆ ਹੋਵੇ ਤਾਂ ਉਸਦਾ $\frac{1}{2}$ ਸੰਖਿਆ ਦਾ $\frac{1}{2}$
ਅਸਟ ਗੁਣਿਤ ਕੀਤਾ ਅਰਥਾਂ ਅਪਵਰਤ
ਦੂਆਂ ਤਾਂ ਦੂਣੀ ਸੰਖਿਆ ਹੋਵੇ

੧	੩
੨	੨

ਉਸਤੋਂ
ਸੰਖਿਆ ਦੀ ਦਸਗੁਣੋਤਰ ਹੈ ਅੰਤਰ
ਵਿਚ ਹੈ ਪਹਿਲੇ ਦੇ ਗੁਣ ਜਿਤਨਾ ਹੈ ਉਸ
ਉਸਦੇ ਦੇ ਸੰਖ੍ਯਾ ੯।੮ ਹੋ ੨ ਉਸਦੇ ਦੇ
੧੨੯।੬੫ ਤੇ ਉਸਦੇ ਦੇ ੬੫੯।੨੧੯ ਉਸਤੇ
੯ ਉਸਦੇ ਦੇ ਅੰਤ ਸੰਖ੍ਯਾ ਹੋਇਆ ਹੈ॥

ਅਥ ਗੁਣਨ ਕਰਨ ਕੀ ਰੀਤਿ ਲਿਖਤੇ ਹੈਂ

ਜਿਸ ਅੰਕ ਕਰ ਗੁਣਨ ਕੀ ਗੁਣੀ ਕਰੀ ਸੰਖ੍ਯਾ
ਵਿਚ ਇਕ੍ਹਿਯ ਅਬਦ ਪਰਤੇ ਤਸ ਅੰਕ
ਤਾ ਰਾਸ ਗੁਣਗੁਣਕ ਹੈ ॥ ਗੁਣਗੁਣਕ
ਤਾ ਅਸਥ ਤਾ ਦਸਗ ਗੁਣਾਧ ਵਿਚ ਇਕ ਕੀ

[illegible]

[illegible]

ਤਾਂ ਜੋ ਭਾਗ ਮਿਲੇ ਸੋ ਪਦ ੪ ਉਸਕਾ ਦੇਗ
੧੯ ਰਾਸ਼ਿ ਹੋਤੀ ਪਰ ਤੇਸਕੀ ਨਿਆ ਹੈ ॥

ਸੂਲਸੁਕ੍ਰਤਮੁਸ਼ਾਯਉਦਾਹਰਣ—

ਹੋਤੀ ਰਾਸ਼ਿ ਤੇ ਉਸਕੀ ਕਥਨ ਹੈ ਗੁਣ ਸੂ-
ਨ ਕਰਕੇ ਸੁਕ੍ਰਤ ਕੀਆ ਤੋ ਦੇਖੇ ਜਾਨੀਏ
੧੨੪੦ ਹੋਇ ਤੇਹ ਤੋ ਕਹੈ ਜੋ ਰਾਸ਼ੀ ਕੇ ਤੋ॥

ਤਥਾ ਗੁਣ ੯ ਮੁਸ਼ਾਯ ੧੨੪੦
ਗੁਣਕਰਕੇ ਸਦਪ ੧ ਦਾ ਦੇਗ ੨ ਮੁਸ਼ਾ
੧੨੪੦ ਭਿਨ ਜਨਮੈਕ ਕਰੀ ਕੇ ਹੈਸੂਆ ਤੋ
ਹੋਇ | ੫੦੪੧ / ੪ | ਉਸਕਾ ਸੂਨ ਕਿਯਾ ਤੋ ਹੋਇ
੭੧ ਉਤਕਾ ਤਰਣ ਭਿਨ ਗੁਣ
ਕਰਕੇ ਗੁਣਿਤ ਰਾਸ਼ਿ ਭਿਐ ਸੁਕ੍ਰਤ ਤੋ ਉਸ
ਦੇਸਤੇ ਉਸ ਸੂਨ ੭੧ ਭਿਨ ਗੁਣਾ ਪਦ ੫
ਅਟਕ ਤੋ ਸ਼ੇਸ਼ ਰਹੇ ੬੨ ਤਰਣ ਭਾਗ

+ ਕਿਤਾਬ ਐ ਤਰ੍ਹੀ ਕੇ ਤੁਥਜ ਕਜਕੀਯਾਂ ਕੇ ਦਤੇਕੀ ਗਯਾਂ + ੬

ਜੀ-ਦ-ਭੁ-੮੫

ਜਿਤਾਂ ਜਫ਼ਸਿ ਤੈਦੇ ੩। ੬ਜਮ ਦਾਗ ਕੀ ਤਾਂ
ਤੇਂ ਰਾਸ਼ਿ ਤੈਦੇ ੫੬। ॥ ਤਸਤਰਾ ਦਰਸ
ਰਤ੍ਹ ਮਾਂ ਅੰਗਾਰ ਕਿਥੀ ਕੇ ਤੰਗਾਂ ਕੇ ਜਨੂ
ਤ ਮ ਮੂਲ ਮਸ਼ਾ ਗੁਰਾ ਅਜਸੈਦੇ ਕੀ
ਗਯਾਂ ਤੈਰ ਤਸ ਜਨ੍ਹਤ ਮਾਂ ਅਸਟਨ ਭੁਗ ਜ
ਨੇ ਕੇ + ਦਾਂਕੀ ਕੇ ਤੈਸ ਤਸ ਜਗਾਂ ਕੁਰੀਸ
ਕਰਕੇ ਕਿਖੇ ਤਾਂ ਮਸੈ ਜਤੁ ਤੈਸ ਕਿਤਰੇ ਧੇ

ਜਧਾਂਨ

ਗੁਰਾ ੧੦ ਭੁਗ 1/8 ਮੂਸ਼ਾਯ ੬ ੬ਜ
ਤਸਤਰਾ ਕਿਸ ਰਾਂਸ਼ੀ ਮਾਂ 1/8 ਅਸਟਨ
ਭੁਗ ਰਾਸ਼ਿ ਕਿਸਾਂ ਸਲੀ ਗਯਾਂ ੬ਜ ਦਾਜਤੇ।
ਭੁਗ 1/8 ੬ਰ। ਕਿਸਾਂ ਘਟਾਂ ਯ ਜਨਕੇਮ ਕ
ਨੀ ਕੇ ਦਕੀ ਦਸੇ 7/8 ਭੁਗੀ ੬ਜਮ ਭੁਗ ਕਿ
ਤਾਂ ਗੁਰਾਕ ੧੦ ਤੈਰ ਮੂਸ਼ਾਯ ੬ ਕਿਸ ਤੇਂ ਤੈ:
੫ ਗੁਰਾ 80/7 ਮੂਸ਼ਾਯ 58/7 ਭੁਗੀ ਗੁਰਾਕ 80/7

[illegible]

ਤੇ ਸਣੇ ਸਭ ਫਾਂਟਾਂ ਦੀ ਸੰਖਿਆ ਹੋਈ ॥

ਉਦਾਹਰਣ ਗੁਣਕ ੫ ਭਾਗ ½ ਮੂਲਧਨ ੬।੩।੨ ਉਦ੍ਰਤੋਂ ਦੇ ਪੈਂਗ ੧੦ ਸੌਤ ਮੂਲਧਨ ਤੈਸ ਉਤ੍ਰਥੇ ਭਾਗ ½ ਉਨਕੀ ਓਰ। ਫਿਰ ਘਟਾਯਾ ਤੋਂ ਫਾਕੀ ਫਕੋ ½ ਉਸ ਦੇ ਗੁਣਕੇ ੫ ਫਿਸ ਕਣੇ ਮੂਲਧਨ ੧੦ ਫਿਰ ਭਾਗ ਕਿਤਾਂ ਤੋਂ ਗੁਣਕ ੮ ਮੂਲਧਨ ੨੦ ਹੋਏ ਗੁਣਕਾਂ ਸਾਰਯ ੫ ਉਸ ਦੇ ਫਾਗ ੧੯ ਕੀ ਮੂਲਧਨ ੨੦ ਫਿਰ ਪੈਲਯਾਂ ਤੋਂ ਹੋਏ ੩੯ ਉਦ੍ਰਤੋਂ ਦੇ ਮੂਲ ੯ ਉਸ ਫਿਰ ਗੁਣਕ ਦੇ ਸਾਰਯ ੫ ਪੈਲਯਾਂ ਤੋਂ ਹੋਏ ੧੦ ਉਸਦੇ ਫਾਗ ਕੀਤਾਂ ਤੋਂ ਰਾਸ਼ਿ ਹੋਈ ੧੦੦ ਸੌਤ ਫਾਂਟਾਂ ਦੀ ਸੰਖਿਆ ਹੈ ॥

ਤਸਤਰਾਸ ॥

ਓਰ ਭੈਰਾਂ ਦੇ ਸਮੂਹ ਥਾ ਤਸਰੇ ਸਾਰੇ ਦੇ ਮੂਲ ਸਾਲਤੀ ਦੀ ਸੁਗੰਧਿ ਕੇ ਫਾਸਤੇ ਸਲ

𑆠𑆵 𑆥𑆳𑆫 𑆱𑆁𑆓𑆸 𑆢𑆼𑆪 𑆠𑆼𑆫 𑆠𑆱 𑆱𑆥𑆷𑆠 𑆱𑆾 𑆑𑆼𑆬
𑆯𑆶𑆁𑆓 𑆑𑆱𑆰𑆛 𑆓𑆶𑆥𑆴𑆠 𑆯𑆴𑆾𑆁𑆤𑆵 𑆱𑆁𑆢𑆼𑆬
𑆑𑆵 𑆩𑆬𑆵 𑆓𑆪𑆳 𑆠𑆼𑆫 𑆅𑆫 𑆯𑆶𑆫𑆵 𑆑𑆫𑆤𑆼 𑆧𑆴𑆱
𑆫𑆼𑆑𑆥𑆫𑆳 𑆱 𑆅𑆑 𑆯𑆶𑆫𑆳𑆓𑆫 𑆠𑆼 𑆠𑆤𑆴𑆱 𑆥𑆳𑆫𑆠𑆴
𑆓𑆶𑆁𑆱𑆫 𑆯𑆳𑆢𑆩 𑆑𑆫𑆩𑆵 𑆑𑆴𑆰𑆵 𑆠𑆁 𑆯𑆶𑆫𑆳𑆓𑆫𑆁 𑆑𑆵
𑆱𑆁𑆰𑆪 𑆑𑆼 𑆠𑆼𑆓 𑇆 𑆅𑆠𑆱𑆩𑆠𑆫𑆼 -
𑆧𑆴𑆱 𑆑𑆱𑆰𑆛 𑆓𑆶𑆥𑆴𑆠 𑆑𑆢𑆁𑆯 𑆱𑆫𑆵 𑆫𑆯𑆵
𑆩 𑆠𑆼 𑆠𑆼𑆫 𑆥𑆷𑆬 𑆑𑆡𑆵 𑆫𑆯𑆴 𑆩 𑆠𑆼 𑆥𑆠𑆼
𑆥𑆴𑆬𑆵 𑆑𑆶 𑆫𑆯𑆴 𑆧𑆴𑆱 𑆝𑆵𑆢 𑆑𑆵𑆠 𑆠𑆼𑆫 𑆠𑆁 𑆑𑆼
𑆩𑆵 𑆩𑆷𑆯𑆳𑆪 𑇒 𑆩𑆽 𑆫𑆼𑆠 𑆠𑆼 𑆠𑆼𑆫 𑆅𑆱𑆼𑆁 𑆑𑆡𑆵
𑆫𑆯𑆴 𑆩 𑆥𑆷𑆬 𑆤𑆪𑆳 𑆠𑆼 𑆅𑆱 𑆢𑆱𑆠𑆼 𑆩𑆷𑆯𑆳𑆪
𑆩𑆽 𑇒 𑆯𑆶𑆵 𑆑𑆥𑆪 𑆑𑆶𑆵 𑆤𑆴𑆱𑆳𑆁 𑆩𑆠𑆴𑆪𑆼 𑆯𑆶𑆵 𑆅
𑆱 𑆗𑆼 𑆥𑆷𑆫𑆢𑆼𑆑𑆶𑆠 𑆓𑆵𑆠𑆴 𑆑𑆠𑆼 𑆑𑆡𑆵 𑆫𑆯𑆴 𑆠𑆼
𑆠𑆱𑆼 𑆮𑆵 𑆑𑆷𑆱𑆳𑆁 𑆑𑆫𑆱𑆳𑆁 𑆠𑆁 𑆱𑆫𑆵 𑆫𑆯𑆴 𑆠𑆼
𑆢𑆪𑆳𑆱𑆂 𑆓𑆶𑆱𑆫 𑆑𑆷 𑆯𑆶𑆁𑆓 𑆢𑆷 𑆩𑆷𑆯𑆳𑆪 𑇑 𑆯𑆶𑆁𑆓𑆼

𑆑𑆵 । 𑆌𑆮𑆁 𑆢𑆴𑆤 𑆥𑆚𑇀𑆖𑆳𑆁𑆓 𑆠𑆁 𑆯𑆼𑆰 𑆑𑆫𑆼 𑇑/𑇖 𑆍𑆱
𑆩 𑆓𑆶𑆟𑆑 𑇒/𑇓 𑆑𑆶𑆪𑆳𑆪 । 𑆢𑆴𑆤 𑆨𑆓 𑆩𑆴𑆠𑆳𑆁
𑆠𑆁 𑆑𑆶𑆪𑆳𑆪 𑇑 𑆓𑆶𑆟𑆑 𑇑/𑇓 𑆓𑆶𑆟𑆑 𑆩 𑆑𑆫-
𑆪 𑇑/𑇔 𑆍𑆱𑆩 𑆢𑆮𑆓 𑇘/𑇖 𑆑𑆶𑆪𑆳𑆪 𑇑 𑆢𑆴𑆤
𑆱𑆓𑆑𑆼𑆩𑆑𑆫𑆵𑆫 𑆲𑆼𑆩𑆁 𑆪𑆼 𑆠𑆁 𑆑𑆼𑆪 𑇒𑇒𑇕/𑇑𑇖
𑆍𑆱 𑆩 𑆑𑆶𑆬 𑇑𑇕/𑇔 𑆍𑆱 𑆢𑆴𑆤 𑆓𑆶𑆟𑆑𑆶𑆪 𑇑/𑇔 𑆑𑆼
𑆩𑆪𑆳 𑇒𑇔/𑇔 𑆑𑆫𑆩 𑆨𑆓 𑆩𑆴𑆠𑆳𑆁 𑆠𑆁 𑆬𑆮𑆪𑆴𑇙
𑆑𑆼𑆠 𑆍𑆱𑆩 𑆢𑆮𑆓 𑇓𑇙 𑆩𑆪𑆵 𑆫𑆳𑆯𑆴 𑆑𑆼𑆠 𑇓𑇙
𑆍𑆱𑆁 𑆑𑆵 𑆑𑆶𑆟 𑆑𑆵𑆠𑆳𑆁 𑆠𑆁 𑆱𑆁𑆥𑆶𑆟 𑆫𑆳𑆯𑆴 𑆠𑆼
𑆠 𑇗𑇒 𑆥𑆢 𑆱𑆁𑆥𑆶𑆟 𑆑𑆶𑆫𑆳𑆱𑆁 𑆩𑆵 𑆱𑆁𑆥𑆳𑆪 𑆠𑆼
𑆑𑆼𑆠 𑆫𑆳𑆯𑆴𑆠𑆼 𑆠𑆤𑆑𑆵 𑆩𑆪𑆼 𑆩𑆪𑆁 𑆓𑆶𑆟𑆼
𑆑𑆶𑆬𑆼 𑆑𑆫𑆼 𑆥𑆶𑆫𑆠 𑆑𑆫𑆼 𑆑𑆼𑆫 𑆠𑆤𑆼 𑆫𑆳𑆯𑆴 𑆩 𑆱𑆵
𑆤𑆫 𑆑𑆼𑆤𑆳𑆁 𑆑𑆵 𑆠𑆤 𑆢𑆴𑆤 𑆪𑆼𑆑𑆴𑆪𑆼 𑆠𑆁 𑆑𑆫𑆁 𑆱𑆼 𑇑𑇒𑇐𑇐
𑆑𑆼𑆩 𑆠𑆼 𑆩𑆳𑆤𑆼 𑆱𑆼𑆠 𑆫𑆳𑆯𑆴𑆑 𑆠𑆼 ॥

𑆥𑆪𑆳𑆱

ਗੁਣਾ ੧੮ ਭੁਜ ੧/੩ ਮੂਲ੍ਯ ੧੨੦੦
ੲਨ ਤੁਲਾਂਤਰਾਣਿ ਕਿਮ ਭੁਜਾ ੧/੩ ਪੁਰਤਤੋ ੲਨ ਦਾ·
ਨਤੇ ਭੁਜ ੧/੩ ੲਕ ੧ ਕਿਮ ਜਾਨਕੇ ਗਣਕੀ ਕੁ
ਪੈਸ਼ੁਯਾ ਤਾਂ ਹੋਏ ੪/੩ ਭੀ ੲਨਸ ਗੁਣੇ ੧੮
ਤੇ ਮੂਲ੍ਯੇ ੧੨੦੦ ਕਿਮ ਭੁਜਮਿਤਾਂ ਤਾਂ ਹੋਏ
ਗੁਣਕ ੫੪/੪ ਮੂਲ੍ਯ ੩੬੦੦/੪ ਮੂਲ੍ਯ ਕਿਮ ਹੋ
ਸ ਭੁਜ ਮਿਤਾਂ ਤਾਂ ਹੋਏ ਮੂਲ੍ਯ ੯੦੦ ਗੁਣਾ
ਕ ਕੀ ੫੪/੪ ਸੈਂਸ ਅਪਵਰਤਨ ਜਯਾਂ ਤਾਂ ਹੋ
ਸ ਗੁਣਕ ੨੭/੨ ਗੁਣਕ ਸ ਮੂਲ੍ਯ ੨੭/੪ ੲਨਕੋ
ਵਰਗ ੭੨੯/੧੬ ਕਿਮ ਮੂਲ੍ਯ ੯੦੦ ਜਾਨਕੇ·
ਸ ਗਣੀਕੇ ਪੈਸ਼ੁਯਾ ਤਾਂ ਹੋਏ ੧੫੧੨੯/੧੬ ੲਨ
ਸੰਖ੍ਯਾ ਮੂਲ ੧੨੩/੪ ੲਨ ਕਿਮ ਗੁਣਕ ਸ ਅਰ
ਧ ੨੭/੪ ਹੀਣ ਕੀਤਾਂ ਤਾਂ ਹੋਏ ੯੬/੪ ਭੀ ੲਧ
ਕਿਮ ਹੋਰਸ ਭੁਜ ਮਿਤਾਂ ਤਾਂ ਲੱਬਧਿ ਹੋਈ ੨੪
ੲਨਸ ਵਰਗ ਕੀਤਾਂ ਤਾਂ ੲਸਟ ਰਾਸ਼ਿ ਹੋਈ ੫੭੬

ਅਥ ਗੁਣਾਕਾਰ ॥

ਕਾਯਦੇ ਰਾਸ਼ਿ ਕੇ ਲਿਖਤੇ ਹੈਂ॥ ਜੋ ਗਣਿਤ ਕਿ-
ਸ ਕੇ ਰਾਸ਼ਿ ਹੋਤੀਆਂ ਹੈਂ ਜੋ ਦਾਹਨੇ ਜੋ ਗਣਿ-
ਤ ਕਾ ਅੰਕ ਹੈ ਰਾਸ਼ਿ ਕੇ ਤਰਫ਼ ਕੇ ਰਾਸ਼ਿ ਕੇ
ਕਿਸ ਪ੍ਰਕਾਰ ਰਾਸ਼ਿ ਕਾ ਅੰਕ ਪ੍ਰਮਾਣ ਹੈ ਸੂ
ਉ ਰਾਸ਼ਿ ਕਾ ਅੰਕ ਫਲ ਹੈ ਜੀ ਰਾਸ਼ਿ ਕਾ ਅੰ-
ਕ ਜੋ ਹੈ ਤਰਫ਼ ਕੇ ਰਾਸ਼ੀ ਕਿਸ ਪ੍ਰਮਾਣ ਹੋਵੇ
ਜੋ ਪਹਿਲੇ ਰਾਸ਼ਿ ਜੋ ਲਾਗੀ ਕਿਆਂ ਹੈ ਕਿ-
ਆਂ ਹੈ ਫਲ ਕਿਤਨਾ ਲਾਗੀ ਹੈ ਕਹੈ ਜਿਸ ਤਰ-
ਹੀ ੨੦ ਮਣਾਂ ਕੇ ਟਕੇ ੧੦ ਪ੍ਰਮਾਣ ਅ-
ਨਾਜ ਮਿਲਤਾ ਹੈ ਤਾਂ ਸਾਲੀ ੪੦ ਮਣਾਂ ਕਾ-
ਕਿਤਨਾ ਮਿਲਗ ਜੋ ਪ੍ਰਮਾਣ ੨੦ ਕੀ ਮਣ-
ਨਾਂ ਹੈ ਕਿਸ ਦਾਹਨੇ ਕਾ ਫਲ ਜੋ ਕੇ ਅਨੁ-
ਸਾਰ ਹੈ ਹੋਵੇ ਜੋ ੪੦ ਸਾਲੀ ਮਣਾਂ ਹੈ ਤਾਂ
ਪ੍ਰਮਾਣ ੨੦ ਤੇ ਜੋ ੪੦ ਪਹਿਲੇ ਕਾ ਮਣਾਂ ਨੂੰ

[illegible]
[illegible] 10 [illegible]
[illegible]
[illegible]
[illegible] ॥

[illegible] 1 [illegible] 100 [illegible]
[illegible]
[illegible]
[illegible]
[illegible]
[illegible]
[illegible]
[illegible]
[illegible] 100 [illegible]
[illegible]

𑆑𑆯𑇀𑆫𑆵 𑆠𑆷 𑆠𑆼 𑆢𑆴𑆤𑆁 𑆥𑆾𑆤𑆶𑆤𑇀 𑆖𑆳 𑆥𑆫 𑆩𑆳𑆫𑆶𑆤𑆤
𑆠𑆼𑆖𑆳 𑆠𑆷 𑆈𑆤 𑆢𑆫𑆠 𑆈𑆤𑇀 𑆧 𑆖𑆴𑆱 𑇑𑇙 𑆢𑆴𑆤𑆁
𑆖𑆁 𑆨𑆓 𑆖𑆴𑆠 𑆠𑆁 𑆠𑆼𑆥 𑆩𑆳𑆫𑆤𑆤 𑆧𑆷 𑆱𑆼𑆖𑆴
𑆠𑇐 𑆢𑆴𑆤𑆁 𑆖𑆳 𑆠𑆫 𑆤𑆓𑆓𑆳 𑆈𑆤 𑆖𑆴𑆱 𑆱𑆼 𑆧
𑆖𑆳 𑆤𑆥𑆢𑆫𑆠𑆫 𑆖𑆴𑆠 𑆠𑆁 𑆈𑆤𑇀 𑆠𑆼𑆈 𑆠𑆷 𑆥𑆠
𑆩𑆳𑆫𑆤𑆤 𑆫𑆥 𑆠𑆼𑆈 𑆓𑆼𑆈 𑆠𑆼𑆫 𑆠𑆼𑆫𑆖𑆴𑆫
𑆖𑆴𑆱 𑆫𑆯𑆵 𑆫𑆃𑆳 𑆑𑆵 𑆫𑆵𑆠𑆴 𑆥𑆠 𑆠𑆷 𑆥𑆫𑆤𑆳-
𑆳 𑆖𑆼𑆠𑆼 𑆠𑆥𑆫 𑆫𑆃𑆳𑆫 𑆅𑆤 𑆤𑆥𑆪 𑆖𑆴-
𑆃𑆁 𑆈𑆤𑇀 𑆤𑆠 𑆖𑆴𑆃𑆁 𑆫𑆃𑆵 𑆈𑆤 𑆠𑆫
𑆫𑆃𑆵 𑆑𑆫𑆵 𑆖𑆴𑆱𑆫𑆤 𑆱𑆖𑆴𑆥 𑆤 𑆥𑆫𑆤𑆳
𑆠𑆼𑆫 𑆈𑆤𑇀 𑆖𑆴𑆱 𑆠𑆶𑆤𑆪 𑆤𑆥𑆢𑆫𑆤 𑆤𑆓𑆓𑆴
𑆠𑆁 𑆤𑆈 𑆤𑆼𑆳 𑆤𑆥𑆢 𑆥𑆫𑆤𑆳 𑆠𑆼𑆫
𑆅𑆤𑆼 𑆖𑆴𑆱 𑆠𑆶𑆤𑆪 𑆤𑆥𑆢𑆫𑆠𑆫 𑆤𑆓𑆓𑆼 𑆠𑆁
𑆢𑆵 𑆤𑆈 𑆑𑆫𑆵 𑆤𑆢𑆥𑆵 𑆠𑆫𑆠𑆁 𑆖 𑆠𑆥𑆫
𑆬𑆴𑆃𑆳𑆵 𑆨𑆵 𑆈𑆤𑇀 𑆑𑆫 𑆅𑆤𑆼 𑆑𑆵 𑆓𑆶𑆫

[illegible]

𑆇𑆠𑇀𑆠𑆫𑆂

[illegible]

[illegible]

𑆇𑆠𑇀𑆠𑆫𑆂

𑆱𑆁. 𑆢. 𑆨. 𑇕𑇕

𑆖𑆛 𑇙𑆠 𑆥𑆬 𑆑𑆥𑆷𑆫 𑆩𑆵. 𑆍𑆑𑆼 𑆱𑆳𑆫 𑇑𑇐𑇔
𑆢𑆶𑆱𑆑 𑆗𑆬 𑆩𑆴𑆢𑆸 𑆠𑆾 𑆤𑆥 𑇑𑇒 𑆢𑆽 𑆤𑆁𑆫𑆥𑆬
𑆑𑆥𑆷𑆫𑆴𑆩 𑆑𑆴 𑆥𑆶𑆬𑆬 𑆢𑆼𑆓 ॥

𑆠𑇀𑆫𑆪𑆁𑆤 𑆥𑆳𑆫𑆱 𑇙𑆠 𑆍𑆬 𑇑𑇐𑇔 𑆍
𑆤 𑆒𑆶𑆯 𑆍𑆠𑆥 𑆥𑆳𑆫𑆱 𑆢𑆽𑆫 𑆍𑆤 𑆢𑆴𑆱
𑆤𑆠𑆾 𑆩 𑆤𑆥𑆢𑆫𑆠𑆫 𑆤𑆥 𑆠𑆾 𑆢𑆽𑆪 𑆥𑆳𑆫𑆱
𑆱 𑇕 𑆍𑆬 𑇑𑇐𑇔 𑆍𑆤 𑆢𑆽 𑆍𑆤 𑆢𑆽𑆫 𑆍𑆬
𑆩 𑆥𑆳𑆠 𑇗𑇒𑇘 𑆍𑆤 𑆢𑆴𑆱 𑆥𑆳𑆫𑆱 𑇕
𑆩 𑆨𑆓 𑆢𑆴𑆠 𑆠𑆾 𑆗𑆴𑆬 𑆢𑆶𑆱𑆑 𑇒𑇐 𑆩𑆷𑆬
𑇓 𑆥𑆱 𑇘 𑆑𑆴𑆢𑆱𑆵 𑇓 𑆑𑆽𑆩𑆴𑆪𑆁 𑇑𑇑 𑆢𑆽 ॥

𑆠𑆩𑆢𑆫𑆱

𑆍𑆑 𑆩𑆴 𑆤𑆱𑆶𑆛𑆁𑆯 𑆑𑆫𑆑𑆴 𑆤𑆢𑆠 𑆩𑆽 𑆩𑆫
𑆤𑆁 𑆑𑆠𑆽 𑆥𑆑 𑆒𑆳𑆫𑆵 𑆱𑆽𑆬 𑆗𑆴𑆬𑆩𑆴 𑆢𑆽𑆫
𑆠𑆾 𑆤𑆠𑆫 𑆥𑆱𑆁 𑆩𑆵 𑆢𑆴𑆠𑆵 𑆗𑆴𑆬𑆓 ॥
𑆍𑆠𑆥 𑆥𑆳𑆫𑆱 𑆩𑆫𑆤𑆸 𑆢𑆽𑆫 𑆍𑆤

𑆤𑆑𑆫𑆤𑆢𑆠

[illegible]
[illegible]
[illegible] ३२ ॥

[illegible] ३२ [illegible] ७०
[illegible] ६३० [illegible]
[illegible] ३२ [illegible]
२ [illegible] ७ [illegible] १ [illegible] २ ॥

[illegible]
[illegible]

[illegible]

[illegible]
[illegible]
[illegible]
[illegible]
[illegible] ॥

ਸ੍ਵਾਲ ਘੰਟੇ ੮ ਮਿਨ ੧੦ ਘੰਟੇ ੬ ਪਲ
ਉਦਾਹਰਣ ਵ੍ਯਸ੍ਤ ਤ੍ਰੈਰਾਸ਼ਿਕ ਕੀ ਰੀਤਿ
ਸੇ ਦਿਖਾਓ ਤੋ ਉਤਰ ੭ ਹੈ ॥

ਉਦਾਹਰਣ

ਜੈਸੇ ਤੁਧ ਤਸ੍ਕੀ ਰੇਧ ਦਸਾਂਸੀ ਤੋ ਤਨ
ਤ੍ਰਿਆ ੯ ਤੁਧ ਰੇਧ ਦੰਰਤ ੧੨ ਸਮਝਿਯੰਤ
ਤੋ ੬ ਮਿੰਨ੍ ਦਿਸ ਦਸਾਓ ਤੋਂ ਦਕੀ ਕੀ
ਤਪ ਸੈ ਮਿੰਨ੍ ਦਿਸ ਦਸਾਂਸੀ ਤੇਦ ਤੋਂ ਕਿਤਨੇ
ਸਮਕੀ ਜਾਣੋ ਸਾਡਿਯੇ ॥

ਸ੍ਵਾਲ ਮਿਨ ੬ ਸੁਭਮ ੧੨ ਮਿਨ ੫ ਓਨ
ਉਦਾਹਰਣ ਦਿਸ ਤ੍ਰੈਰਾਸ਼ਿਕ ਕਰਣ ਸੇ ਉ-
ਤਰ ਮਿਲਤਾ ਤੋ ਅਰਥਾਤ ਤ੍ਰੈਰਾਸ਼ਿਕ ਪਕ
ਦ ਕੁ ਮਿੰਨ੍ ਦਿਸ ੧੨ ਦੰਰਤ ਸੁਭਮ ਤੋਂ ੫
ਸੈ ਮਿੰਨ੍ ਦਿਸ ਕਿਤਨੇ ਓਂਥੇ ਵ੍ਯਸ੍ਤ ਤ੍ਰੈਰਾਸ਼ਿ
ਕ ਕੀ ਰੀਤਿ ਕਰ ਕਯੋਂ ੬ ਕਨੇ ੧੨ ਗੁਣੇ

ਤ੍ਰੇਯੋ੭੨ ੬ਨ ਛਿਸ ਖ ਮ ਭਗ ਮਿਤ੍ਰਾਂ ਤੇ ਜਦ੍ਵਿਯ
੧੮ ਤ੍ਰੈਯ ਸ੍ਰੀ ਮੂਲਾਂ ਤ੍ਰੈਯਸ਼ਿਰ ਕੀਤਾ ਯਮ ਜ
ਰਸੰ ੧੮ ਅਨੁਸ ਤ੍ਰੈ ੯ ਤੁਥ ਕੰਯ ਸੈਮਿਸੰਛਿ
ਸ ਦਸੰ ਛਿ ਤ੍ਰੇਨ ਤੇ ੧੮ ਜਰੰਸ ਤੁਥ ਕੰਯ
ਰਿਤ੍ਰੇ ਜਮਗੀ ਦਸੰ ਜੇ ਸ ॥

੧੮ ਕਰੇ ੧੮ ਗੁਣ ਤੇ ਤ੍ਰੈਯ ੩੨੪ ੬ਨ ਛਿਸ
ਤ੍ਰੈ ੯ ਮ ਭਗ ਮਿਤ੍ਰਾਂ ਤੇ ਜਦ੍ਵਿਯ ਜਿਸੀ ੩੬
ਯਤ ਤ੍ਰਤ੍ਰ ਤ੍ਰੈਯਾਂ ॥

ਤਮੰਤਰ

੬ਰ ਰਿਜੇ ਛਿਸ ਕਿਨ ਜਯਾਡੀ ਯੰਰ ਛਿਸ
ਜ੬ਗ ਤਨੰ ਮ ਕਨ ਜਿਤ੍ਰਸ ਜਅਨਯਾ ਤਨ
ਛਿਸਾਂ ਯਰਤ੍ਰਯੋਰ ਜਯਾਡੀਯ ਕੀ ੨੦ ਜਟੰ
ਕੰ ਮ ਡਿਜਦ ਕਨੇ ਮਣ ਕੀ ਸਯੇ ਤੇ ਯੰ
ਜ ਜਡੀਜਯਾਂ ਮ ਦਜਤ੍ਰ ਅਰਸ ਤ੍ਰੈਮਤ੍ਰੈ
ਜੇ ਦਕੰ ੧੨ ਜਟੰਰ ਛੈਯ ਤੇ ਕਿਤ੍ਰੇ ਜਡੀਜੇ ਯੰ

ਕੀ ਤੋਲ ॥ ਉਤਰ ਮਿਣ ੧੦ ਪਸੀਰ ੮ ॥

ਤਮੱਤਰ—

ਜੁਕੇ ਲਕਮੀਆਂ ਦੀ ਵਜ਼ਨ ਮਿਣ ਸੇ ੬੦ ਤੋ ਖਰਤਰ ਰੁਪਏ ੮੭੫ ਸਿਲਸਿਤ੍ਰ ਤਨਕੀ ਉਸ ਵਖਤਾਂਤ ਮੇਂ ਕੇ ਸੇ— ਮਾਂ-ਡਿਥੇ ਉਸੇ ਵੁਕਾ ਵਖਤਾਂਤੂੰ ਮੇਂ ਵਜ਼ਨ ਜਾ-ਨਣਾ ਮਾਂਡਿਥੇ ॥ ਉਤਰ ਰੁ॥ਾ) ੨ ੧੦/੧੩

ਤਮੱਤਰ—

ਵਾਂ ਤਖ ਨੋਮੀ ਮੋਰ ਵਾਂ ਤਖ ਸੇਰੀ ਜਾ-ਗਾ ਤੋ ਤਨ ਸੇ ਵਸੂਤੇ ਫਰਤੇ ਕੀ ਮਣੀ ਜੋਕ ਮਾਰ ਤਖ ਸੇਰੀ ਕਿਤਨੀ ਲਗਗ ॥ ਉਤਰ ਤਖ ੩੨ ॥

ਤਮੱਤਰ—

ਸੋਦ ਸਤ੍ਰ ਤੇ ਯਕ ਸਤ੍ਰ ਥੋ ਕੈ ਤੋਖ ਸਤ ੨੫੦ ਰੁਪਏ ਦਿਨ ਵਯਾਂਜ ਤੁਸਾਂਰ ਤੇ

ਫਿਸ ਤੇਰ ਦਸ਼ਿੰਕਿ ਭਾਗ ਲੈਣੇ ਫਿਸ ਤੈਸ ਤੋਂ ਓ
ਜੇ ਤਰ ਤੇਰ ਜਥਾਂ ਫਿਸ ਭੀ ਮਿਖਣੇ ਫਿਸ ਜਾ
ਅਣ ਤੇ ਓਸ ਕੀ ਨੀਤਿ ਪੰਤੁ ਤੇ ਜੇ ਪਰਆਣੇ।
ਕਤੇ ਫੱਲ ਕੀ ਗੁਣੇ ਤਾਂ ਓਸ ਗੁਣੇਤ ਫੱਲੇ ਵਿ-
ਜ ਓਕੁ ਜਾਂ ਭਾਗ ਮਿਲੇ ਜੇ ਲਬਧਿ ਮਿਲੇ ਜੇ
ਤਤਰ ਹੋਗ ॥

ਉਦਾਹਰਣ ॥

ਜੇਕਰੈ ੧੬ ਵਰਸਾਂ ਕੀ ਜਵੀ ਵਛੀਆਂ ੩੨ ਨਿਸ਼ਕਾਂ ਕ-
ਤੇ ਮਿਲਦੀ ਤੋ ਤਾਂ ਵਿਸੈਂ ੨੦ ਵਰਸਾਂ ਕੀ ਕਿਤ
ਨੇ ਕਤੇ ਮਿਲਗ॥ ਤਥਾਕ ਪਰਆਣੇ ੧੬ ਫਲ ੩੨
ਓਕੁ ੨੦ ਓਥੇ ਓਕ ਥੈ ਫਲ ਤਥੂਰ ਹੋਗ ਓਸ ਵ
ਜਤੇ ਵਧਜਤ ਤੇ ਦਸ਼ਿਕ ਤੇ ਪਰਆਣੇ ੧੬ ਕਤੇ
ਫਲ ੩੨ ਗੁਣਯਾ ਤਾਂ ਹੋਏ ੫੧੨ ਓਸ ਫਿਸ ਓਕੁ ੨੦
ਜ ਭਾਗ ਮਿਤੇ ਤਾਂ ਲਬਧਿ ੨੫ ੩/੫ ਹੋਏ ਪੰਤੁ ਓ-
ਜ ਜਾ ਫਲ ਤੇ ਜਾ॥

ਉਦਾਹਰਣ ॥

ਜੇ ਦਸੀ ਦਸਾਂ ਵੇਲ ਸੋ ਵਿਸਮਾਂਕਣੇ ਮਿਲਦਾ·
ਤੇ ਤੇਰ੍ਹੇ ਦਸੀ ਦਸਾਂ ਸੋ ਵੇਲ ਕਿਤਣੇ ਕਤੇ ਕਤੇ
ਮਿਲਦਾ ॥

ਪਤਿਥੈਂ ਦੀ ਸਾਥੈ ਸਾਥੇ ਸਾਕੇ ਦਸਾਂ ਸਾਰ -
ਥੈ ਤੈਥੈ ਤਸਦਾਂ ਗੁਸਲਾ ਘਟ ਸੋ ਸਾਰ ਪਾਸਦ
ਸਤੇ ਪਕ ਕੇ ਦਸਣੇ ਥੈ ਛਲ ਸਮੂਣ ਤੈਰ ਪਥੈਂ·
ਦੀ ਕਸਾਤ ਤੇ ਰਖਿਕਤੇ ॥

ਸਮਾਨ ਪਾਣਸਾਣ ੨ ਛਲ ਥ ਪਕ੍ਹ ੬ ਪਾਣਸਾਣਿ ੨
ਕੋ ਛਲ ਥ ਗੁਣਸਾ ਤੈਪ੮ ਪਸ ਵਿਸ ਪਕ
ਸੋ ੬ ਭੁਗ ਕਿਤ ਤੇਂ ਲਝਥਿ ਮਿਲੀ ੧ ੧/੨ ਵਿਸਕ

ਉਦਾਹਰਣ

ਪਕ ਵਿਸਕ ਕੇਤਥਾਂਕੇ ਤੰਗੇ ਸੋ ਤੁਰਦਾ ਪਕ -
ਸਮਥਾਣਕ ਮਿਲ ਸੋ ਤੈ ਤੇਂ ਖੰਡਕਾਂ ਤੰਗੇ ਸੋ
ਤੁਰਦਾ ਪਕ ਵਿਸਕੇ ਸੋ ਕਿਤਣਾ ਮਿਲਦਾ ॥

ਓਤ੍ਥੇ ਮੈਂਨੂੰ ਜਯਾਂਤੇ ਵਿਸ ਓਹੁ ਓਹੁ ਵਿਸਰ ਤੁ-
ਲਲ ਤੈਂ ਓਸ ਦਾਨਤੇ ਪੰਜ ਰਾਸ਼ਿਕਲੀਯਾਂਖ੍ਯੁ
ਥੀ ਪਾਂਤੁ ਮੈਂਨੂੰ ਜਗਾਂ ਓਹੁ ਓਹੁ ਤੁਲਯ ਤੈਂ ਓ
ਸ ਦਾਨਤੇ ਤੁਲਯ ਤੁਲਯ ਵਿਸੰ ਤੇ ਵਿਕਾਲੀ-
ਕਿਤੇ ਸੌਂ ਤੈਂ ਰਾਸ਼ਿਕਰਤੀ ਜੋਯਾਂ ਓਸ ਦਾਨਤੇ ਤੈਂ
ਰਾਸ਼ਿਰ ਤੈਸਾਂ + ਤ੍ਯਾਂਕ ਪਾਸਾ= ੧੦
ਡਲ ੧ ਓਕ੍ਹੋਂ ੧੫ ਪਾਤ੍ਰਸਾ= ੧੦ ਛਲੋ ੧ ਸੌਂ
ਘਾਤੇ ੧੦ ਵਿਸ ਓਕ੍ਹਾਂ ੧੫ ਸੌਂ ਭੁੰਗ ਕਿਤਾਂ ਤੈਂ
ਲਬਧਿ ਗਸ੍ਪਾ=੩੦ ਧਰਾ= ੧ ਦਲਲ ੨ ਗੁੰਜ ੨

ਤਸੌਤਰਾ=

ਓਰੁਸਕ੍ਤੇ ਕੀ ਰਾਸ਼ਿ ਕਰਯਾਤਸੌਗੀ ਤੈਂ ਤਸ
ਕੀ ਜਤੈਂ ਸਾਸਨਾਂ ਤੇ ਪਾਤੁ ਕਰੇ ਸਿਸਾਯਾਂ ਤੌਂ
ਜੈ ਪਾਤੁ ਤੈਸਾ ਭ੍ਰੀ ਤਸਾ ਰਾਸ਼ਿ ਕੀ ਪੰਜਾਂ ਸਾਂ-
ਸਨਾਂ ਤੇ ਪਾਤੁ ਕਰੇ ਸਿਸਿਯੇ ਤਾਂ ਕਿਤਨੇ ਸ
ਤ ਤੈਵੈਂਗੇ

𑆢𑆥𑆤 𑆥𑆳𑆫𑆩𑆳𑆤 𑇗 𑆦𑆬 𑇑𑇐𑇐 𑆮𑆫𑇀𑆰 𑇕 𑆥𑆳𑆫𑆩𑆳𑆤
𑆓𑆢𑆼 𑆦𑆬 𑆓𑆶𑆤𑆳𑆥 𑆠𑆁 𑆢𑆼𑆪 𑇗𑇐𑇐 𑆮𑆤 𑆢𑆴𑆤 𑆮𑆫𑇀𑆰 𑇕
𑆱 𑆠𑇀𑆫𑆶𑆓 𑆩𑆴𑆠𑇀𑆫 𑆠𑆁 𑆬𑆧𑇀𑆣𑆴 𑆥𑆴𑆬𑆵 𑇑𑇕𑇐 𑆥𑆫
𑆮𑆠𑇀𑆫𑆴𑆮𑆥𑆤𑆠𑆼 𑆫𑆳𑆯𑆴𑆫𑇀 𑇆

𑆑𑆡𑆥𑆼𑆱 𑆫𑆳𑆯𑆴𑆫𑇀𑆑𑆵𑆫𑆵𑆠𑇀𑆫𑆴𑆤𑆴𑆢𑆼𑆠𑆁

𑆥𑆼𑆱 𑆫𑆳𑆯𑆴𑆫𑇀 𑆤𑆥𑆠 𑆫𑆳𑆯𑆴𑆫𑇀 𑆢𑆮 𑆫𑆳𑆯𑆴𑆫𑇀 𑆑
𑆱𑆴 𑆲𑆁 𑆢𑆴𑆱𑆤 𑆫𑆳𑆯𑆴𑆁 𑆠𑆼 𑆠𑆢𑆁𑆱 𑆦𑆬 𑆢𑆼𑆫
𑆮𑆫 𑆡𑆳𑆤𑆼 𑆱 𑆓𑆶𑆤𑆢𑆼 𑆥𑆳𑆤 𑆬𑆴𑆂 𑆑𑆳𑆬 𑆓𑆷
𑆤 𑆫𑆵 𑆥𑆫𑆠𑆵 𑆱 𑆥𑆳𑆫𑆪𑆳𑆤 𑆥𑆫𑆠𑆴 𑆢𑆴𑆱 𑆬
𑆂 𑆑𑆳𑆠𑆬 𑆠𑇀𑆫𑆵 𑆑𑆴𑆤 𑆥𑆫𑆠𑆴 𑆢𑆴𑆱 𑆢𑆢𑆠 𑆑
𑆯𑆵 𑆢𑆼𑆫 𑆠𑆁 𑆱 𑆓𑆶𑆤𑆫 𑆦𑆬 𑆢𑆴𑆱 𑆥𑆼 𑆑𑆴
𑆪𑆁 𑆫𑆯𑆵 𑆱 𑆓𑆶𑆤𑆫 𑆦𑆬 𑆱 𑆠𑇀𑆫𑆶𑆓 𑆱𑆳
𑆲 𑆬𑆧𑇀𑆣𑆴 𑆥𑆴𑆬 𑆥𑆴 𑆠𑆢𑆫 𑆢𑆼𑆱𑆳 𑆠𑆼 𑆥𑆫𑆠𑆶
𑆮𑆠𑆫 𑆤𑆥𑆳𑆫 𑆫𑆧𑆳 𑆱𑆳𑆠𑇀𑆫 𑆪𑆼 𑆲𑆁 𑆱𑆁 𑆠𑆁
𑆥𑆫𑆠𑆵 𑆢𑆴𑆱 𑆠𑆶𑆬𑆪 𑆫𑆳𑆯𑆴𑆁 𑆠𑆼 𑆑𑆼𑆢 𑆢𑆴𑆮𑆁

ਜੀਵੇ ਕੁਰਿਯਾਂ ਜਾਣਦ ਓਨੇਂ ਸੰਕਤੀ ਵਿਚ ਤੁਲਯ
ਜਾਣਦਰਤਰ ਜਾਗਤੋਂ ਜਾਈ ਜਿਹਾ ॥

ਤਤਕਰਾ ॥

ਪਰ ਅਤੀਤ ਵਿਚ ਜੋ ਉਪਾਧਿਆਂ ਸੰਗ ਉ-
ਪਾਧਿ ਕਾਰਣ ਜਿਨਾਂ ਹੈਨ ਤਾਂ ਪਰ ਦਸ਼ਾ ਵਿਚ
ਜਿਨਾਂ ਉਪਾਧੀ ਦਾ ਰੇ ਕਾਰਣ ਜਿਨਾਂ ॥
ਤੇਰ ਜੂਨ ਧਰ ਤੋਂ ਕਾਰਣਤਾਂ ਕਰੀ ਕਾਜਾਂਦੇ
ਤੇਰ ਕਾਜ ਤੋਂ ਫਲਾਂ ਜੁਗਧਰ ਕਤੋ ॥

ਕਾਰਣ ਓਸ ਫਲ ਕਾਰਣਤ	੧	੧੨
ਓਹ ਦਸਤੇ ਤਸਕੀ ਆਤਮੀਏਂ	੧੦੦/੫	੧੬/੦
ਲਤੇ ਏਂ ਫਲ ਤਮਾਂ ਕਰੀ ਜੂਨੀ		
ਸੰਕਤਿ ਵਿਚ ਫਲ ਜੋ ਕਾਰਣ ਵਿਚੋਂ ਕਾਰਣ		
੩ ਕੀਤਾ ਤਾਂ ਧਤ ਕੁਲ ਤੇਲਾਂ	੧	੧੨
ਤਥ ਆਤਮੀ ਸੰਕਤੀਆਂ	੧੦੦/੦	੧੬/੫
ਜਹਿਤ ਜੂਨੀ ਸੰਕਤਿ		

ਇਸ ਜਯਿਰ ਰਾਸ਼ੀ ਤੋਂ ਜਯਿਰ ਰਾਸ਼ੀ ਦਾ
ਘਾਤ ੯੬੦ ਹੈ ਇਸ ਪ੍ਰਕ੍ਰਿਯਾਂ ਰਾਸ਼ੀ
ਕੇ ਘਾਤੇ ੧੦੦ ਦਾ ਭਾਗ ਕਿਤਾ ਤਾਂ ਜਦ੍ਰਾਂਯ
ਮਿਲੀ ੯ ੨/੫ ਘਤ ਹੋਏਂ ਰੁਪਿਯਾਂ ਦਾ ਧਨ
ਵਰਸ਼ ਦਾ ਵ੍ਯਾਜ ਹੋਯਾ ॥

ਮੂਲ ਪ੍ਰਕਾਰ

ਪਰ ਜਾਣੀਏ ਇਸ ਸੌ ਰੁਪਿਯੇ ਦਾ ਪੰਜ ਰੁ
ਪਿਯੇ ਵ੍ਯਾਜ ਮਿਲਦਾ ਹੈ ਤਾਂ ੧੬ ਸੋਲਾਂ ਰੁਪ
ਯਾਂ ਦਾ ਵ੍ਯਾਜ ਕਿਤਨਿਯਾਂ ਰੁਪਿਯਾਂ ਦਾ ਪੰ
ਸਾਂਖ੍ਯਾ ੪੮/੫ ਕਿਤਨੇ ਕਾਲ (ਵਿਚ) ਮਿਲਗ ॥

ਵ੍ਯਾਜ	੧	੧੬	ਹੋਯਾ ਜਾ
ਪ੍ਰਮਾਣ ਪਖ੍ਯ	੧੦੦/੫	੪੮/੫	ਪਰ ਕੀਤਾ

ਅਤੇ ਤੋਂ ੧੦੦/੪੮ ੦/੫ ਭੀ ਤਰੇ ਕੀ ਮੂਲ ਰੇ ਪ
ਓ ਇਸ ੪੮/੫ ੧੬/੫ ਗੀ ਤਾਂ ਤਾਂ ੧ ੦
ਤੋਂ ॥ ਵਰੁਤ ਰਾਸ਼ੀਆਂ ਘਾਤ ੧੦੦/੪੮ ੧੬/੫ ੫

੫੮੦੦੦ ਓਨ ਕਿਸ ਘੇਮਿਯੰ ।੧੨੯੦।੫੦੫
ਰੁਪਈ ਕੇ ਪਾਤੇ ੫੦੦ ਕਾ ਭਾਗ ਮਿਤਾ ਤੇ
ਲਬਧਿ ਮਿਲੀ ਮਤੀ ਹੈ ੧੨॥

ਤੀਯ ਪਰਕਾਰ

ਪਰ ਮਤੀ ਹੈ ਕਿਸ ਨੇ ਰੁਪਈ ਕਾ ਓਨ ਪੰਜ ਰੁ
ਪ ਯੇ ਮਿਲਤਾ ਹੈ ਤਾਂ ਓਰ ਦਸਮ ਕਿਸ [illegible]
ਤਲੀ ਯੰ ਰੁਪਯੰ ਕਾ ਪੰਸਕਾਂਸ਼ [illegible] ਕਿਤਨ
ਯੰ ਰੁਪਯਾਂ ਕਾ ਮਿਲਤਾ ॥

ਤ੍ਰਯਾਂਨ	੧ ੧੦੦ ੫	੧੨ ੦ ੫੮ ੫	ਓਨ [illegible] ਪਰਨਪਾਰ ਪ ਤੂੰ ਕਿ ਸ ਦਕਾਲੇ ਤਾਂ ਪਰ ਤ੍ਰਯਾਂਨ

ਹੇਮਾਂ ੧ ੧੦੦ ੫੮ ੧੨ ੦ ੫ ੫ ਦਰਤ ਰੁਪਈ ।।੧੦०।੫੮ ਕਾ ਘੰਤ ਕੀਤਾ ਤਾਂ ਹੇਪ ੫੮੦੦੦
ਓਨ ਕਿਸ ਨਦਲਯ ਰੁਪਈ ੧੨।੦।੫੦੫ ਕੋ
ਪਾਤੇ ੩੦੦ ਕਾ ਭਾਗ ਮਿਤਾ ਤਾਂ ਲਬਧਿ ਰੁਲ
ਪਰ ਹੇਮਾਂ ੧੯ ਰੁਪਏ ॥

ਤਸੱਵੁਰ

ਸ਼ੀਸ਼ ਤ੍ਰੈਸਿ ਕਰੇ ਪੁਰਸ਼ ੬੨ ਜਣੀਏ ਦਿਨ ਨੇ
ਰੁਪਿਯੇ ਦਾ ਵਪਾਰ ਪਸਾਰਾਂ ਸ਼ਕਰਕੇ ਪੁਰਸ਼
ਪੰਜ ਰੁਪਿਯੇ ਮਿਲ ਕੇ ਤ੍ਰੈਹ ਤਾਂ ਪਸਾਰ ਭੁਗ
ਕਰਕੇ ਪੁਰਸ਼ ਤੇ ਜਣੀਏ ਥੇਂ ਦਿਨ ਜੇ ਭਿਦਟ
੬੨½ ਰੁਪਿਯੇਂ ਦਾ ਵਪਾਰ ਕੇਤ ਤ੍ਰੈਗ
੬ਜ ਤਸੱਵੁਰ ੬ਰਕੇ ਭੁਗ ਰ
ਤੇ ਪੁਰਸ਼ ਜੇ ਵਸ਼ਿਂ ਤੇ ਤਸੰਗੀ ਪਡਿਲੇ ਭੁਗ
ਤੁਢੰਪ ਸੀ ਗੀਤੀ ਰਰੇ ਜਦਰਸ਼ਿਤ ਕਰੀਕੇ
ਤੁਪਾਰਜਿਖਕੇ ਤੂੰ ਤ੍ਰਪਾਰ
ਟਲ ਤ੍ਰੈਰ ਤੁਰੰਦਾਂ ਸਾਤ੍ਰਪੈਰਪਖਤ
ਸਾਦਪਰ ਕਰੀਕੇ ਤ੍ਰਪਾਰ
ਦਰੂਤ ਵਸ਼ਿਂ ਦਾ ਪਾਤ
੧੫੬੦੦੦ ੬ਜ ਦਿਨ ਥੇਕਿਪੇ

ਧ	੧੬
੩	੫
੧੦੦	੧੨੫
੨੬	੨
੫	੦

ਧ	੧੬
੫	੩
੧੦੦	੧੨੫
੨	੦
੫	੨੬

ਥੇਂ ਕ੍ਸ਼ੀ ਕੇ ਪਾਤੇ ੨੦੦੦੦ਦਾ ਭੁਗ ਲੇਯ

[illegible]

ਤਥ ਜੇਟੇ ਜੇਲੇ ਸੰਗੁਲੀ ਮੌਲ ਸੈਸ ਤਥ ਜੇਰੈ
ਤੂ ੬ਸ ੩੨ ਕੇ ਸੀਤ ੩੦ ਭਿਤਤ ਹੈ ਦਿਸਰ
ਕੂੜਿਲ ਕੇ ਤੈਣ ਤੋਂ ਸ੦ਸੰਗੁਲੀ ਜੇਟੇ ਸੰਤੇਂ
ਸੰਗੁਲੀ ਮੌਲ ਕਸ਼ ਤਥ ਲੇਜੇ ਮੌਲ ਭਿਤਤ ਕਿ
੩ਣੇ ਕੂੜ ਸਾਂਜੇ ਜ ॥ ਨ੍ਯਾਸ
੬ਥ ਤਣ ਤੇਤ ਕੁਦਲਤੈ ਛੋਲੇ ਕੀ
ਗੁਪ ਮਤ੍ਰ ਕਿਸੇ ਸੀਤਾਂ ਤੋਂ ਨ੍ਯਾਸ
ਰੂਕਸਾਂ ਦਤੂਤ ਰਾਸ਼ੀ ਕੇ ਘਾਂ
ਤ ੧੨੪੪੦੦੦ ੬ਸ ਵਿਸ ਰੂਦਾਂ
ਨੂ ਮ ਰਾਸ਼ੀ ਕੇ ਘਾਤੇ ੮੦੬੪੦
ਕੇ ਭੁਗ ਮਿਤੇ ਤੋਂ ਲਬ੍ਧਿ ਮਿਲੀ ੧੬ $\frac{2}{3}$
ਪੰਤ ੬ਣੇਂ ਕੇ ਛੋਲ ਰੂਕਸਾਂ ॥

੧੨	੮
੧੬	੧੨
੧੪	੧੦
੩੦	੧੪
੧੦੦	

੧੨	੮
੧੬	੧੨
੧੪	੧੦
੩੦	੧੪
	੧੦੦

ਉਦਾਹਰਣ

ਸਥਪੰਚ ਮਸ਼ ਰਾਸ਼ਿਏਕ+ਹੈਲੇ ਸੰਲ ਭਿਤਤ
ਖਤ ਤੈ ਉਣਤੰ ਕੀ ਕੇ ਕੂਦੇਸ਼ ਲੈ ਸਾਣ ਕਤੋਂ

ਉਦਾਹਰਣ॥+੨

[illegible] ॥

[illegible]

12	5
6	12
1	10
10	12
3	12

[illegible]

12	5
6	12
1	10
10	1
2	12

[illegible] ८ ॥ [illegible] १२० [illegible]

ਉਤ੍ਰ ੬੪੦ ਰੁਪਯੇ ॥

ਤਸੌਤਰ ॥

ਪਸ ਮਿਟ੍ਰਾਦ੍ਰਪੰਜੀ ੨੫ ਘਸਿਯਾਂ ਤੈਸ·
ਤੇ ਤਸ ੮ਕੁ ਸੰਕਮੀ ਮਸ਼ਾਂ ਮਿਟ੍ਰਾਂ ਵਿਸਕੇ·
ਨੁ ਹੈ ਕਵੈਤ ਸੰਸਾ ਤੇ ਫੇਰ ਪਸੂ ਮਿਟ੍ਰ ਆਟ੍ਰਮ
ਲੀ ੪੦ ਘਸਯਾਂ ਤੈਗ ਤਸ ਕੈਤ ਆਟ੍ਰਸ੍ਯ
ਤੇਹੈ ਕ੍ਵੈਤ ਵਿਤਟ੍ਰ ਮਿਟ੍ਰਾਂ ਵਿਸ ਸੰਗ ਉਤ੍ਤਰ
ਮਿਟ੍ਰ ੧੨ $\frac{1}{2}$

ਤਸੌਤਰ ॥

ਨੁਕੇ ਘਰੋਸ ਛਰਸ਼ੇ ਕੀ ਦਰੰ ਤੁਯਲੰ ਵਿਯੰ
ਤੇਰ ਦਰੰ ਤੁਥ ਸੇਕਿਯੰ ਪੰਕ ਹੈ ਸਾਂਲੀ ਪ੪
ਸਮਰਾਂ ਲਗ ਮਿਯੰ ਤੇਰ ਤੈਂ ਮਸ਼ ਤੁਯਲੰ ਗਿਯੰ
ਸ੦ ਤੁਥ ਸੋਕਿਯੰ ਸਮਰਾਂ ਵਿਤਦਿਯੰ ਲਗ
ਗਿਯੰ ॥ ਉਤ੍ਤਰ ੧੮੨ ਤਸੌਤਰ ॥
੮ਕਵਿਲੇ ਕੀ ਸ਼ਾਤੁਸੰ ਕੀਵਿਟ੍ਰਾਂ ਸੰ੬ ਕੁ ਘ·

ਜੀ ਲੇਖ ਤਜ ਵਿਚ ਤੁਸਾਂ ਗੁਰਮੁਖ ਥੇ ਤਾਂ ਕੀ
ਸਾਖਾਂ ਕਹੈਂ ਕੂੰ ਸੋ ਤਿਨਾਂਦੇ ਕਰੇ ਸਾਖੀਆਂ ਲਿ-
ਖੇ ਸੋਚਾਗਸਿ ਸੰਗਾਂ ਸਾਗਰ ਖਾਂ ਪਰੰਤੂ ਜੋ ਕੋ
ਸੋ ੬੦੦ ਗੁਰਮੁਖ ਤਾਂ ਵਿਚ ਭੌਰ ਸਾਂਈਂ ਕੂੰ
ਰ ਤਾਂਕੀ ਵਡਾਈ ਲਿਤ ਖੇਤੇ ਵਿਚ ਨੇਸ਼ਾ ਪ
ਖ ਤੇਂ ਪਰ ਪਰ ਸਾਂਗਖੇਂ ਕੀ ਲਿਤਾਂ ਲਿਤ
ਰਖਾਣਿ ਗੀਸੇਸ਼ਾ ਸੁਣਿਖੇ॥

ਉਤਤਰ ਕੁਟੰਰ ੭ ੧

ਸਖਰੰਸਗਰਿਭੰਸਸੀਗਿ

ਭੰਗਰਿਭੰਸ ਸਾਂ ਸਰੂਖ ਖੋਤ ਭੈ ਜੋ ਕਹਰੂ
ਸੋ ਕਸਲਿ ਕਹਰੁ ਲਿਸ਼ੀ॥ਤਸਸੀ ਗੀਤਿ ਖੋਤ
ਜੋ ਸੈਂਤੇਂ ਸੋਨਲਿ ਸ ਵਿਗਖੋਸ ਰਰਤਾਂ ਭੀਗੰ
ਸ ਸੰਗਿਰ ਸੀ ਗੀਤਿ ਕਰੇ ਸਖਦਾਂ ਸੇ ਤੇ ਸੰਗਿ
ਰ ਰਗੀਰ ਉਤਤਰ ਕਸ਼ਾਖੇਂਸ਼ਾ॥

ਤਸੰਤਰਾਂ

ਓਹੁ ਸੁਰਜਾਜ ਰਹੇ ਤੇਜੈ ਅੰਕ ਮਿਲਾਅ ਤੇ ਤੇਰ ੯
ਰ ਪਣੇ ਰਹੇ ਤੀਤ ੩੦ ਮਹੂਰਤਿਯੰ ਅਤੰ ਜਿਯੰ
ਤੇਂ ਸਤ੍ਰੀ ਅੰਕੰ ਜਿਯੰ ਵਿਤਰਿਯੰ ਮਹੂਰਤਿਯੰ·
ਅੰਕੰਗੀਯੰ ੯ਥੇ ਪੜਿਲੇ ਪਙ ਵਿਸ ਗੁਲਜਮ
ਜਾਣਤੇ ਤੇਰ ਰੂਪ ਪਙ ਵਿਸ ਪਣੇ ਤੇ ੯ਜ ਦੰ
ਜਤੇ ਪੜਿਲੇ ਪੜੇ ਵਿਸ ਤ੍ਰੀਪਣੇ ਰਸੀ ਜੇਣੇ
ਸਤਿਯੇ ਰੁਪਾਂਜ

੧੬	੧	
੩੦੦	੩੦	
੧੦	੦	

ਗੁਲਜੇਗੀਦ॥ ਪਾਰਜਪਾਪਙੀ ਰੁਪਾਰ ਗੀਤੰ ਤੇਂ ੧

ਰੁਪਾਂਜ

੧	੧੬
੩੦੦	
੧੦	੩੦

ਤ੍ਰੀ ਪੰਸ ਰਜਿਹੇ ਕੈ ਗੀਣੀ ਰਹੇ ਠਜੇ ਗੀ ਅਰੁਪ ਪਙ
ਵਿਸ ਗੀਤੰ ਤੇਂ ਰੁਪਾਂਜ

੧	੧੬
੩੦੦	੩੦
	੧੦

ਦਹੁਤ ਰੀ ਸ਼ੀ ਸੇ ਘਾਤ ੪੮੦੦) ੯ਜ ਵਿਸ
ਜਦਲਪ ਰਸ਼ੀ ਸੇ ਘਾਤੇ ੩੦੦ ਸੇ ਭਾਗ ਜਿ
ਤਤੰ ਲਝਧਿ ੧੬ ਅਣਾਰ ਜਿਜੇ ੯ਤਿ ਪਾਰਸੀ
ਜਾਣਰੁਪਪਾਂਪਃ ॥ ॥

ਅਥ ਮਿਸ਼੍ਰਨਦ੍ਪਦਤ੍ਰ ਲਿਖ੍ਯਤੇ॥ਮਿਸ਼੍ਰ-
ਤਨ ਕੀ ਕਥਾ ਸੁਣੋ ਜਿਨ ਗਣਿਤ ਕਿਸ ਲਿ
ਨੀ ਜੀਵੋਂ ਰੀਤੀ ਹੈ ਰ ਪਰਅ=ਪਰਤੀ ਤੇਰ ੳ
ਕੇ ਪਰਤੀ ਜੋ ਅੰਕ ਹੈ ਰ ਮਿਸ਼੍ਰ ਧਨ ਕਾ
ਕੁਧਾਤ੍ਰ ਮੂਲਤੇ ਵਧਾਕ ਜੋ ਹੈਗ ੳਂ ਕੀ
ਕ੍ਰਸਾ ਤੇ ਮੂਲ ਹੈਰ ਵਧਾਕੇ ਸੇ ਪਧਰ੍ ਕਰ
ਲਾ ਕੀ ਰੀਤਿ ਲਿਖਤੇ ਹੈ॥ਪਰਮਾ= ਸੇ ਕੇ
ਲੇ ਕਰੇ ਪਰੂੰ= ਧਨ ਕੀ ਗੁਣਾਂ ਹੈਰ ਮਿ-
ਸ਼੍ਰ ਧਨੋ ਕੋ ਕਰੇ ਪਰਮਾ= ਫਲ ਕੀ ਗੁ
=ਣਾ ੳਂ ਸੈਂਕਾ ਗੁਣਾ ਫਲੰ ਕੀ ਪਧਰੂ
ਪਧਰੂ ਰਖਣਾ ਹੈਰ ੳਰ ਜਗ ੳਂ ਕੋ
ਹੈਗ ਦੀ ਕਰੀ ਲਿਣਾ ਪਧਰ੍ ਨਧਾ-ਮਿਤ
ਸੈ ਤੈ ਤਾਂ ਕੀ ਮਿਸ਼੍ਰ ਧਨ ਕਰੇ ਗੁਣਾਂ ੳਸ੍ਰ
ਗੁਣਾ ਰ ਫਲ ਕਿਸ ਹੈਗ ਕੋ ਭੂਗ ਸੇਣਾ ਲਵ
ਧਿ ਕੂਰਸੇ ਕਰੇ ਮੂਲ ਧਨ ਤੇ ਵਧਾਕ ਹੈ ਕੋ ਤੇ

ਪ੍ਰਸ਼ਨ — ਸੀਘ੍ਰ ਮੂਲ ਧਨ ਭਾਗ ਹਾਰ ਏਕਤ੍ਰ
ਕਰ ਵ੍ਯਾਜ ਭਾਗ ਜਾਨਨਾ ਏਕ ਕਰਕੇ ਸੀ·
ਘ੍ਰੀ ਕਹੋ ਮੂਲ ਧਨ ਵਰ੍ਸ਼ ਕੈਤ ਮੂਲ
ਮਿਸ਼੍ਰਧਨ ਕਿਸ ਪ੍ਰਕਾਰ ਤੋਂ ਵ੍ਯਾਜ ਭਾਗ॥

ਉੱਤਰ —

ਏਕ ਪਦੀ ਕਿਸ ਹੈ ਗੁਣਯਾਂ ਵ੍ਯਾਜ ਯੋਗ
ਗੁਣਯਮਿਲਾ ਤੇ ਭਾਗ ਏਕ ਵਰ੍ਸ਼ ਕਿਸ ਮੂਲ
ਧਨ ਤੇ ਵ੍ਯਾਜ ਮਿਲੇ ਹੈ ਤਬਾਰ ਗੁਣੈ ਹੈ ਸੋ
ਹਾਰ ਤੋਂ ਏਤਬਾਰ ਗੁਣੇ ਕਿਸ ਮੂਲ ਧਨ ਕਿ
ਤਾਂ ਭਾਗ ਵ੍ਯਾਜ ਮਿਤਾਂ ਤੇਸੇ ਜਾਨਿਏ ॥

ਵ੍ਯਾਜ		
	੧	੧੨
	੧੦੦	੧੦੦੦
	੫	

ਏਥੇ ਪ੍ਰਸ਼ਨ ਕਹਾ
ਕਰੋ ਪ੍ਰਸ਼ਨ ਧਨ੧੦੦
ਗੁਣਯ ਕੋਂ ਤੋਂ ੧੦੦ ਤਬ ਮਿਸ਼੍ਰ ਕਾਲ ੧੨
ਕਰੇ ਏਕ ੫ ਗੁਣਯ ਕੋਂ ਤੋਂ ੬੦। ਏਤੇ ਹੀ
3 ਪ੍ਰਥਕ ਸਥਾਪਨ ਕੀਤਾ ੧੦੦। ੬੦ ਏਤੋਂ ਜਾਂ ਕੈ

ਦਸੀਤਾਂ ਤੋਂ ਤੇਧੇ ੧੬੦ ਭੀ ਉਧਰੂ ਸਥਾਂ ਮਿਤ
ਹੈ ਸੰਕ ਤੈ ੧੦੦|੬੦ ਓਹਾਂ ਦੀ ਮਿਸ਼ਰਧਨ ੧੦੦੦
ਨੇ ਗੁਣਾਧਾ ਤਾਂ ਹੋਏ ੧੦੦੦੦੦|੬੦੦੦੦
ਭੀ ਓਹਾਂ ਵਿਚ ਪਹਿਲੇ ਧੇਨ ੧੬੦ ਦਾ ਭਾਗ ਦਿ-
ਤਾਂ ਤਾਂ ਮੂਲ ਧਨ ੬੨੫ ਹੋਰ ਵਧਾਜ ੩੭੫
ਹੋਜਾਂ ॥

ਅਥ ਓਸਟਕਰਣੇ ਕੀ ਰੀਤਿ ਕਰਕੇ ਮੂਲਕਾਂ
ਪਰਕਾਰ॥ ਓਸਟ ਜਾਣਨੀ ਕਰੀ ਪੰਜ ਰੱਸ਼ਿਕ-
ਕੀ ਰੀਤਿ ਕਰਕੇ ਓਸਟ ਸੰਕੇ ਦਾ ਵਧਾਜ ਵਣਾਓ
ਹੈ ਭੀ ਵਧਾਜ ਹੋਰ ਓਸਟ ਸੰਕ ਹੋਸੀ ਲੈਣੇ,
ਘਟਾਣਾ ਹੋਵੇ ਤਾਂ ਘਟਾਓ ਲੈ ਹੋਰ ਭੀ ਓਸਟੇ ਕ-
ਰੈ ਸੂਝਾਧੇ ਦੀ ਗੁਣੇ ਓਸ ਵਿਚ ਓਸਟ ਹੋਰ ਸ-
ਵਧਾਜ ਦਾ ਸੋਕੋ ਸੋਧਕੀਤਾਂ ਜਾਂ ਤੇ ਤਾਸਕਾ-
ਭਾਗ ਕੀਏ ਥੈ ਮੂਲ ਧਨ ਮਿਲੇਗਾ ਤਾਸਕੀ
ਮਿਸ਼ਰ ਧਨ ਵਿਚ ਘਟਾਓ ਕੀਏ ਤਾਂ ਸ਼ੇਸ

ਵ੍ਯਾਜ ਤੋਂ ਵ੍ਯਾਜ ਕੀ ਰੀਤਿ ਕਰੇ ਵ੍ਯਾ	੧ ੧੦੦ ੫	੧੨ ੧	ਮੂਲ ਧਨ ਜ ਹੋਯਾ $\frac{੩}{੫}$

ਇਨ ਸਾਂਝਿਆਂ ਵਿਸ਼ ਮੂਲ ਧਨ ਪ੍ਰਾਪਤ ਹੈ ਇਸ ਦਾ ਜੋੜ ੬੫੨ । ਫੇਰ ਫਲ $\frac{੩}{੫}$ ਸੇ ਗੁਣ ਕੀਤਾ $\frac{੮}{੫}$ ਹੀ ੬੫੩ । ਫੇਰ ਸੂਤ੍ਰ ੧੦੦੦ ਗੁਣਾ ੧੦੦੦ ਇਸ ਵਿਸ਼ ਇਸਾਂ $\frac{੮}{੫}$ ਮਿਲਾਵਨ ਭਾਗ: ਕੀ ਰੀਤਿ ਕਰੇ ਭਾਗ ਮਿਲਾਂ ਤੋਂ ਲਬਧਿ ੬੨੫ ਮੂਲ ਧਨ ਹੋਯਾ ਇ੬੨੫ ਕੀ ਮਿਸ਼ਰ ੧੦੦੦। ਵਿਸ਼ ਘਟਾਂ ਯਾ ਤੋਂ ਬਾਕੀ ਬਚੇ ੩੭੫ ਏਹ ਵ੍ਯਾਜ ਹੋਯਾ ॥

ਮਿਸ਼੍ਰ ਗੁਣਿਤ ਸਾਂਤੇ ਉਦਾਹਰਣ ॥

[illegible]
[illegible]
[illegible]
[illegible]

ਤਬ ਤ੍ਰਯ ਮਿਥੇ ਜਦਯੀ ਪ੍ਰਿਥਕੁ ਪ੍ਰਿਥਕ ਸਥਾ
ਪਰ ਕਰੈ ਤ੍ਰੀ ਓਹ ਜਾ ਹੋਣ ਕਰੀ ਦੇ ਕ
ਜਦੇ ਕਰੂਪੇ ਤ੍ਰੀ ਪ੍ਰਿਥਕੁ ਸਥਾਪਿਤ ਹੋ ਸੰਕ
ਦੇ ਤੇਹੋਣੀ ਕਸਾਰ ਕਸਾਦੇ ਪਿਸ਼ਾਰ ਪੜੇ ਕਦੇ
ਗੁਣ ਦੇਰ ਪੜਿਲੇ ਹੋਣਾ ਪੈਗ ਕੀਤਾ ਜਾ
ਦੇ ਤਸ ਜਾ ਤ੍ਰਯ ਮਿਣ ਥੈ ਹੋ ਜਦਯਿ ਪਿਲ
ਗਿਯੰ ਹੇ ਪਿਸ਼ਾਰ ਜਿ ਖੰਡ ਫੋਗ ਜਿਹੇ ਜਿ
ਪੈਗੇ ਕਦੇ ਪਿਸ਼ਾਰ ਵਣਯਾ ਜਾ ਥਾ ॥

ਤਸਾ ਦੇਰਣ

ਓਰ ਸਕਾਮੀ ਜਿ ਪਾਸ ਮੁਰ ਰਦੈ ਪੁਖ ਰੂਪਿਧ
ਥਿ ਤਸਦੇ ਤਹੇ ਰੂਪਿਯਾ ਜਾ ਦੇ ਦੇਹ ਕਰੀ ਦੇ
ਵਯਾਸ ਕਿਤੇ ਤੁਤਦੇ ਫਿਸ ਪੜਿਲ ਤੇਸ ਪਾਸ
ਰੂਪਿਯੈ ਹੇਰਕ ਜਿ ਹੇਖ ਕਿਤੇ ਪੰਗ ਖੰਡ
ਸਤ ਪੜੀਏ ਤਰ ਕਣੀ ਜਿ ਪਾਸ ਰਤਾ ਦੇਰ ਮੂ
ਸਾ ਖੰਡ ਦੇ ਰੂਪਿਯ ਹੇਰਕ ਜਿ ਹੇਖ ਕਿਤੇ

[illegible]

[illegible]

[illegible]

[illegible]

[illegible]

[illegible]			
[illegible]	११७ / १००	११० / १००	११५ / १००
	५	३	४

[illegible] ॥

[illegible] १ [illegible]

[illegible] १००।१००।१००

[illegible] १००।१००।१०० [illegible]

[illegible] ७।१०।५ [illegible]

[illegible] ५।३।४ [illegible]

३५।३०।२० [illegible] १००/३५ १००/३०

१००/२० [illegible] ५।१०।२० [illegible]

[illegible]

20/3 | 10/3 | 5/3

[illegible]

235/24

[illegible]

1880 | 1740/3 | 580/2

[illegible]

235/21

[illegible]

ਤੇਨੂੰ ਸਪਰਸ਼ ਸਪਰਸ਼ ਜੋ ਪ੍ਰਾਪਤ ਕਰਦੇ
ਤਨ ਦੇ ਸੰਨਧਾਰਿਆਣੂ ਤੋਂ ਜਗਤਾਂ ਦੇ ਉਤਮ
ਪਰ ਰੂਪੀ ਦ੍ਰਪਾਰ ਕਰਦੇ ਹੈ ਪੀਛੇ ਦੁਖਤ
ਸਪਾਂਦ ਹੋਕੇ ਜੋ ਪਰ ਤੋਂਦੇ ਹੈ ਤਨ ਦੀ ਇਸ਼ਾ
ਪਰ ਸੰਕੇ ਹੈ ਪ੍ਰਾਣਿਪਾਲੇ ਕੀ ਕਰਕੇ ਕਰਕੇ
ਇਸ਼੍ਰ ਪਰੇ ਕਰੇ ਗੁਣਾਂ ਜੋ ਗੁਣਾਂ ਤਲ ਰੂਪ
ਤਨ ਵਿਚ ਪ੍ਰਾਣਿਆਂ ਕੇ ਹੋਗੇ ਦੇ ਭੋਗ ਕੇਣਾਂ
ਜੋ ਨਫਾਇ ਇਲਾਗ ਜੋੜ ਸਜ਼ਿਆਂ ਦੇ ਦੁਖਨ
ਦੁਖਨੂ ਪਰ ਹੋਗ ਉਨ ਵਿਚ ਸਪਰਸ਼ ਸਪਰਸ਼
ਸਪਨ ਮਰ ਅਟਾਲਿ ਹੋ ਤੁਠੇ ਦਾ ਅੰਟਾ ਨਹੂ
ਨ ਹੋਗ

ਤਸਤਰਣ

ਤੋ ਸਮਾਂ ਇਸਾਂ ਹੈ ਇਸੀ ਕਰੀ ਦਪਾਰ ਕੀਤ·
ਤਨ ਵਿਚ ਜੇਤਿਲ ਦੇ ਪਰ ਓਰੁਸ ਰੂਪਿਯ ਨੂ
ਅ ਦੇ ਸਪਟ ਰੂਪੇਯੇ ਸ਼ੀਯ ਦੇ ਯਾਕਾਜੀ ਨੂ

ਜਿਥਿ ਥਿ ਥੜ ਸਭੁ ਮਿਲਾਇ ਕੈ ਵਧਾਂ ਜਾਵ ਥੇ ਤੇ
ਹੈ ਨੂੰ ਜਿਥਿ ਸਭੁ ਤੈਂਠ ਤੈਂ ਤਸ ਵਿਸ ਓਰੁ ਓਰੁ
ਵਿਤਰੇ ਨਿਤਿ ਸਾਂਤਿਥਿ ॥
ਜਰ
ਨਿਯਾਸ ੫।।੬੮।੮੫ ਜਾਤ੍ਰਿ ਮਿਸ਼੍ਰ ਥਰ ੩੦
ਜਤ੍ਰਿ ਜਰੇਂ ਸਂ ਥੈਗ ੨੦੪ ਤੈਰ ਜਾਤ੍ਰਿ ਜਰੇਂ
ਹੀ ਸੁਥਰੁ ਸੁਥਰ ਮਿਸ਼੍ਰ ਥਰੇ ੩੦੦ ਕਰੈਂ ਗੁ
ਣਯਾਂ ਤੈਂ ਤੈਂਠ ੧੫੩੦੦।੨੦੪੦੦।੨੫੫੦੦
ਓਤੈਂ ਵਿਸ ਜਾਤ੍ਰਿ ਜਰੇਂ ਕਿ ਥੈਗਿ ੨੦੪ ਸਂ
ਭੈਗ ਭਿਤਾਂ ਤੈਂ ਸਤ੍ਰਿਥਿ ਮਿਲੀ ੭੫।੧੦੦।੧੨੫
ਥਤੁ ਓਰੁ ਓਰੁ ਸਕਸਾਗ ਸਂ ਸਭ੍ਰੁ ਸਿਤੇਤ ਗੁ
ਥਰੁ ਸੁਥਰੁ ਥਤ ਤੈਸ ॥ ਓਤੈਂ ਥਰੇਂ ਵਿਸ
ਸਜਤ੍ਰਿ ਸਜਤ੍ਰਿ ਜਾਤ੍ਰਿਜ ਘਟਾਂਠ ਤੈਂ ਸਭ੍ਰੁ
ਥਰ ਤੈਸ ॥੨੪।੩੨।੪੦।੦।
ਮਿਸ਼੍ਰਕਕੀਤੈਰਤੀਤ੍ਰਿਲਿਖਤਿਤੈ ॥੦॥
ਓਰਰਸ ਰਸੀ ਰਸੀ ਰਸੈ ਥੈ ਭਿਤਰ ਭਿ...

ਰੱਸ ਵਿਚ ਪੂਰਾ ਤੈਸ ਤੈ ਤੇ ਇਕ ਰਸ ਜਿ
ਜੀ ਰਸੀ ਕਾਟੇ ਥੈਂ ਵਿਤਰ ਰੱਸ ਵਿ
ਸ ਪੂਰਾ ਹੋਗ ॥

ਓਥੇ ਜਿਤਨਾਂ ਸਾ ਤਾਂ ਵਿਚ ਭਾਗ ਸੋ— ਹੈ
ਨਾਵਿ ਜਿਨ੍ਹੇ ਤਨੇ ਸੋ ਧੋਗ ਸਾ ਭਾਗ ਓਰ
ਵਿਚ ਸੋ— ਹੈ ਨਾਵਿ ਜਿਨ੍ਹੇ ਇਕ ਜਿਨੀਰ
ਰਸ ਕਾਟੇ ਸਾ ਰੱਸ ਹੋਗ ॥

ਤਸਾਤਰ—

ਧਰ ਫਤਜੀ ਵਿਚ ਸਾਰ ਜ਼ਾਰਨੇ ਨਖੇਤ ਸਨੂ
ਥੈਸ ਤੇਰ ਤਾਂ ਵਿਚ ਓਰ ਸਨੂੰ (ਧਰ ਜਿਨੇ ਵਿਚ) ਭਾਰਸ ਤੈ
ਸੂਜਾ ਸਨੂੰ ਜਾਧ ਜਿਨੇ ਵਿਚ ਝੀਧਾ ਜਿਨੇਸ
ਝੀਧ ਤਿਨੇ ਵਿਚ ਸੈਧਾ ਜਿਨੇ ਸੋ ਨੂ ਨੇ
ਤੇਨੇ ਵਿਚ ਭਾਰਸ ਤੈ ਜੋ ਤਾਂ ਨਾਜਾਂ
ਕੀ. ਵਿ੦ ਹੋਣੇ ਤਾਂ ਵਿਤਰ ਰੱਸ ਵਿਚ
ਭਰੋਗ ॥ ਜਥਾ $\frac{੧}{੧}$ $\frac{੧}{੨}$ $\frac{੧}{੩}$ $\frac{੧}{੪}$

𑆱𑆳 𑆩𑆼 𑆠𑆿 𑆅𑆱 𑆨𑆶𑆓 𑆅𑆠𑇀𑆫𑆳 𑆘𑆼𑆠𑆶𑆁। 𑇑 𑇒
𑆈𑆁 𑆩𑆼 𑆪𑆾𑆓 𑇑𑇒 𑆈𑆱𑆳 𑆈𑆫𑆶 𑆅𑆱 𑆨𑆶𑆓𑆠𑆳
𑇓 𑇖 𑆘𑆁 𑆠𑆾𑆥 । 𑆥𑆠 𑆫𑆬 𑆱𑆁𑆥𑆶𑆫𑆳𑆁 𑆩𑆴
𑆈𑆫𑆁 𑆑𑆫𑆼 𑆩𑆴 𑆫𑆬 𑆠𑆾𑆱𑆳

𑆅𑆯𑆶𑆫 𑆓𑆬𑆴𑆠 𑆩𑆼 𑆠𑆾𑆫 𑆥𑆳𑆫𑆑𑆶 ॥ 𑆅𑆠𑆁-
𑆅𑆠𑆁 𑆨𑆶𑆓𑆁𑆵 𑆱𑆥𑆼 𑆱𑆥𑆼 𑆠𑆶𑆬𑆼 𑆫
𑆫 𑆓𑆶𑆬𑆴𑆪𑆼 𑆨𑆵 𑆈𑆁 𑆓𑆶𑆬𑆴𑆠 𑆱𑆁 𑆅𑆱 𑆱𑆴
𑆱𑆵 𑆢𑆲𑆶 𑆢𑆱𑆵 𑆓𑆼𑆠 𑆈𑆁 𑆩𑆼 𑆠𑆾𑆬𑆼 𑆩𑆼
𑆨𑆶𑆓𑆩𑆼𑆈 𑆫𑆵 𑆩𑆿 𑆱𑆓𑆳𑆱𑆪𑆳𑆥𑆫 𑆑𑆾 𑆨𑆵
𑆈𑆫 𑆱𑆪𑆳𑆫 𑆢𑆬𑆪𑆼 𑆩𑆼 𑆪𑆾𑆓 𑆑𑆾 𑆥𑆶𑆥 𑆱𑆪
𑆫 𑆢𑆬𑆪𑆼 𑆑𑆵 𑆅𑆢𑆳 𑆪𑆾𑆓 𑆑𑆵𑆠 𑆫𑆠𑆶 𑆩𑆼𑆪𑆾
𑆨𑆵 𑆅𑆢𑆳 𑆪𑆾𑆓 𑆢𑆬𑆪𑆼 𑆑𑆵 𑆥𑆪𑆑𑆶 𑆥𑆪𑆑𑆶
𑆅𑆯𑆶 𑆪𑆼𑆫𑆑𑆼 𑆓𑆶𑆬𑆾 𑆠𑆾𑆫 𑆥𑆶𑆫𑆢 𑆪𑆾𑆓 𑆩𑆼
𑆨𑆶𑆓 𑆩𑆼𑆬𑆼 𑆥𑆾 𑆈𑆁 𑆢𑆲𑆶𑆁 𑆩𑆼 𑆑𑆳𑆫𑆼 𑆑𑆫
𑆫 𑆠𑆶𑆬𑆬 𑆅𑆬𑆓 𑆠𑆾𑆫 𑆨𑆶𑆓𑆼 𑆑𑆵 𑆅𑆯𑆳𑆫 𑆪𑆫

[illegible]

[illegible]

[illegible]

[illegible]	[illegible]
[illegible]	[illegible]

[illegible] $\frac{13}{\text{[illegible]}}$ [illegible] $\frac{1}{1}$ $\frac{1}{8}$

[illegible] $\frac{2}{1}$ $\frac{1}{1}$ [illegible]

[illegible] $\frac{2}{1}$ $\frac{1}{1}$ [illegible]

[illegible] $\frac{8}{2}$ $\frac{5}{1}$ [illegible]

[illegible] $\frac{4}{3}$ $\frac{1}{5}$ [illegible]

[illegible] $\frac{4}{3}$ $\frac{1}{5}$ [illegible]

[illegible] $\frac{31}{\text{[illegible]}}$ [illegible]

[illegible]

[illegible] 12 [illegible] $\frac{31}{\text{[illegible]}}$ [illegible]

[illegible]

[illegible] $\frac{1}{8}$ [illegible]

[illegible] $\frac{2}{1}$ $\frac{1}{1}$ [illegible] $\frac{13}{\text{[illegible]}}$

[illegible] $\frac{28}{\text{[illegible]}}$ $\frac{13}{\text{[illegible]}}$

[illegible] $\frac{31}{\text{[illegible]}}$ [illegible]

[illegible]

ਸੰ ਹੋ ਏਥ

ਮੂਸੰ ਤਸੰਤ੍ਰ

ਧੈ ਕੁਰ੍ਹਰ ਮੈ ਦਿਸ੍ਰੰਸਾ ੯ਕ ਪਲ ਸੰਤੁ
ਮੰ ਤੇ ਤਸ ਮੰ ੯ਕ ਭੁਗ ਡੋਰ ੯ਕ ਮਰਨੀ
ਮੇ ਸਸ੍ਟਯ ਕਤੇ ਧੇ ਮੰਸਰ ਪਲ ਭੁਰ ਸੰ
ਤੰਮੰ ਤੇ ਤਸਮੇ ਨੈਲੰ ਭੁਗ ਡੋਰ ਮਰਨਨ
ਮੇ ਸਂ ਜੈ ਭੁਗ ਕਰਕੇ ਧੈ ਸਗੁਰੂ ਸਧੰ ਪ
ਲ ਸਤੰਮੰ ਤੇ ਤਸਮੇ ਸਂ ਭੁਗ ਧੰਤ ਨੰਪੂ
ਣੰ ਪਮੰਤ੍ਰਥ ਧੂਪ ਕਸ੍ਹੇ ਕੰਨ੍ਹੇ ੯ਕ ਦਿ
ਸ਼ਕ ਮੰ ਨੁਲਨੈ ਤੁੰ ਮ ਨ੍ਹੈ ਨੈ ੯ਸੰਮ ਯੂ
ਧੇਰੂ ਪੁਧਰੂ ਨੁਲਨਕੇ ਡੁਗ ਡੋਰ ਡੇਲ ਕਿਤਰ
ਕਿਤਰੰ ਡੁਗ ॥

ਤਧੰਨ ਕਰ੍ਹੂਰੇ ਮੰ ਨੁਲ ਮਰਨਨ ਤੂਰ ਭੁਗ
ਮੰਸਰੇਮੰ ਨੁਲਨ ਮਨਨ। ਭੁਗ ਪਲ

[illegible] | ੧/੯ [illegible]

[illegible] ੧੯

[illegible]

[illegible] ੩੨/੧ ੨/੧ ੧/੧ [illegible]

[illegible]

[illegible] ੩੨/੧ ੨/੧ ੨/੧ [illegible]

[illegible] ੩੯ [illegible]

[illegible] ੧੯ [illegible]

[illegible] ੫੧੨/੨ ੩੨/੨ ੩੨/੨ [illegible]

੩੯ [illegible]

[illegible] ੧੨੮/੫ [illegible]

[illegible]

੧/੧ ੧੯/੧ ੮/੧ [illegible] ੧੯ [illegible]

[illegible] ੧੯/੫ ੨੫੬/੧ ੧੨੮/੧

[illegible] ੩੯ [illegible]

ਤੇਯ ਕਪੂਰ ਲਾਕਿ ਸੋ ਤੇਲ ਕਪੂਰ ਖੂ ਸੰ-
ਮਰ ਦੂਖ ਲਗੁਰ ਤੂਰ ॥

ਅਥ ਗਲਿਤਕੀ ਤੇਰਵੀਤਿ

[illegible]

ਤੁਲਲਤੇਸ ਤੇ ॥

ਤਸੰਤਰਾ

[illegible]

ਵਿਸ ਓਕੜ ਪਾਨ ਸੰਆਜ਼ਿਰਕੂ ਛੇ ਮੂਖੀ
ਕਨ ਗੀਨ ਨਲੀ ਮਸ਼ਾਇਖੰ ਡੀਧ ਸ਼ੈਕਨ
ਨੈ ਐਤੀ ਬਾਂ ਸੈਥੇ ਪਾਨ ਪੰਨ ਡੀਰ ਥੇ
ਓਨੇ ਨੇ ਪਾਨਸਾਰ ਪਰੀਤਿ ਪੈ ਓਰ ਓਰ
ਰਤਨ ਦਮਨਾਉ ਨਧਾਂ ਤੇਂ ਤਰੰ ਸਨਨੇਂ
ਕਨ ਤੁਲਧ ਤੁਲਧ ਧਨਂ ਡੇਉ ਗਧੇਂ ਤੇਂ
ਰਤਨੇਂ ਸਂ ਪੁਥਰ ਪੁਥਰ ਤੁਲਨ ਕੇ ਡੇਗ
ਨ੍ਯਾਨ ਅਜ਼ਿਰਕਧ ੮ ਗੀਨਅਜ਼ਿ ੭
ਐਤੀ ੧੦੦ ਡੀਰ ੫ ਪੈ ਦਧਾਂਅਰਿਧੇਂ ਨੇ
ਓਰ ਓਰ ਰਤਨ ਸਪਾਨੇ ਵਿਸੇ ਕਿਤਾਂ ਲੇਤ
ਸਂਨੇ ਤੇ ਤਨਸੀ ਨੇਆਧਾਂ ੨ ਧਰ ਤੇ ਨੁ
ਸਧੰਸੀ ਨੇਆਧਾਂ ੪ ਸਾਰ ਤੇ ਓਨ ਕਨੇਸਂ
ਨ ੨ ਗੁਣਧ ਤੇਂ ਡੇਧ ੪ ਓਨਸੀ ਰਤਨੇਂ
ਸੀ ਨੇਆਧਾਂ ਵਿਸ ਪਟਧ ਤੇਂ ਸ਼ੋਮ ਦਸ
ਅਜ਼ਿਰਕਧ ੪ ਗੀਨ ੬ ਐਤੀ ੯੬ ਡੀਰ ੫ ੨

[illegible] २४ । १६ । ९ । ९६ ॥

[illegible]

[illegible]	[illegible]	[illegible]	[illegible]	
५	१	१	१	[illegible]
१	७	१	१	[illegible]
१	१	९७	१	[illegible]
१	१	१	२	[illegible]

[illegible] ॥

[illegible]

[illegible]	[illegible]	[illegible]	[illegible]	[illegible]
१२०	१६	१	९६	२३३
२४	११२	१	९६	२३३
२४	१६	९७	९६	२३३
२४	१६	१	१९२	२३३

ਖ਼ਤੇ ਧੇ ੧੬ ਕੁਧਾਰ ਨੇ ਓਸਟ ਅਜ਼ਯਾ ਤੇ ਪੰਤ
ਜਰਤ੍ਯਕ ਥੇ ਜਰੰਤ੍ਰ ਰੁਨੇ ਜ਼ਗ ਅਜ਼ ਭੀ ਤੇ
ਕਿ ਸ਼ੀਘ੍ਰ ਓਸ੍ਟ ਰਠੀ ਜਿਲਕਾਂ ਤਥੇ ਓਸ੍ਟ ਅਰ
ਣ ਗੀ ਰੀਤਿ ਪੰਤ ਤੇ ਨੇ ਸ਼ੋਸ ਦਸੰ ਤਸੰਸ
ਯਤੇ ਕਿ ਓਸ੍ਟ ਅਜ਼ੀ ਰਹੀ ਦੀ ਕਜਿਰ੍ਦ ਜੁਲਨ
ਜਿਲ ਸੰ ਤੇ ਨੇਜ਼ ਓਥੇ ਸ਼ੋਸ ਦਸ ਤੇ
ਖ। ਦ। ੧੯।। ਓਂ ਜਜਾਂ ਸੰ ਯਤੇ ਗੀਤਾਂ
ਤੰ ਤੇਪ ੨੩੦੫ ਓਂ ਗੀ ਓਸ੍ਟ ਅਜ਼ੀ ਰਹੀ
ਸ਼ੋਸੰ ਸੰ ਭੁਗ ਕਿਤੇਂ ਤੇਂ ਅਜ਼ਿਰ੍ਯ ਕਕਿ
ਓਰ ਓਰ ਰਤ੍ਤਸੰ ਜੁਲਨਜਿਨ੍ਜਿਰ੍ਯ ੫੦੬
ਗੀਲੇਜ਼ਿ ੩੮੫ ਨੇਡੀ ੨੫ ਗੀਤਾਂ ੨੩੦੫ ਭੀ
ਜਡਨੀ ਰੀਤਿ ਰਤੇ ਜ਼ਾਯਰ ਤੇਜ਼ ੫੫।੨ਤੇਰ
ਓਸਟ ਅਰਣ ਰਤੇ ਤੇਰ ਭੀ ਜੁਲਨ ਤੇ:ਜ
ਰਸੰ ਤੇ

ਜਿਸ਼ਰ ਦ੍ਯਦਤੇਂਰ ਦਿਸਜੁਦਰ੍ਣ ਗਜਿਤੇਨਿਖਸੰਤੇ

𑆩𑆶𑆢𑇀𑆢𑆳𑆑 𑆠𑆺𑆬 𑆑𑆫𑆼 𑆱𑆒𑆬𑆳 𑆢𑆯𑆳 𑆑𑆵 𑆓𑆶𑆟𑆴
𑆑𑆵 𑆠𑆂 𑆱𑆒𑆳 𑆓𑆶𑆟𑆳𑆫 𑆓𑆬𑆁 𑆱𑆁 𑆥𑆼𑆫 𑆑𑆼𑆠𑆱
𑆑𑆴𑆱 𑆃𑆁𑆠𑆫𑆳 𑆩𑆶𑆢𑇀𑆢𑆳𑆁 𑆑𑆴 𑆠𑆼𑆬 𑆑𑆴 𑆥𑆼𑆫 𑆱𑆁
𑆓𑆶𑆫 𑆑𑆴𑆥𑆼 𑆲𑆼 𑆤𑆑𑆥𑆴 𑆩𑆴𑆬𑆼 𑆲𑆼𑆠 𑆃𑆁𑆠𑆫𑆳
𑆩𑆶𑆢𑇀𑆢𑆳𑆁 𑆑𑆴 𑆥𑆼𑆫 𑆱𑆁 𑆢𑆯𑆳 𑆠𑆼𑆫 𑆱𑆫𑆥𑆠 𑇖
𑆑𑆫𑇀𑆠𑆼𑆠𑆼𑆫𑆠𑆱 𑆢𑆯𑆳 𑆠𑆼𑆫 𑆠𑆼𑆬𑆼 𑆑𑆴 𑆥𑆠𑆼 𑆑𑆴
𑆥𑆼𑆫 𑆑𑆴𑆱 𑆥𑇀𑆫𑆴𑆥𑆴𑆠 𑆩𑆶𑆢𑇀𑆢𑆳 𑆑𑆵𑆁𑆒𑆥 𑆱𑆁
𑆓𑆶𑆫 𑆑𑆴 𑆢𑆼𑆥𑆼 𑆢𑆯𑆵 𑆑𑆵 𑆁𑆒𑆥 𑆩𑆴𑆬 𑆑𑆵
𑆠𑆼 𑇅 𑆠𑆼𑆫 𑆢𑆯𑆴 𑆑𑆵 𑆁𑆒𑆥 𑆱𑆁 𑆓𑆶𑆫 𑆑𑆼
𑆥𑆼 𑆤𑆶𑆑𑆥 𑆩𑆶𑆢𑇀𑆢𑆳 𑆑𑆵 𑆁𑆒𑆥 𑆩𑆴𑆬 𑆑𑆵 𑆠𑆼

𑆇𑆢𑆳𑆲𑆫𑆟

𑆠𑆫𑆠 𑆑𑆴 𑆢𑆯𑆴 𑆱𑆁 𑆤𑆶𑆠𑆫 𑆑𑆯 𑇑𑇐 𑆓𑆟𑆴·
𑆢𑆁𑆫𑆁 𑆢𑆯𑆳 𑆱𑆁 𑆩𑆶𑆢𑇀𑆢𑆳 𑆱𑆳𑆫 𑆥 𑆓𑆟𑆴 𑆑𑆴𑆫𑆁
𑆢𑆯𑆴 𑆱𑆁 𑆩𑆶𑆢𑇀𑆢𑆳 𑆑𑆼 𑇒 𑆓𑆟𑆴 𑆑𑆱 𑆢𑆯𑆳
𑆱𑆁 𑆩𑆶𑆢𑇀𑆢𑆳 𑆱𑆳𑆫 𑆥 𑆓𑆟𑆴 𑆠𑆼 𑇖𑆁 𑆱𑆳𑆫𑆁

ਵਰਣੋਂ ਕੀ ਉਤਪੱਤਿ ਕਰੀ ਜਾਵੇ ਤਾਂ ਜਿਤਨੇ ਵਰਣ
ਕੇ ਸੁਵਰਣ ਹੋਂਗੇ ਅਰਥਾਤ ਰੂਪ ਤੋਂ ਲੇ ਵਰਣ
ਹੋਂਗੇ ॥ ਤ੍ਰਯਾਂਗ ॥

ਸੁਵਰਣ ਕੇ ਵਰਣ ।੧੩ ੧੨ ੧੧ ੧੦ ।
ਵਰਣ ਕੇ ਭੇਦ ਅੰਕ੧੦, ੫੬. ੨੫ ੪ ।
ਅਗਲੇ ਅਗਲੇ ਵਰਣ ਕਰੇ ਭੇਦ ਕੇ ਦੂਨ
ਆਦਿ ਕੀ ਸੰਖ੍ਯਾ ਤੇਂ ਹੋਇ ੧੦।੪੮।੨੨।੪
ਛੰਦ ਕੇ ਭੇਗ ੨੪੦ ਉਸ ਕਿਸ ਹੋਨੇ ਕੇ ਭੇਗ ੨
ਕੇ ਭੁੰਗ ਕਿਤਾਂ ਤੇਂ ਅਰਥ ਹੋਇ ੧੨ ਪੰਤ ਅਤੁ
ਅਰਨੇ ਕੀ ਉਤਪੱਤਿ ਕਰਨੇ ਪੇ ਵਰਣ ਹੋਂਗੇ

ਤ੍ਰਸਤਾਰਣ

ਪਹਿਲੇ ਤ੍ਰਸਤਾਰੋਂ ਕਿਸ ਅਤੁ ਸੁਰਨੇ ਕੇ ਤੇਂ
ਲ ੨੦ ਅੰਕ ਤੇ ਤੀਂ ਕੀ ਸੰਖਯਾ ਕਰਨੇ ਪ
ਹੋਨੇਂ ਅੰਕ ਸੁਰਨੇਂ ਕਰੀ ਗਏ ਤੇਂ ਜਿਤ ਸੁਰਨੇ
ਜਿਤਨੇ ਵਰਣ ਵਰਨ ਹੋਂਗ ।।।

ਪ੍ਰਸ਼ਨੋਤਰਾਣਿ —

ਸੁ ਤ੍ਰਜਯ ੬ਜ ਤਸ਼ਤਰਾਣਿ ਵਿਸ ਰੰਗ ਹੈਰ ਤੇ·
ਲ ਤ੍ਰੈ ਤ੍ਰਾ ਸੈ ਖਾਤ ਸਾਂ ਧੈਗ ਪੰਤ ਤ੍ਰੈ ੨੪੦
੬ਜ ਵਿਸ ਭ੍ਰੈਖਿਤ ਜੁਦਰਾਣਿ ਸੀ ਨੰਖਯਾਂ ੧੬ ਸਾਂ
ਭੰਗ ਕਿਤਾਂ ਤੋਂ ਲਦ੍ਰਯਿ ਮਿਲੀ ੧੫ ਪੰਤ ਜ੍ਰੰਯ
ਜੁਦਰਾਣਿ ਸਾਂ ਦਰਾਣਿ ਤ੍ਰੈਜਾਂ ॥ ਹੈਰ ਤਜਿ ਧੈਗ
੨੪੦ ਵਿਸ ਸ਼ੁਕ੍ਰਯ ਜੀਤ ਸੁ ਜੁਦਰਾਣਿ ਸੁ ਦਰਿ
ਸੀ ਨੰਖਯਾਂ ੧੫ ਸਾਂ ਭੁੰਗ ਕਿਤ੍ਰਾਂ ਤੋਂ ਸ਼ੁਕ੍ਰਯ
ਜੁਦਰਾਣਿ ਸਾਂ ਤੈਲ ਤ੍ਰੈਜਾਂ ੧੬

ਤੈਰਪਾਰਕਾਰ

ਕਿਤਾਂ ਦਰਾਣਿ ਸੁਮਿਲਾਣਿ ਧੈ ੬ਰ ਦਰਾਣਿ ਤ੍ਰੈਜਾਂ
ਤ੍ਰੈ ਤਤਾਂ ਵਿਸ ਕਿਜ ਸਾਂ ਦਰਾਣਿ ਰਤੀ ਜਾਂਰਸੁਤ
ਜ ਸੁ ਦਰਾਣਿ ਜਦਾਣਿ ਸਾਂ ਪਕਾਰ ਲਿਖਸੁਤ੍ਰੈ
ਸਾਏਕ ਪਕਾਰਕ ਜੁਦਰਾਣਿ ਕੀ ਮਿਲਾਣਿ ਧੈ ਜੈ
ਦਰਾਣਿ ਤ੍ਰੈ ਸਤ੍ਰੈ ਤਸ਼ਸਾਂ ਵਾਂਜ ਖੁਤ ਜਾਤ ਦਰਾਣਿ ਤ੍ਰੈ

ਪੁਤ੍ਰ ਸੰਤ ਵਰਸ਼ ਕੀ ਸੁਦ੍ਰੈ ਕੇ ਤੇਲੇ ਕੇ ਯੋਗ ਤੇ
ਤੇ ਸੁਣੈ ਯੇ ਸੁਣਾਰ ਫਲ ਹੋਵੇ ਤਸ ਕਿਸ ਸੁਦਰਸ਼
ਹੋਵੇ ਵਰਸ਼ ਕੇ ਘਟੈ ਕੋ ਯੋਗ ਘਟਾਵੈ ਤੇ ਸ਼ੇਸ਼
ਵਸੇ ਤਸ ਕਿਸ ਤਸ ਸੁਦਰਸ਼ ਕੀ ਸੰਖਯਾ ਕੋ
ਤੁਰ: ਹੋਵੇ ਕਿਸ ਕੋ ਵਰਸ਼ ਰਤੀ ਸੰਸ਼ੋ ਹੋਵੇ
ਸੋਸਤੀ ਲਗ੍ਰਥਿ ਮਿਲੇ ਹੋਤੁ ਸਕਲੰਤ ਵਰਸ਼ ਹੋਗ

ਉਦਾਹਰਣ ॥

ਯਥਾ 10 ਵਰਸ਼ਾਂ ਸੁਦ੍ਰਾਂ ਸ਼: ਅਤਿ ਕ੍ਰਾਂ ਕੇ
ਰਣਾਂ ਹੋਅਤਿ ਹੋਤੁ ਕਿਸਕਾ ਵਰਸ਼ ਰਤੀ ਸੰਤ
ਕੇ ਵਤ ਕੇ ਅਤਿ ਤੋ ਘਟੰਤੁ ਤਸ੍ਰੀ ਸਰਸਾਂ ਸੁਦਰਸ਼
ਕੇ ਮਿਲਾਣਿ ਥੈ ਵਰੰ 12 ਵਰਸ਼ ਕੋ ਸੁਦ੍ਰਾਂ
ਤੁ੯ ਗਯਾ ਤੇ ਸਕਲੰਤ ਵਰਸ਼ਾਂ ਘਟਿਆਣ
ਸ਼ਲ੍ਹੈ ॥ ਦ੍ਰਯਾਂਗ

ਰਤ੍ਰਣ	10	11	0 ਯੋਗਵਰਸ਼ 12
ਅਗ	8	2	6

ਕੁਸਰਾਂ ਮਿਲਾਕੇ ਘੀ ਜੋ ਕਸਰਾਂ ਹੋਵਨ ਤੇ ਤਾਂਕਾ
ਰਾਂ ੨ ਕੀ ਸੰਖਯਾਂ ਕੁਰਕੇ ਗ. ਧੋਗ ੧੬ ਕਾ
ਰਕੇ ਗੁਣਯਾਂ ਤਾਂ ਹੋਇ ੧੫੨ ਏਸ ਸੰਖਕੇ ਵਿਗ ਕੁ
ਰੇਸ ਹੋਲ ੮।੨।੬ ਹੋਰ ਕਸਰਾਂ ੧੦।।।੦
ਏਸ ਸੇ ਘਟ ੮੦।੨੨ ਜੋ ਧੋਗ ੧੦ ੨ ਘਟਾ.
ਯਾ ਤਾਂ ਸੇਸ ਰਸ ੫੦ ਏਸ ਵਿਸ ਸੰਕੇਤ ਕੁ-
ਰਾਂ ਕੁਸਰਾਂ ੬ ਜੋ ਭਾਗ ਮਿਤਾਂ ਤਾਂ ਸਰੂਪਿਆਂ
ਸਕੇਤ ਸੰਗਿਆ ਪਰਿ ਆਂ ਹੋਇਆ ॥੦॥
ਏਸ ਤਾਂ ਕਿਸ ਕੁਸਰਾਂ ਜੋ ਹੋਲ ਰਹੀ ਆਂਕਾ
ਹੋਇ ਤਾਂਕੇ ਸਾਰਾਂ ਕੀ ਰੀਤਿ ॥

ਧੋਗਜ ਕਸਰਾਂ ਕੀ ਸਤ ਕੁਸਰਾਂ ਜੇ ਹੋਵੇਂ ਜੋ
ਧੋਗ ਕਰਕੇ ਗੁਣੇ ਭੀ ਤਾਂ ਵਿਸ ਕੁਸਰਾਂ ਹੋਰ
ਕਸਰਾਂ ਜੋ ਘਟ ਘਟਾਏ ਜੇ ਸੇਸ ਰਹੇ ਤਾਂਕਿ
ਸ ਕਿਸੇਂ ਹੋਲ ਰਹੀ ਆਂਕਾ ਤਾਂ ਕਸਰਾਂ ਹੋਰ
ਧੋਗਜ ਕਸਰਾਂ ਏਸੇ ਜੇ ਸੰਕੇਤ ਜੋ ਭਾਗ ਲੈਂਦਾ

[illegible]
[illegible]
[illegible]
[illegible]
[illegible]
[illegible]
[illegible]
[illegible]
[illegible]
[illegible]
[illegible]
[illegible]
[illegible]
[illegible]
[illegible]

ਫੇਰ ਯੋਗਸ਼ਾਸਤ੍ਰ ੧੨ ਓਥੇ ਸੀ ਸੰਤਰ ਖ ਸ ਭੁ
ਗ ਕਿਤੇ ਤਾਂ ਸਕਾਤ ਫੇਲ ਸ ਪਰਸਾ ਕਿ
ਜੈ ਧਰ ੧॥

ਮੈਂ ਦਸ ਸ ਫੇਲ ਰਡੀ ਅਨੂਪ ਫੇਦੇ ਯੋ-
ਗਸ਼ ਦਸ ਅਨੂਪ ਫੇਦੇ ਤਾਂ ਮੈਂ ਸ ਫੇਲ
ਸ਼ਰ ਤੇ ਸੀ ਰੀਤਿ ॥

ਯੋਗਸ਼ ਦਸ ਕੀ ਦਵੇ ਦਸ ਕਿਸ ਖ
ਟਲਿ ਫੇਰ ਖੋਵੇ ਦਸ ਕੀ ਯੋਗਸ਼ ਦਸ
ਕਿਸ ਖਟਲਿ ਮੈਂ ਸ਼ਾਸਾਂ ਕੀ ਓਰ ਓਸਟ
ਕਰ ਗੁਟੇ ਤਾਂ ਕਰਨੇ ਕਰ ਫੇਟੇ ਦਵੇ ਦਸ
ਸੇ ਫੇਲ ਸ ਪਰਸਾ ਫੇਗ ॥

ਤਸ ਫੇਰ

ਕਿਲ ਤੁਰਦ ਫੇਰੇ ਸੇ ਰੋਗ ਦਸ ਫੇਰ ਕਿ
ਕ ਤੁਰਦ ਕਸ਼ਾ ਦਸ ਦਸ ਤੇ ਤਰੰ ਸ
ਫੇਲ ਰਡੀ ਸ਼ਰ ਸੇ ਪਰ ਤਰੰ ਕੀ ਕਿ੦

[illegible]
[illegible]
[illegible] ॥ [illegible] १८ । १० [illegible] १२
[illegible] ० ०

[illegible] १२ [illegible] १८ [illegible]
[illegible] ४ [illegible] १०
[illegible] १८ [illegible]
[illegible] २ [illegible] ४ । २ [illegible]
[illegible] १८ [illegible]
[illegible] २ [illegible] १० [illegible] ४ [illegible]
[illegible] १८ १० [illegible]
[illegible] १८ १० ४ ८ [illegible] २ ४ [illegible]
[illegible] १८ १० १ २ [illegible] ॥ [illegible]
[illegible]
[illegible]

ਉਲਟ ਪੁਲਟ ਕਰਕੇ ਥੋ ਜੋ ਭੂਸ ਫੋਸ ਤੇ ਤਹਾਂ ਸੋ
ਸੰਖਯਾ ਜਾਨਨੇ ਕੀ ਰੀਤਿ ॥ ਜਿਤਨੀ ਸੰਖਯਾ ਪਾਤੂੰ
ਤੇ ਭੂਸ ਕਰਕੇ ਫੋਦ ਤਾਂਕ ਸੰਖਯਾ ਹੈ ਜੈਕਰੀ-
ਓਰ ਅੰਕ ਤਕਰ ਉਲਟੇ ਅੰਕ ਲਿਖੇ ਭੂਭੀ ਤਹਾਂ
ਅੰਕ ਕੋ ਤੇਂ ਓਰ ਹੈ ਅੰਕ ਲੇਕਰ ਕਰਕੇ
ਕਰੇ ਕੀ ਅੰਕ ਲਿਖੈ ਓਸ ਪਾਰਕਾਰ ਪੜ ਕੈ ਜਾਂ-
ਕੁਇ ਫੁਸਿਖੰਡੇ ਓਸੇ ਫਿਸ ਤਪਾਰਨੀ ਸੰਕਤੀ
ਭੂਸ਼ਯ ਤੇ ਫੇਰ ਤੇਂਨੀ ਸੰਕਤੀ ਭੂਸ਼ਕ ਤੇ
ਪਾਯਕ ਅੰਕ ਕੋ ਤੇਂ ਓਕਸ ਅੰਕ ਤਾਰ ਤੇ
ਸ ਤੇ ਓਸ ਦੂਸਰੇ ਭੂਤੇ ਜਿਸਯ ਅੰਕ ਤੇ ਤਕ
ਕੀ ਕਰਾਏ ਲਿਖੈ ਭੂਭੀ ਤਕ ਕਜੇ ਸਗਜੇ ਭੂ-
ਸ਼ਯ ਅੰਕ ਕੀ ਗੁਣੈ ਤਕਕੀ ਤਕ ਤਰੇ ਸੋ
ਭੂਗ ਕੈਵੈ ਯੇ ਤਕਕੋ ਤੇਂ ਤੇ ਸੜੀ ਕਕਯਿ
ਜਿਸੇ ਤਕਕੀ ਅਤਿਜੇ ਜਿਸਯ ਅੰਕ ਥੇ ਸਗੈਂ
ਲਿਖੈ ਓਸ ਤਹਾਂ ਸਪਾਣੇ ਸਪਾਣੇ ਪਿਸਜੇ

ਜਿਨ੍ਹਾ ਸੰਤੋ ਕਰੇ ਲਗਾਤੇ ਤੁਸਾਂ ਦੀ ਗੁਣਤੇ
ਸੌਹੈ ਤੁਠਾਤੇ ਤਰੇ ਸ ਭੁਗ ਕੋਣ ਪੈ ਕੈ
ਲਡ੍ਹਿ ਜਿਤੇ ਤਕਦੀ ਖੁਣੈ ਲਡ੍ਹਿ ਕੋ ਲਗ
ਕਰਜੇ ਕਰੇ ਜਿਥੈ ਓਹੁ ਗੀਤੀ ਕਰੇ ਸੰਤਕ
ਕਰੈ ਓਹੁ ਤਰ ਕਰ੍ਹੇ ਥੈ ਪਰਾਂਮਿਕ ਭੁਲੋਂ
ਸੀ ਸੰਖ੍ਯਾ ਤੈਸੀ ਤੇ ॥

ਓਹੁ ਕ੍ਰਿਯਾ ਕਿਸ ਸੰਕ ਤੰਤੀ ਦਯ ਸ ॥

ਓਹਸੀ ਗੀਤਿ ਤੈਰ ਧੜ ਭੀ ਤੇ ਕਿ ਤੁਸਾਂ
ਭੁਸਕ ਖੰਕਤੀ ਕ੍ਰਿਸ ਖੜਿਤੇ ਸੰਤੋ ਕਰੇ ਲ
ਗਤੇ ਸੰਤੋ ਦੀ ਗੁਣੈ ਭੀ ਤਰੇ ਗੁਣਤ ਸੰਤੋ
ਕਰੇ ਲਗਤੇ ਸੰਤੋ ਦੀ ਗੁਣੈ ਓਹੁ ਗੀਤਿ ਕਰੇ
ਤਸੰਤ ਲਕਾਂ ਦੀ ਗੁਣੀ ਕਰੀ ਲਯਾਣ ਲਯ
ਣ ਤੁਸੰਸ ਭੁਗ ਕੋਣ ਪੈ ਤਰੁ ਪਰ ਲਿਥਿ
ਭੁਸ ਤੈਸ ਤੇਰ ॥

ਧੜ ਓਥੈ ਤਯਾਰਣ ਪੈ ਜਿਥੀ ਤੇ-

ਇਸ ਗਣਿਤ ਦੇ ਪ੍ਰਯੋਜਨ ਅੰਕ ਫੇਰ ਮਿਤ੍ਰਘਾਤ
ਰ ਅੰਕ ਲਏਐ ਜੇ ਦਸੂ ਵਿਣਨ ਕੇ ਭੇਦ ਐਸ
ਨੂੰ ਗਣਿਤ ਸ੍ਰਿਸ਼ਟ ਵਿਧਯਾਂ ਵਿਖੇ ਦੀ ਤੇ ਜੇ
ਗ੍ਰੰਥ ਵਿਸ੍ਤਾਰ ਕੇ ਭਯ ਥੋਂ ਨਹੀਂ ਲਿਖਯਾ॥

ਅੰਕਸਤਸੰਚਾਰ

ਗੰਧਰੀਅੰਕ ਦੇ ਸਾਰ ਕੋ ਜ ਘੜੇਂ ਦੇ ਤੇ
ਦ ਤੇ ਤਰਕ ਪ੍ਰਸ੍ਤਾਰ ਕਰੈ ਤਾਂ ਪੰਚ ਸਾਂਗਿ
ਗੁਰੂ ਕੇ ਵਿਤਨੇ ਭੇਦ ਤੇ ਕੇ ਤੇ ॥
ਇਸ ਪਾਰਸ੍ਤ ਵਿਸ ਕੇ ਜਕਾਂਸ ਸਾਰ ਤੇ
ਇਸ ਦਾ ਸੁਤੇ ਕਹੇਂ ਥੋਂ ਜੋਕੀ ਇਕਤਕਤਜਟੇ
ਅੰਕ ਲਿਖਣੇ ਸਾਧਿਯੇ ਤੇਰ ਤਅੰਕੇ ਤੋ॰ ਇਕ
ਜਾਂ ਕਿ ਅੰਕ ਕ੍ਰਮਿ ਕਰੇ ਲਿਖਣੇ ਸਾਧਿਯੇ॥

ਤਯਾਂਗ ਕ੍ਰਮਯ ੬ ੫ ੪ ੩ ੨ ੧

ਕ੍ਰਮਕ ੧ ੨ ੩ ੪ ੫ ੬

ਪ੍ਰਥਮ ਅੰਕ ੬ ਤੇ ਇਸ ਥੋਂ ਪਛੇਲੇ ਕੇ ੬ ਅੰਕ

[illegible]

ਤ੍ਰਸਾਂਸਰੁਤਿ ੬ ੫ ੪ ੩ ੨ ੧

ਤ੍ਰਸਰਸਾਂਸਰੁਤੀ ੨ ੩ ੪ ੫ ੬

ਤ੍ਰਸਯ ਭੇਦ ਤ੍ਰਸਰਸਾਂਸਰਤੀ ਕ੍ਰਿਯਾ ਸੇ ਪ੍ਰਸਦ ਸੰਖ

ਤੇ ਤਸ ਰਹੇ ਸਗਲ ਸੰਖੇ ਕੀ ਗੁਣੈ ਤ੍ਰੀ ਤਸ

ਗੁਣਿਤ ਸੰਖੇ ਰਹੇ ਸਗਲੇ ਸੰਖੇ ਕੀ ਗੁਣਾ ਯਾ

ਤਸ ਰੀਤਿ ਰਹਤੇ ਸੰਪ੍ਰਸਣ ਸੰਖ ਗੁਣੇ ਤੋਂ ਏਤ

ਸਦਰੂਪਾ	ਤ੍ਰਸਾ
੭੨੦ / ੧੨੦	੭੨੦ / ੭੨੦

ਤ੍ਰਸਯ ੬ ੩੦ ੧੨੦ ੩੬੦

ਤ੍ਰਸਰ ੧ ੨ ੬ ੨੪

ਤ੍ਰੀ ਤਸੋਂ ਕ੍ਰਿਯਾ ਸਗਲੇ ਸਗਲੇ

ਤਰੰਸਤ੍ਰਾਂਗ ਮਿਤ ਤੋਂ ਲਦਯ ਤੇਏ

੬।੧੫।੨੦।੧੫।੬।੧। ਏਤ ਏਕਾਂਮਿਰ ਗੁਣ

ਕੇ ਤ੍ਰੇਸ ਤੈ ਸਦ ਸਖੁਸਾਂ ਤ੍ਰੇਸਾਦਰ ਸੇਸਨੇ

ਥੈ ਸਤ ਤ੍ਰੇਰ ਦਖ ਤੇਏ ਤਸ ਗਰਦਾਰ ਥੈ ਤੇਰ

ਕੀ ਕੰਸ ਕੇ ਤ੍ਰੇਸ ਸਰਲੇ ਸਾਂਤ੍ਰਿਯੇ ॥

ਸਧਸ਼ਿਲਯੈ ਵਿਸਯਸਾਂ ਤਸਾਤਰਣ ॥

ਓਹ ਵਹੁਤ ਜਾਣੀਅਤ ਜਾਣਦ ਹੋਣ ਅਧਿਕ ਸ
ਤ੍ਰ ਘੁਟੈ ਤੇ ਵਧਿਆਂ ਜਾਂਦੇ ਤਿਨ ਵਿਖੇ ਸ੦
ਸਰ ਵਧੇ ਤੇ ਤਾਂ ਸੀ ਤਸਨੇ ਪਲਟੇ ਕਰਕੇ ਥੈ
ਮਿਤੇ ਸੋਤ ਹੁੰਦੇ ਹਨ ॥

ਨ੍ਯਾਸ: ਉਤ੍ਕ੍ਰਮ ੮ ੭ ੬ ੫ ੪ ੩ ੨ ੧

ਉਤਕ੍ਰਮ ੧ ੨ ੩ ੪ ੫ ੬ ੭ ੮

ਪਹਿਲੇ ਸਥਾਂ ੮ ਕਰੇ ਸਮਾਨ ਅੰਕ ਸਭ ੭ ਗੁ
ਣਿਆਂ ਹੋਰ ਤਰੇ ਸੀ ਤਰ ਕਰਕੇ ਗੁਣਿਆਂ ਤਾਂ ਹੋਯ
੫੬/੨ ਏਸੇ ਰੀਤਿ ਕਰੇ ਉਤ੍ਕ੍ਰਮ ਉਤਕ੍ਰਮ ਦੇ ਸਭ ਸੋ
ਦੇ ਗੁਣੇ ਤਾਂ ਹੋਯ ਹੈ

੫੬/੨	੩੩੬/੬	੧੬੮/੨੪

੬੭੨੦/੧੨੦	੨੦੧੬੦/੭੨੦	੪੦੩੨੦/੫੦੪੦	੪੦੩੨੦/੪੦੩੨੦

ਸ੍ਰੀ

ਓਹਨੂੰ ਵਿਚ ਸਮਾਨ ਸਮਾਨ ਤਾਂਸ ਤਾਂਗ
ਕਿਤੇ ਤਾਂ ਓਹ ਸਾਧਿਕ ਨਕਰਸਿ ਭੇਸ ਹੋਯ
੮।੨੮।੫੬।੭੦।੫੬।੨੮।੮।੧।

ਫੇਰ ਅਨੁਵਾਦ ਭੇਦ ਦਾ ਪ੍ਰਸ਼ਨ ਹੋਯਾ ੨੫੫ ॥

॥ ਸੰਖਿਤ੍ਰਮੰਗਾਂ ਤਸਾਰਤਾਰ ॥

ਸਥਾਨ ਅੰਤਕ ਏਕ ਆਦਿ ਚੈਅੰਕ ਘਾਤ ਸੰਖ੍ਯਾ ਭੇਦ ਸਾਂਝੇ
ਤਨ ਤੇ ਉਤਨੇ ਦੇ ਘੁਣਾਕ ਘੁਣਾਕ ਫੇਰ ਜਿਤਨੇ
ਭੇ ਜਿਤਨੇ ਅਨੁਵਾਦ ਦਾ ਸੰਖ੍ਯਾ ਹੋਗ ॥

ਨ੍ਯਾਸ $\frac{੬}{੧}$ $\frac{੫}{੨}$ $\frac{੪}{੩}$ $\frac{੩}{੪}$ $\frac{੨}{੫}$ $\frac{੧}{੬}$

ਪਰਤਾ

ਰੀਤਿ ਕਰਕੇ ਸੰਖਿ ਭੇਦ ਹੋਏ ੬੩ ਓਹ ਓਹ
ਤਨ ਦੇ ਭੇਦ ੬ ਸੇ ਸੇ ਸਿ ਭੇਦ ੧੫ ਤੇ ਤੇ
ਸਿ ੨੦ ਸੈ ਸੈ ਸੰਖਿ ਸਿ ੧੫ ਪਾਂਚ ਪਾਂਚ ਸਿ
੬ ਛੇ ਸੰਖਿ ਦਾ ਭੇਦ ੧ ਓਤ੍ਰ ਮਿਸ਼ਰਕ ਪਹਿਚਾਣ:

ਸਪਸ਼ਟ ਹੋਣੇ ਵਾਸਤੇ ਲਿਖਦਾ ਹਾਂ

ਤਨ ਵਿਸ ਪਹਿਲੇ ਜੇਕਰ ਤੇਸੀ ਰੀਤਿ ਲਿਖਾਤੇ
ਤੇ ॥ ਸ਼ਾਸਤ੍ਰੀ ਮਿਲਾਪ ਤੇਸੀ ਸੰਖ੍ਯਾ ਨੂੰ ਪਰਸ ਕਰ
ਤੇ ਤੇ ਪਰਤੇ ਵਿਸ ਓਹ ਜੇਸੀ ਕਰੀ ਜੇ ਸੰਖ੍ਯਾ

ਤੇ ਦੇ ਤਰਸੀ ਗਛ ਕੋ ਸਰਬ ਧਨ ਕਹੇ ਗੁ-
ਣਿਆ ਕਹੈ ਜੋ ਅੰਕ ਤੇ ਵਤ ਏਕੈ ਜੇਕਰੀ ਗਛ-
ਪਰ੍ਯੰਤ ਸੰਕਲੰਕਾਂ ਜੋਗ ਹੋਗ ॥

ਤਸਤਰਾ ॥

ਏਕੈ ਜੇਕਰੀ ਹੈ ਤਕ ਜੋ ਅੰਕ ਹੈ ਤਿਨਾਂ ਕਾ ਜੋ-
ਗ ਕਹੇ ਹੋਗ ॥ ਨ੍ਯਾਸ: ੧।੨।੩।੪।੫।੬।੭।੮।੯
ਪਹਿਲਾਂ ਗਛ ਏਕ। ਤੇ ਤਸ ਵਿਚ ਏਕ ਹੋਰ ਜੋੜਿ-
ਆ ਤਾਂ ਦੋ ਹੋਏ ੨ ਏਨ੍ਹਾਂ ਦੀ ਗਛ ਕੋ ਸਰਬ-
ਧਨ ਕਹੇ ਗੁਣਿਆ ਤਾਂ ਹੋਏ ੨ ਤਿਸ ਦਾ ਭਾਗ ਦਿਤ-
ਤਾਂ ਏਕ ਲਬਧ ਹੋਇਆ। ਏਤ ਏਕ ਦਾ ਸੰਕਲਿ-
ਤ ਹੋਇਆ ਗਛ ੨ ਏਕ ਜੋੜਿਆ ੩ ਗਛ ਦਾ ਸ-
ਰਬ। ਏਕ ਦਾ ਭਾਗ ਦਿਤਾ ਤਾਂ ਲਬਧ ਹੋਏ ੩
ਏਤ ਦੋ ਦਾ ਸੰਕ ਲਿਤ ਏਸੇ ਰੀਤੀ ਕਹੇ ਏਕ ਸ-
ਭਿ ਹੋਤ ਸੰਕਲਿਤ ਕਹੇ ਲਿਖਿਆ ਹੈ॥

ਗਛ	੧	੨	੩	੪	੫	੬	੭	੮	੯
ਜੋਗ	੧	੩	੬	੧੦	੧੫	੨੧	੨੮	੩੬	੪੫

ਤੇਰ ਏਥੇ ਸੰਕਲਿਤ ਕਾ ਤ੍ਰੀ ਜੋਗ ਰਵਨ ਤੈਦ ਤੇ ਪਕੁ-ਗੀੜੀ ਤੇ ਸੈ ਰਕਰ ਪੂਰਨ ਗਛ ਕਰੇ ਸੰਕਲਿ-ਤ ਕੀ ਸੰਖ੍ਯਾ ਹੈ. ਗੁਣਾਂ ਸੈ ਗੁਣਨ ਫਲ ਤੈਦ ਤਨ ਭਿਸ ਤੇ ਕਾ ਭ੍ਰਾਗ ਲੈਣਾਂ ਤੋਂ ਲਭਧਿ ਜੋਸੀ ਮਿਲਗ ਸੋ ਸੰਕਲਿਤ ਕਾ ਯੋਗ ਹੋਗ ॥

ਤਥਾਤ੍ਰ:

੭ਨਰਸੈ ਨੈਰਸੀ ਤੇ ਗਛਪੰਤ ਸੰਕ ਕੋ ਸੰਕ-ਲਿਤ ਕਾ ਯੋਗ ਕਹਾ ਸ੍ਰੋ ॥ ਨ੍ਯਾਸਃ ॥

੧	੨	੩	੪	੫	੬	੭	੮	੯	ਗਛ
੧	੩	੪	੧੦	੧੫	੨੧	੨੮	੩੬	੪੫	ਸੰਕਲਿਤ
੧	੪	੧੦	੨੦	੩੫	੫੬	੮੪	੧੨੦	੧੬੫	ਸੰਕਲਿਤੈਕ੍ਯ

ਗਛ ੧ ਭਿਸ ਮੈ (੨) ਜੋੜੇ ਤੋਂ ੩ (੩) ਹੋਏ ੭ਨ੍ਹੇ ਕਰੇ ੭ਨ ਕਾ ਸੰਕਲਿਤ ੧ ਗੁਣਾਂ ਹੋਏ ੩ ੭ਨ੍ਹੇ ਭਿਸ ਤੇ ਕਾ ਭ੍ਰਾਗ ਲਿਤਾਂ ਤੋਂ ਲਭਧਿ ਮਿਲੀ ੧ ਸੋ ੭ਨ ਕਾ ਸੰਕਲਿਤੈ ਕ੍ਯ ਸਮਾਪਤ ਹੋਕ=

ਮਿਰ ਸੰਰਾਂ ਸੇ ਜੈਸਿ ਸਾਂ ਧੋਗ ਤੇਸਾਂ ਸਚਾਰ
ਪਰ ੧ ਸੇ ੨ ਜੈਸਿ ਤਾਂ ਤੇਧ ॥ ਓਤੇਂ ਸੇ

ਤੇਦੰ ਸਾ ਸੰਰ ਜਿਤ ਖਪ ਗੁਣਾਂ ਤਾਂ ਤੇਧਖਸਿ
ਓਤੇਂ ਵਿਸ (੩) ਸਾ ਭੋਗ ਜਿਤੇਂ ਨਵਾਧਿ ਜਿ
ਜੀ ੧੬੫ ਧੜ ਤੈਤਰ ਸੰਰਾਂ ਸਾ ਸੰਰਜਿਤ ਸਾ
ਧੋਗ ਤੇਸਾਂ ॥

ਧਰਾਂ ਖਿਰਾਂ ਕੂਰਾਂ ਜੈ ਜੈ ਦਰਗ ਤੈ ਤੰਸਾਂ ਜੈ
ਸਾਤੇ ਸੀ ਗੀਤਿ ਪਰਜੈ ਸੇ (੨) ਰਤੇ ਗੁਣੀ ਤੈ
ਜੈ ਸੰਰ ਤੇਧ ਤਸ ਵਿਸ ਓਰ ਜੈਸੀਰਸੀ ਤੇ
ਸਾ ਭੋਗ ਕੇਣ ਥੈ ਜੈ ਨਵਾਧਿ ਜਿਨਜਿ ਤਸ
ਜੀ ਪਰ ਸੇ ਸੰਰਜਿਤ ਰਤੇ ਗੁਣੈ ਤਾਂ ਧਰ-
ਜਿ ਦਰਗੀ ਰ ਧੋਗ ਤੋਗ ॥

ਤਸੰਤਰਣ ॥

ਓਰ ਧੈ ਜਣ ਰਸੀ ਤੈਤਰ ਸੰਰਾਂ ਸੇ ਦਰਗ·
ਸ ਧੋਗ ਰਤੋ ॥ ਤੁਧਾਗ ॥

੧	੨	੩	੪	੫	੬	੭	੮	੯
੧	੪	੯	੧੬	੨੫	੩੬	੪੯	੬੪	੮੧

ਜਸ ੯ ਨੂੰ ਆਪਣੀਆਂ ਨਾਂ ਗੁਣੇ ੮੧ ਹੋਯਾ। ਹੋਯਾ ਨਾਂ ਗੁਣੇ ੯ ੭੨੯ ਕਿਸ (੨) ਤੇ ਸ ਭੂਸ ਕਿਤਾਂ ਨਾਂ ਗੁਣੇ ੯ ੭੨੯ ਕੀ ਜਸ ਤੇ ੯ ਵਿਸਰਜਿਤ ੪੫ ਨੂੰ ਗੁਣੇ ਨਾਂ ਗੁਣੇ ੨੮੫ ਪੜ ਪਰਸਿ ਤੇਜਰਪੰਤ ਕੰਕੰਸਿ ਕਰਗੇ ਸ ਯੋਗ ਹੋਨਾ ॥

ਅਥ ਘਨ ਮੂਲ ਯੋਗ ਕੀ ਰੀਤਿ ॥

ਜਸ ਕੇ ਸੰਕਲਿਤ ਕੈ ਵਰਗ ਕਿ ਤੁਲਯ ਪਰ ਕਿਰ ਜਸ ਜਰਪੰਤਕੇ ਕੰਕੜੇ ਤਕੰਸੇ ਘਨ ਸ ਯੋਗ ਹੋਗਾ ॥

ਉਦਾਹਰਣ ॥

੭੨ ਨੈ ਕਾਂਈ ਕੇ ਤੈਤਕ ਕੰਕੰ ਕਿ ਘਨ ਸ

ਯੋਗ ਕਹੈ ॥

੧	੨	੩	੪	੫	੬	੭	੮	੯
੧	੮	੨੭	੬੪	੧੨੫	੨੧੬	੩੪੩	੫੧੨	੭੨੯

ਜਬ ਹੈ ੯ ਕੋ ਸੰਕਲਿਤ ੪੫ ਕੋ ਵਰਗ ਕੀਆ ਤੋ ਹੋਯ ੨੦੨੫ ਘਣੀ ੯ ਕੇ ਘੋ ਜੁੜ ਕੇ ਹੈ ਅਰਥਾਤ ਸੰਖਾ ਕੇ ਘਨੋ ਕਾ ਯੋਗ ਹੋਯ ॥

ਸ੍ਰਧਭੇਦਸ਼ੀ ਕੀ ਹੋਰ ਰੀਤਿ

ਜਿਥੇ ਪਤਾ ਜਿਸ ਇਕ ਘਨ ਕੋ ਕਰੀ ਸੰਖ ਪਰਿਤਿ ਜਿਸ ਕੈ ਇਧਰ ਫਸ੍ਹੀ ਕਰ ਕੇ ਜਿਤਾ ਜਾਪ ਤਬੈਂ ਅਧ੍ਰਪ ਘਨ ਸੰਤ੍ਰਪ ਘਨ ਹੋਰ ਸਵੈਘਨ ਜਾਨ ਸ਼ੇ ਸ਼ੀ ਗੀਤੀ ਲਿਖਦੇ ਹੈ ॥

ਪਤਿਜ ਜਿਸ ਜਿਤਨੇ ਜਿਤਾ ਹੈ ਤਨਕੇ ਨ ਜਿਸ ਸੁਖ ਕਰਤੇ ਹੈਂ ॥

[illegible]
[illegible]
[illegible]
[illegible]
[illegible]
[illegible]
[illegible]
[illegible]
[illegible]

[illegible]
[illegible]
[illegible]

[illegible]
[illegible]
[illegible]

[illegible]

𑆇𑆢𑆳𑆲𑆫𑆟𑆂

[illegible]

ਗੁਣਾ ਤਾਂ ਹੋਏ ੭੦ ਉਸੇ ਦਿਸ ਮੁਖ ਸਾਰ
ਜੋੜੇ ਤਾਂ ਜੋੜ੍ਹਪਰ ਹੋਏ ੭੯ ਉਸ ਦਿਸ ਕੀ
ਲਬਧਿ ਸਾਰ ਜੋੜਿਆਂ ਤਾਂ ਹੋਏ ੭੮ ਉਸਦਾ
ਅਧੇ ਕੀਤੇ ਤਾਂ ਹੋਏ ੩੯ ਪਤ ਅਧ੍ਯਪ ਪਰ
ਹੋਏ ਉਸੀ ੩੯ ਕੀ ਘਟ ੧੫ ਘਟਾਏ ਰਹੇ
ਗੁਣਾ ਤਾਂ ਹੋਏ ੫੮੫ ਪਤ ਸਹਸਪਰ
ਹੋਏ ॥ ਅਧ੍ਯਪ ਪਰ ੩੯ ਜੋੜ੍ਹਪ ਪਰ
੭੯ ਸਹੰਸਪਰ ੫੮੫ ॥

ਕਪਅਧ੍ਯਪਕਿਰ ਕੇ ਜਤੰਦਰ ਤਰ
ਤਰਣ ॥

ਜਿਸਦੇ ਘਾਤਕ ਵਿਚ ਜਤ੍ਰ ਰੂਪਿਏ ਹੈ ਰ
ਹੀ ਘਾਤਕ ਵਿਚ ਘੰਸ੍ਰ ਅੰਸ ਰੂਪਿਏ ਦੂ ਕਪਿ
ਕ੍ਰਕੇ ਜੋੜੇ ਲਗੇ ਤਜਦੇ ਕਰੇ ਜਿਦੇ ਦਿਸ
ਦਿਤ੍ਰੇ ਰੂਪਿਏ ਜਿਤੇ ॥
ਦ੍ਰਿਸ਼ਟਾਂਤ ਕਰਕੇ ੭ ਸਯ ੫ ਗੰਕ ੮।

[illegible] ८ दिन १ [illegible] ७ ६३ [illegible]
५ [illegible] ३५ [illegible] दिन [illegible]
[illegible]
[illegible] दिन [illegible]
[illegible]
[illegible] दिन [illegible]
[illegible]
[illegible]
[illegible]
[illegible] ॥
[illegible] ८ [illegible]
[illegible] १९६ [illegible]
[illegible]
[illegible] १९६ ॥ [illegible]
[illegible] ॥ ॥ [illegible] दिन [illegible]
[illegible] दिन
[illegible]

[illegible] ॥

[illegible]

[illegible] 𑇑𑇐𑇕 [illegible] ॥
[illegible] 𑇑𑇐𑇕
[illegible] 𑇑𑇐𑇕 [illegible] 𑇑𑇕 [illegible] (𑇓) [illegible]
[illegible] 𑇑𑇐𑇕 ॥

[illegible] ॥

[illegible]

ਕ੍ਰਧ ਜਿਨਿ ਤਨ ਬਿਸ ਦੁਖਨ ਕੋ ਗਇਓ ਨ ਘਟਾ-
ਓ ਕਹੀ ਜੈ ਭੇਸ ਦੇਸ ਤਨ ਬਿਸ ਪੈਰ ਗਏ ਕਾ-
ਸੋ ਨਾਰਥ ਕੋ ਭਗ ਸੋਏ ਹੈ ਸਬ ਜਿਨੈ

ਤਤਾਂਤਰੇ ॥

ਦੋਹਾ ਸੰਤ ਸਜਨੇ ਸਤ੍ਰ ਸੇ ਤਾਂਬੀ ਧੈ ਰੇ ਨੇ
ਤੇ ਸੋ ਦੇਖਤੇ ਸਜ ਜੰਤ੍ਰ ਜੰਤ੍ਰਿਨ ਕਿਰ ਸੋ
ਧੈਸਰ ਸਜੀ ਕਹੀ ਰਹਿ ਗਏ ਤੈਰ ਭੀ ਰੈਸ ਰੈਸ
ਸਜੀ ਕਹੀ ਸਾਤ ਜਿਨ੍ਹੇਂ ਬਿਸ ਸਹਜੀ ਧੈਸਰ ਗ
ਕਾ ਸਾਹੁ ਕਹੀ ਸਤ੍ਰੂ ਕੇ ਜੀਤੀ ਕਹੀ ਤਾਂਬੀ ਨੇ ਸ
ਸ੍ਰੀ ਤੇਂ ਕਹੈ ਸੈਤ ਬਿਤਤੇ ਧੈਸਰ ਦੂ ਕਥੀ ਕ
ਰ ਰਹਿ ਗਏ ॥ ਤ੍ਰਯੰਗ

ਸੰਖਿ ੨ ਸਯ੦ ਗਜ੭ ਸਹਸ੍ਰਧਰ ੮੦ ਸਹਸ
ਧਰ ੮੦ ਬਿਸ ਗਜ੭ ਕੋ ਭਗ ਜਿਨ੍ਹਾਂ ਤੇਂ ਤੈਂਖ
ਦ੍ਰਿ) ੯ਸ੍ਰਤੇਂ ਬਿਸ ਦੁਖ ੨ ਸੈਂ ਕੀ ਸਸਤੇਸ
ਕਹੀ ਤੇ ਘਟਾਯ ਤੇਂ ਦਕੀ ਦਸ ੬੬ ੯ਸ੍ਰਤੇਂ ਕਿ

[illegible]
[illegible]
[illegible]
[illegible] ॥
[illegible]
[illegible] ॥ [illegible]
[illegible]
[illegible]
[illegible]
[illegible]
[illegible]
[illegible]
[illegible] ॥

[illegible]

[illegible]

ਰਵੀ ਪਰਤਿ ਮਿਤ ਸੈ ਅਰਨਨ ਧੁਮਯੀ ਰਵੀ ਕੇ
ਸਿੰ ਕੋ ਵਿਤ ਏਸ ਗੀਤਿ ਕਹੇ ਤਅਕੇ ਤੇ ਸੈ ਨ੦
੩੬੦ ਗੁਣਿਯੇ ਮਿਤੇ ਤੋਂ ਕਹੇ ਮਿਤਤੇ ਮਿ
ਤੇਂ ਕਿਸੇ ਸੈਸੁਕਾਂ ਹੈਗ ॥

ਸ੍ਵਯਨ: । ਰਾਸ਼ਿ ੩ ਅੰਸ਼ ੨ ਕਲਾ ੦ ਹਰਦ-
ਯਰ ੩੬੦ ਹਰਦਯਰ ੩੬੦ ਕੀ ਨੂੰਟੇ ਅੰਸ਼
ਧ ਕਹੇ ਗੁਣਯਾਂ ਤੇਂ ਹੈਪ (ਧਧ੦। ਓਸ ਕਿਸ
ਅੰਸ਼ (੨) ਮਾਂ ਹਰਯ । ਹੈਰ ਰਾਸ਼ਿ (੩) ਓਸੇ-
ਸੇ ਕੇਤਰੇ (੨) ਮੰਦਰਗ ਧ ਹੈਸਯਾਂ ਤੇਂ ਹੈਪ
(ਧਧਧ) ਓਸਕਾ ਨੂਲ ੩੮ ਓਸ ਕਿਸ ਰਾਸ਼ਿ
ਪਟਾਂਯਾਂ ਤੇਂ ਹੈਪ (੩੫) ਓਸੇਂ ਕਿਸ ਅੰਸ਼ ਮੋਂ-
ਹਰਯ । ਹੈਸਯਾਂ ਤੇਂ ਹੈਪ ੩੬ ਓਸੇਂ ਕਿਸ ਅ
ਯ ੨ ਕਾਂ ਭੁੰਗ ਮਿਤਾਂ ਤੇਂ ਮਿਲੇ ੧੮ ਪੈਤ ਗ
ਕ, ਹੈਕਾਂ ਰਾਸ਼ਿ ੩ ਅੰਸ਼ ੨ ਗਕ ੧੮ ਹਰਦ-
ਯਰ ੩੬੦ ॥ ॥

यिथ्ये सथ वां हे, यमि गुरु देवं तस
सी सीति लिखनि तेँ ॥
यिथें जिमन गछ् देव तथें गछ् किस छ
पटोछ् नि गुरु स्वयंभू वसां देव सग
हे सरथ् वनी नि दर्शन स्वयंभू वसां छि।
सीति नि संत तव वसां यितथें गछ् तं
इय सथ्यत् गुरुय दवी दमि छि सीति
वरनि दलनी दुर्शके तपर हे ग्रीम उस
लिखे श्री जिवन हे गुरु तें तहर स
ै तपर हे दर्शन तें तथें दर्शन वनीनि
लिखे ॥ श्री तहमि तपर हे गुरु देवें से
गुरु हे गुरी वनी तपर लिखें देर हे दे
रगदेवे तं दर्शन वनी नि लिखें छहे सीति
वनि संत तव वसनें थें दर्शन गुरुहे हे
छल देवे तस संव किस छव । पटोछ तं

[illegible]

[illegible]

[illegible]

[illegible]

[illegible]

[illegible]

ਗੁਣਾ ਨਥਾਂਪਣ ਕੀਤਾਂ ਸ੍ਰੀ ਸ਼ੇਮ ਦਾਨਤੇ ਓਨਦਾ
ਨਤੇ ਅਸਥ ਕਰਕੇ ਦਰਜ ਨਥਾਂਪਣ ਕੀਤਾ ਓ
ਨਕੇ ਤਾਂ ਉਤੇ ਤੁਕਰ ਕੀਤਾਂ ਜਿਤਥੇ ਤਕ ਗ
ਕ ਸ਼ੂਨਯ ਹੋਏ ਗਯਾ ਓਨ ਗੀਤ ਕਰੇ ਤੁਸਾਰੇ ਥੈ
ਤੋਠ ਤੁਕਰ ਲਿਖ ਤਾਂ ਹੋਏ॥

ਸੰਤਕ ਨਥਾ	੧੫ ਦਰਜ: ਦਰਜ ੧੦੭੩੭੪੧੮੨੪
ਕ ਜੇ ਗੁਣਾਂ	੧੪ ਗੁਣਾ ੨ ਗੁਣਾ ੩੨੭੬੮
ਕ ਲੇ ਤਪ	੭ ਦਰਜ· ਦਰਜ ੧੬੩੮੪
ਰ ਦਰਜ ਤੇ	੬ ਗੁਣਾ ੨ ਗੁਣਾ ੧੨੮
ਤਾਂ ਗੁਣਾਕ	੩ ਦਰਜ· ਦਰਜ ੬੪
੨) ਲੇ ਦ	੨ ਗੁਣਾ ੨ ਗੁਣਾ ੮
ਰਜ ਥ ਲਿਖ	੧ ਦਰਜ - ਦਰਜ ੪
ਧੇ ਓਨ ਤਪ·	ਗੁਣਾ ੨ ਗੁਣਾ ੨

ਰ ਸ੍ਰੀ ਗੁਣਾਕ ਤੇ ਓਨਦਾ ਨਤੇ ਓਨੇ ਕੀ ਗੁਣਾ
ਕ ਕਰੇ ਗੁਣੀ ਕਰੀ ਲਿਖਾਯਾ ੮ ਓਨ ਲੇ ਤਪਰ

ਵਰਗ ਤੈ ਉਦਾਹਰਣ ਉਹ ਜੈਸੇ ਜੋ ਵਰਗ ਦਸ
ਤਾਂਗ ਸਹੰਸ੍ਰ ਉਸ ਦੀਤਿ ਕਰੇ ਜੋੜ ਸਭ ਕੋਇ
ਜੋ ਕਰੈ ਥੈ ਗੁਣਾ ਵਰਗਨ ਕਾ ਹੋਯਾ ੧੦੭
੩੭੪੧੮੨੪ ਉਤੰ ਕਿਸ ਉਹ ਪਦਾਰਥ ਤੋ
ਹੋਏ ੧੦੭੩੭੪੧੮੨੩ ਉਤੰ ਕਿਸ ਮੂਲ
ਕੀਏ ਗੁਣਾਕਾਰ। ਜੋ ਤਾਂਗ ਕਿਤਨੇ ਤੇ ਹੋਇ =
੧੦੭੩੭੪੧੮੨੩ ਸ੍ਰੀ ਉਤੰ ਕੀ ਸਾਕਿਧ
੩(੨) ਕਰੇ ਗੁਣਾਯਾ ਤੋ ਮੂਲ ਸਮਦਯਨ ਹੋਸ
੨੧੪੭੪੮੩੬੪੮

ਉਸੀ ਰੋਕਿਯੰ ਤੋਲਿਂ ਉਸ
ਤਿਸ੍ਰਕਦਮਕ ਤੋ ਹੋਏ ੧੦੪੮੫੭ ਕਰੋੜ
੬ ਖਰਬ ੫ ਨਖਿਲ ੨ ਕੋਟੀ ੬॥

ਉਦਾਹਰਣ

ਜਿਥੇ ਲਾਗਿ ਯਹ ਹੈ ਤੇ ਤਰ ਪਾਤਿ ਕਿਤ
ਤਿਗੁਣਾ ਦਸਾਇ ਤੋ ਜੇ ਸਤੰ ਕਿਤਂ ਕਿਸ

𑚊𑚯𑚣𑚤 𑚊𑚲 𑚡𑚲𑚌 ॥

𑚝𑚣𑚥 𑚥𑚊𑚮 २ 𑚢𑚣 ३ 𑚌𑚱𑚤𑚴 𑚌𑚤𑚴७

𑚣𑚙𑚱𑚯 𑚥𑚯𑚙𑚮 𑚊𑚤𑚲 𑚌𑚱𑚤𑚴 𑚛𑚤𑚌 𑚝𑚣𑚶𑚣𑚤

𑚥𑚯𑚙𑚶 𑚙𑚶 𑚡𑚲𑚣𑚲 ॥	६ 𑚌𑚱𑚤𑚴	२१८७
𑚡𑚯 𑚣𑚝𑚶 𑚣𑚳 𑚥𑚯𑚤	३ 𑚛𑚤𑚌	७२५
𑚨𑚲𑚝𑚴 𑚌𑚱𑚤𑚴𑚊 𑚤𑚱	२ 𑚌𑚱𑚤𑚴	२७
𑚡𑚲 𑚙𑚝𑚣𑚳 𑚨𑚲𑚊𑚯	१ 𑚛𑚤𑚌	५
𑚙𑚱𑚣𑚤 𑚙𑚊 𑚌𑚱𑚤𑚴	० 𑚌𑚱𑚤𑚴	३

𑚛𑚤𑚌 𑚔𑚝 𑚛𑚤𑚴𑚣𑚶 𑚙𑚶 𑚡𑚲𑚣𑚲 २१८६, 𑚣𑚝 𑚛𑚮𑚨 𑚞𑚊 𑚡𑚯𑚤 𑚤𑚱, 𑚌𑚱𑚤𑚴𑚊 २ 𑚨𑚡 𑚌 𑚨𑚮𑚙𑚶 𑚙𑚶 𑚡𑚲𑚞 १०५३ 𑚡𑚯 𑚣𑚝 𑚊𑚯 𑚥𑚊𑚮 𑚣𑚤𑚲 २ 𑚊𑚤𑚲 𑚌𑚱𑚤𑚴𑚣𑚶 𑚙𑚶 𑚡𑚲𑚞 २१८६ 𑚣𑚙 𑚊𑚯𑚣𑚤 𑚡𑚲𑚥 𑚥𑚤𑚣𑚶𑚙 𑚣𑚤𑚙𑚮𑚨𑚤 𑚨𑚲 𑚣𑚤𑚲 𑚨 𑚨𑚲𑚝𑚴 𑚡𑚲𑚥 ॥

[illegible]
[illegible]
[illegible]
[illegible]
[illegible]
[illegible]
[illegible]
[illegible]
[illegible]
[illegible]
[illegible]
[illegible]
[illegible]

[illegible]

[illegible]

𑆱𑆫𑆳 𑆠𑆼 𑆇𑆱𑆑𑆼 𑆃𑆤𑆶𑆮𑆸𑆠 𑆃𑆢𑇀𑆪𑆥𑆢𑆳 𑆃𑆿𑆫
𑆢𑆴𑆯𑆳 𑆲𑆾𑆠𑆼 𑆠𑆼 𑆠𑆴𑆤𑆾𑆁 𑆑𑆵 𑆱𑆁𑆒𑇀𑆪𑆳 𑆮𑆼 𑆲𑆾𑆓𑆳𑇆
𑆮𑆒𑇀𑆫 𑆱𑆧 𑇒 𑆓𑆶𑆟𑆳𑆑𑆳𑆫 𑇘 𑆥𑆠𑆳𑆘𑆵
𑆓𑆵𑆠𑆴 𑆑𑆫𑆼 𑆓𑆶𑆟𑆳𑆑𑆫𑆳 𑆲𑆾𑆤𑆳 𑆲𑆾𑆤𑆳 𑇒𑇕𑇖
𑆪𑆠 𑆃𑆱𑇀𑆲𑆾𑆑𑇀𑆰𑆫 𑆑𑆼 𑆃𑆤𑆶𑆮𑆸𑆠 𑆑𑆵 𑆱𑆁𑆒𑇀𑆪𑆳 𑆠𑆼
𑆃𑆿𑆫 𑆃𑆤𑆶𑆮𑆸𑆠𑆾𑆁 𑆑𑆵 𑆱𑆁𑆒𑇀𑆪𑆳 𑇒𑇕𑇖 𑆑𑆳 𑆮𑆫𑇀𑆓
𑆑𑆵𑆪𑆳 𑆠𑆾 𑆲𑆾𑆄 𑇖𑇕𑇕𑇓𑇖, 𑆅𑆤𑇀𑆲𑆼 𑆱𑆼 𑆱𑇀𑆡𑆳
𑆑𑆵 𑆤𑇀𑆪𑆷𑆤 𑇒𑇕𑇖 𑆔𑆛𑆳𑆪𑆳𑆁 𑆠𑆾 𑆯𑆼𑆰 𑆫𑆲𑆼
𑇖𑇕𑇒𑇘𑇐 𑆪𑆠 𑆃𑆢𑇀𑆪 𑆃𑆤𑆶𑆮𑆸𑆠 𑆑𑆵 𑆱𑆁
𑆒𑇀𑆪𑆳 𑆲𑆾𑆅𑇆 𑆃𑆤𑆶𑆮𑆸𑆠𑆿 𑆑𑆵 𑆱𑆁𑆒𑇀𑆪𑆳 𑇒𑇕𑇖
𑆑𑆼 𑆮𑆫𑇀𑆓𑆼 𑇖𑇕𑇕𑇓𑇖 𑆑𑆳 𑆮𑆫𑇀𑆓 𑆑𑆵𑆠𑆳 𑆠𑆾
𑆲𑆿𑆄 𑇔𑇒𑇙𑇔𑇙𑇖𑇗𑇒𑇙𑇖 𑆅𑆤𑇀𑆲𑆼 𑆢𑆴𑆱
𑆱𑆡𑆳𑆤𑇀𑆪𑆷𑆤 𑇖𑇕𑇕𑇓𑇖 𑆔𑆛𑆳𑆪𑆼𑆁 𑆠𑆾 𑆯𑆼𑆰
𑇔𑇒𑇙𑇔𑇙𑇐𑇑𑇗𑇖𑇐 𑆪𑆠 𑆃𑆱𑇀𑆲𑆾𑆑𑇀𑆰𑆫 𑆑𑆼
𑆢𑆴𑆯𑆳 𑆲𑆾𑆠𑆼 𑆑𑆵 𑆱𑆁𑆒𑇀𑆪𑆳 𑆲𑆾𑆅𑇆

[illegible]

[illegible]

[illegible] ॥

[illegible] 𑇓𑇕𑇖 [illegible]

[illegible] 𑇖𑇕𑇒𑇘𑇐 [illegible]

𑇔𑇒𑇔𑇔𑇔𑇐𑇑𑇗𑇖𑇐 । [illegible]

[illegible]

[illegible]

[illegible]

[illegible]

[illegible] ॥

[illegible]

[illegible] ॥

[illegible] ॥

[illegible]

ਤੇਰ ਦਰਦਤਾਂ ਵਿਚ ਪਰਚਾਰ ਗੁਰੂ
ਵੈਦਿ ਕਰਨੇ ਓਨ੍ਹਾਂ ਤੇ ਵਿਚ ਜੈਸੇ
ਪਰਮਾ ਜੀ ਕਰੀ ਭੀਤਰ ਜੋ
ਪਰਮਾ ਜਨਮ ਕੀ ਰੀਤਿ
ਲਿਖਤੇ ਹੈਂ॥


ਜਿਨ ਜਿਸੀ ਦੇਖਾ ਕੀ ਗੁਰਮਤਿ ਹੈ ਉ
ਨ ਕੀ ਨਨੁਮਖ ਜਿਸ਼ਾਂ ਵਿਚ ਗੁਰਮੇ
ਦੈਵਣੇ ਦਸੀ ਸਿਫ ਨੂਪ ਜੈ ਦੇਖਾ ਹੈ ਉਨ
ਕੈ ਵੈਦਿ ਕਰਤੇ ਧਰ ਵੈਦਿ ਜਤਿ ਵਿਗੁਰ
ਤੈਰ ਨਮਸਤੁਰਤਿਰ ਸਤੁਰਗੁਰ ਵਿਚ ਹੈਮੀਤੇ
ਓਨ੍ਹਾਂ ਕੇ ਸਿਰ ਕਰੇ ਦ··· ਜੋ ਧੈ ਨੂਤ ਹੈ
ਉਨਕੋ ਨਾਸ ਕਰਨਾ ਹੈ॥

ਗੁਰ ਤੈਰ ਵੈਦਿ ਕੇ ਦਰਸ਼ਨ ਜੋ ਧੈਗ ਕਰਕੇ
ਨੂਨ ਜੇ ਜੈ ਦਤ ਕਰਨਾ ਜੋ ਪਰਮਾ
ਤੈਦਗਾ॥

ਕਰਣ ਕੇ ਦਰਜੇ ਵਿਚ ਭੁਜਾਂ ਦਰਜੇ
ਘਟਾਕੇ ਬਾਕੀ ਸ਼ੇਸ ਦਾ ਜੋੜ ਕੋਟਿ ਦਾ ਦਰ
ਜਾ ਹੋਵੇਗਾ ॥
ਕੋਟਿ ਦੇ ਦਰਜੇ ਕਰਣ ਕੇ ਦਰਜੇ ਵਿਚ ਘਟਾ
ਕੇ ਬਾਕੀਦਾ ਜੋੜ ਭੁਜ ਹੋਵੇਗਾ ॥

ਤਥਾ ਕਰਣ

ਜਿਥੇ ਸਾਰ ਕੋਟਿ ਹੋਰ ਇਭੁਜ ਹੋ ਤਥੇ
ਕਰਣ ਕੇ ਹੋਗ ॥




ਭੁਜ ੩ ਕਾ ਦਰਜਾ ੯
ਕੋਟਿ ੪ ਸੋਲਾ ਦਰਜਾ
੧੬।੯ ਏਕਦਾ ਜੋੜ
੨੫ ਏਕਦਾ ਜੋੜ ੫

ਜਿਸ ਪਤ ਕਰਣ ਦਾ ਪਰਮਾਣ ਹੋਇਆ ॥
ਜਥਾ ਭੁਜ ਕਰਣ ਜਾਣੀ ਕਰੀ ਕੋਟਿ ਜਾਣ

ਇਤਿ ਤਸਤਕਰਣ


ਜਿਨ ਤ੍ਰੈ ਤ੍ਰਿਸ੍ਰ ਕ੍ਰਣ ਅਰ ਪ੍ਰਮਾਣ ਏਕ
ਤੋ ਹੋਏ ਭੁਜ ਦੂ ਤੋ ਤਨ ਤ੍ਰਿਸ੍ਰ ਕੋਟਿ ਕੋ ਲੇਗ



ਕ੍ਰਣ ੫ ਕਾ ਵਰਗ ੨੫
ਉਨ ਤ੍ਰਿਸ੍ਰ ਭੁਜ ੩ ਕਾ ਵਰਗ
੯ ਘਟਾਯਾ ਵਗੀ ੧੬ ਵਗ
ਉਸਕਾ ਮੂਲ ਕੋਟਿ ਤੋ ੪
ਕੋਟਿ ਕ੍ਰਣ ਜਾਨ੍ਯ
ਤੋਨੋ ਤੇਂ ਭੁਜ ਜਾਨਣੇ ਕਾ ਤਕ ਤਰਣ ॥
ਜਿਨ ਤ੍ਰਿਭੁਜ ਕਾ ਕ੍ਰਣ ਏਕ ਤੋਰ ਕੋ
ਟਿ ਸਾਰ ਤੂ ਤਨਕੇ ਭੁਜਕਾ ਪ੍ਰਮਾਣ ਕੋ
ਤੋਗ ॥ ਕੋਟਿ ੪ ਵਰਗ ੧੬ ਕ੍ਰਣ ਵਰਗ
੨੫ ਓਨ੍ਹੋ ਕਾ ਅੰਤਰ ੯ ਤੋਯਾ ਉਸਕਾ ਮੂਲ
ਭੁਜ ੩ ਤੋਯਾ ॥

ਇਥਕੇਰਸ਼੍ਰੀਕਿਦਰੀਕਾਪੈਗਤੇਰਕੂਤਰਕਰਣੇਕੀ
ਰੀਤਿਪ੍ਰਕਾਰਸੰਤਰਕਰਕੇਲਿਖਤੇ ਹੈਂ ॥


𑆘𑆴𑆱 𑆫𑆳𑆯𑆵 𑆑𑆳 𑆢𑆯𑆳𑆪𑆾𑆓 𑆑𑆫𑆤𑆳 𑆲𑆾𑆮𑆼 𑆠𑆴𑆱 𑆑𑆵
[illegible] 𑆫𑆳𑆯𑆵 𑆱𑆼 [illegible]
𑆑𑆳 [illegible]
𑆫𑆳𑆯𑆵 𑆑𑆳 𑆢𑆯𑆳𑆪𑆾𑆓 𑆲𑆾𑆓𑆳 𑇆
𑆦𑆼𑆫 𑆘𑆴𑆱 𑆫𑆳𑆯𑆵 𑆑𑆳 𑆢𑆯𑆳𑆁𑆠𑆫 𑆑𑆫𑆤𑆳 𑆲𑆾𑆮𑆼 𑆠
[illegible]
[illegible]
𑆫𑆳𑆯𑆵 𑆑𑆳 𑆢𑆯𑆳𑆁𑆠𑆫 𑆲𑆾𑆓𑆳 𑇆
𑆅𑆱 𑆫𑆵𑆠𑆴 𑆑𑆫𑆑𑆼 [illegible] 𑆢𑆯𑆳𑆁𑆠𑆫 𑆑𑆵
𑆓𑆟𑆴𑆠 𑆬𑆴𑆒𑆠𑆼 𑆲𑆽𑆁 𑇆
[illegible]



[illegible]
[illegible]
[illegible] 𑇆
𑆃𑆡𑆮𑆳 𑆢𑆯𑆳𑆪𑆾𑆓 𑆑𑆫𑆤𑆼 𑆑𑆵 𑆪𑆲 𑆨𑆵 𑆫𑆵𑆠𑆴 𑆲𑆽 𑇆


ਭੁਜ ੩ ਕੋਟਿ ੪ ਉਸਦਾ ਘਾਤ ੧੨ ਕੀਆ ਦੂ-
ਣਾ ਕੀਤਾ ਤਾਂ ਹੋਯਾ ੨੪ ਉਸ ਵਿਚ ਉਸ ਭੋਜ੍ਯ
ਰਾਸੀ ੩।੪ ਦੇ ਅੰਤਰ ੧ ਦਾ ਵਰਗ ੧ ਮਿ-
ਲਾਯਾ ਤਾਂ ਹੋਯਾ ੨੫ ਯਹ ਭੁਜ ਕੋਟਿ ਦਾ ਵਰਗ
ਯੋਗ ਹੋਯਾ ੨੫ ਉਸ ਦਾ ਮੂਲ ਲਿਯਾ ਤਾਂ ਮਿ-
ਲਾ ੫ ਯੇ ਕਰਣ ਦਾ ਮਾਨ ਹੋਯਾ ॥

ਤ੍ਯਸ੍ਰ ਖੇਤ੍ਰ




ਉਥੇ ਕੋਟਿ ਜਾਣਨੀ ਹੈ ਪਰੰਤੂ
ਭੁਜ ਕਰਣ ਦੇ ਵਰਗਾਂ ਦਾ
ਅੰਤਰ ਕੋਟਿ ਵਰਗ ਹੋਂਦਾ ਹੈ
ਪਰ ਵਰਗਾਂਤਰ ਦੀ ਰੀਤਿ ਯਹ ਹੈ ਭੁਜ ੩ ਕ-
ਰਣ ੫ ਉਸਦਾ ਯੋਗ ੮ ਕੀ ਉਸਦੇ ਅੰ-
ਤਰ (੨) ਸੇ ਕਰ ਗੁਣਾ ਤਾਂ ਹੋਯਾ ੧੬ ਯਹੀ
ਵਰਗਾਂਤਰ ਹੋਯਾ ਉਸਦਾ ਮੂਲ ੪ ਯਹ ਕੋਟਿ
ਹੈ ॥

ਤਨੇ ਜੀਤ ਕਰਨੇ ਕੋਟਿ ਖ
ਕਰਣ ਜੋ ੫ ਯੋਗ ੯ ਕੀ
ਅਰਧ ਅੰਤਰ ੮ ਕਰਨੇ ਗੁਣਕ
ਤੇ ਹੋਯ ੧ ਉਸਦਾ ਮੂਲ ੩
ਯਤ ਭੁਜ ਜਿਨੀ ॥



ਤਥਾ ਤਰਣ

ਜਿਨ ਭੁਜ ਜੀ ਅਦਤ ਕੋਟਿ ਤੇ ਹੋਵ ਤਤੀ
ਜੀ ਭੁਜ ਤੇ ਤਜਾ ਕਰਣ ਜਿਤਨ ਹੋਗ ॥
ਭੁਜ ੧੩/ਖ ਕੋਟਿ ੧੩/ਖ ਉਸ
ਕਾ ਵਰਗਯੋਗ ੩੩੮/੨੬
ਉਸ ਲੇਕੇ ਵਿਸ
ਕੋ ਕਾ ਅਰਧ ਵਰਤ
ਜਾ ਤੇ ਹੋਯ ੧੬੯/੮
ਉਸਦਾ ਮੂਲ ਕਤੀ ਜਿਸਦਾ ਉਸ ਦਾ ਨਤੇ ਯਤ
ਕਰਿਣੀਗਤ ਮੂਲ ਤੇ ਏਹ ਕਰਣ ਵਿਖੇ ਸ਼ੁਭ



[illegible]

[illegible] १६५ [illegible] ८ [illegible]

[illegible] १६५ [illegible]

[illegible] १०० [illegible] १०००० [illegible]

ਗੁਣਿਯਾਂ ਤੋਂ ਤੈਥ (੩੫੨੦੦੦੦) ਓਸ
ਸ ਵਿਰਟ ਨੂਲ ੩੬੭) ਓਸ ਫਿਸ ਓਸਟ
੧੦੦ ਤੈਰ ਤਰ ੮) ਓਂਤਿ ਖਤੋ ੮੦੦
ਸ ਭੰਗ ਕਿਤਾਂ ਤੋਂ ਨਦ੍ਯਿ ਜਿਜੀਥ ਖੁਸ਼ਿ ੮੦੦
ਥੁਤਰਨਿਸ ਗਨਿਜ਼ਿਣ ਤੈਸ ॥

ਕਿਤ੍ਰਸੀਥੈ ਓਸਟ ਭ੍ਰਸ ਦ ਰੈਰੀ ਤੋ ਤਸ
ਥੈ ਜਾਂਤ੍ਰਯ ਵਿਹੈਣ ਦਸਾਂਤ ਸੀ ਗੀਤਿ ਜਿਖ ਤੇ
ਤੇ ॥ ਕਿਤ੍ਰਤ੍ਰਾਂ ਸ ਯੈ ਭ੍ਰਸ ਤੇ ਤਨਰੈ ਸੂਰੇ
ਓਸਟ ਰਤੇ ਗੁਣੈ ਜਾਂਤ੍ਰ ਓਸਟ ਥੰਸ ਯਤੈ
ਕਿ ਜਿਨ ਥੈ ਰਰਿਯ ਵਿਰਦਾਂਤ ਤੈ: ਸਰੇ ਭ੍ਰੀ
ਤਨ ਸੰਤੇ ਫਿਸ ਓਰ ਤੈਰ ਓਸਟ ਦਰਾਗ ਸ
ਭੰਗ ਤਿਣ ਥੈ ਜੈ ਨਦ੍ਯਿ ਜਿਲੇ ਦਤ ਤੈ
ਟ ਤੇ ਤਨੇ ਰੈਦਿ ਰੀ ਸੂਜਰੀ ਜਗਾਂ ੨ ਸ·
ਰਸੀ ਓਸਟੇ ਰਤੈਣਿ ਤਨ ਗੁਣਿਤ ਫਲੇ ਫਿਸ
ਭ੍ਰਸ ਖਟਾਂਤ: ਸੰਥੈ ਜੈ [illegible] ਬਜਿ ਜੈ ਰਤ


𑆪 𑆥𑆫𑆩𑆳𑆟𑆶 𑆲𑆾𑆱 𑆪𑆿 𑆢𑆼𑆮𑆳 𑆑𑆫𑆼 𑆱𑆳𑆢𑆴𑆥 𑆮𑆴𑆯𑆶
𑆱 𑆢𑆫𑆯 𑆲𑆾 ॥

𑆱𑆶𑆤𑆱 𑆥𑆫𑆑𑆳𑆫 𑆩𑆴𑆠𑆳𑆯 𑆱𑆼 𑆨𑆶𑆱 𑆲𑆾 𑆠𑆱
𑆩𑆼 𑆢𑆫𑆓 𑆮𑆴𑆯 𑆪𑆳𑆛 𑆱𑆼𑆑𑆽 𑆯 𑆨𑆳𑆓 𑆩𑆼
𑆪𑆼 𑆱𑆼 𑆬𑆑𑆰 𑆥𑆴𑆬𑆼 𑆠𑆱𑆑𑆵 𑆱𑆼 𑆤𑆰𑆳𑆫 𑆮𑆴
𑆪 𑆫𑆼𑆰 𑆲𑆾𑆫 𑆪𑆫 𑆤𑆰𑆳𑆫 𑆢𑆴𑆰𑆽 𑆪𑆳𑆛 𑆱𑆼-
𑆲𑆾 𑆱𑆶𑆪𑆼 𑆤𑆰𑆳𑆫 𑆮𑆴𑆯 𑆪𑆳𑆛 𑆰𑆛𑆳 𑆱𑆼 ॥
𑆯𑆵 𑆪𑆼𑆲𑆽𑆑𑆵 𑆱𑆳𑆪 𑆑𑆫𑆼 𑆠𑆾 𑆑𑆫𑆳𑆟 𑆲𑆾𑆫
𑆑𑆼𑆛 𑆲𑆾𑆓 ॥ 𑆲𑆾𑆫 𑆱𑆼 𑆑𑆯 𑆩𑆴𑆠 𑆬𑆑𑆰
𑆮𑆴𑆯 𑆪𑆳𑆛 𑆲𑆾 𑆰𑆛𑆼 𑆠𑆾 𑆬𑆑𑆰 𑆪𑆳𑆛𑆮𑆴𑆯
𑆱𑆼𑆱𑆼 𑆲𑆾𑆫 𑆰𑆛𑆳 𑆱𑆼 𑆯𑆵 𑆱𑆳𑆪 𑆑𑆫𑆼 𑆠𑆾𑆫𑆼
𑆮 𑆑𑆫𑆳𑆟 𑆲𑆾𑆮𑆽 𑆓 ॥

𑆠𑆯𑆲𑆫𑆳𑆟


𑆩𑆴𑆱 𑆮𑆴𑆨𑆶𑆱𑆼 𑆮𑆴𑆯 𑆢𑆫𑆼 𑆨𑆶𑆱 𑆩𑆴𑆠𑆳𑆯𑆲𑆾
𑆠𑆱 𑆮𑆴𑆯 𑆥𑆼𑆱 𑆑𑆼𑆛 𑆑𑆫𑆳𑆟 𑆢𑆳𑆤𑆱𑆼 𑆱𑆼

ਕਰਣੀ ਗੁਣ ਕੋਟੀ ਤਰਕ॥ ਦ੍ਰਿਸ਼ਟਾਂਤ
ਉਤ੍ਰਥੰ ਕੇ ੧ ਸਮਕੋਣ ਅਕ੍ਸ਼ੀ
ਕਰੀ ਸਮਕੋਣ ੨ ਸੂਨ੍ਯ




ਕੀਤਾ ਥ ਇਸ ਕਰ ਭੁਜ
੧੨ ਕੀ ਗੁਣਾਯਾ ਤਾਂ ਤੁਰਯ ਥ(ਕ) ਸਮਕੋਣ ੨ ਜ
ਕਰਗ ਥ) ਇਸ ਕਿਸ (ਘਟਾਯਾ ਤ) ਇਸ
ਜੋ ਭੁਗ ਪ੍ਰਾਪਤ ਹੋਵੇ ਕਿਸ ਕਿਤਾ ਤੋਂ ਨ
ਕਿਧਿ ਮਿਲੀ ੧੬ ਪੰਤੂ ਕੋਟਿ ਤੁਰੈ: ਸ਼੍ਰੀ ਇਸ =
ਕੀ ੧੬ ਸਮਕੋਣ ੨ ਕਰੋ ਗੁਣਾਯਾ ੩੨ ਤਾਂ ਤੋ
ਪ ਇਸ ਕਿਸ ਭੁਜ ੧੨ ਘਟਾਯਾ ਤਾਂ ਤੋਂ ੨
ਪੰਤੂ ਕਰਣ ਜੋ ਪਰਿਮਾਣ ਹੋਯਾ ਤਨ ੧੨
ਭੁਜਾ ਪਰ ਤੇ ਸਮਕੋਣ ਅਕ੍ਸ਼ੀ ਕਰੀ ਕੋਟਿ ਕ
ਰਣ ੯।੧੫ ਦ੍ਰਿਸ਼ਟਾਂਤ


ਅਥ ਸੂਤ੍ਰਾਂ ਪਰਕਾਰਾਂ ਕਾ
ਕਿਧਿ ਤੁਰਯ ਭੁਜ ੧੨ ਜਾ



ਦਫਾ (੪੪) ਇਹ ਕਿਸ ਇਸ਼ਟ ੨ ਦਾ ਭਾਗ
ਜਿਸ ਨੂੰ ਲਭਿਆ ੭੨ ਮਿਲੀ ਇਹ ਕਿਸ ਇ:
ਸ਼ਟ ੨ ਇਕ ਜਗਾ ਘਟਾਯਾ ਤੋਂ ਹੋਵੇ ੭੦)
ਇਕ ਜਗਾ ਮਿਲਾਯਾ ਤੋਂ ਹੋਵੇ ੭੪) ਇਨ੍ਹਾਂ ਦਾ
ਅਰਧ ਕੀਤਾ ਤੋਂ ਹੋਵੇ ੩੫ ਕੋਟਿ ੩੭ ਕਰਣ



ਇਹ ਭੁਜਾ ੧੨ ਪਰ ਜ:
ਦ ਇਸ਼ਟ ੪ ਮੰਨਿਆ ਤ
ਰੀ ਕੋਟਿ ੧੬ ਕਰਣ ੨੦




ਕੋ ਇਸ਼ਟ ਮੰਨਣੀ ਕਰੀ ਦੇ
ਤੇ ਕਰਣ ਮੰ ੧੫ ॥
ਅਥ ਜਿਸ ਦਾ ਕੇਵਲ ਕਰਣ ਹੈ
ਤਾਂ ਉਸ ਦੇ ਭੁਜ ਕੋਟਿਆਂ ਤਾਂ
ਕੀਜੀਏ ॥ ਜਿਸ ਦਾ ਕੇਵਲ ਕਰਣ ਹੈ ਤਾਂ ਉਸ ਦੇ
ਦੂਣਾ ਕਰੀ ਦੇ ਇਸ਼ਟ ਕਰ ਗੁਣਾ ਤਾਂ ਗੁਣਿ

੩ ਜੋੜ ਫਿਰ ਧਰ ਗੁਣ ੳਸਟ ਦ੍ਰਾਗ ਕੇ ਭਾਗ
ਕੇਰ ਪੈ ਸੋ ਜੋੜ ਜਿਸ ਹੋਤ ਕੋਟਿ ਭੋਜੀ ਤੇ ਤੋ
ਰ ਤਸ ਕੋਟਿ ਕੈ ੳਸਟ ਕਰੇ ਗੁਣੇ ਸੋ ਜੋੜ
ਤੋਣੇ ਤਸਕਾ ਤੋਰ ਕਰਣਾਂ ਜੋਤਰ ਕਰੇ
ਪੈ ਭੁਜ ਕਾ ਆਬਾਧਾ ਹੋਵੇਗਾ ॥

ਉਦਾਹਰਣ

ਜਿਸ ਭੁਜ ਵਿਸ ਬਰਾਬਰੀ ਕਰਣ ਜਿਤਨਾ
ਤੇ ਤਸਕੀ ਭੁਜ ਕੋਟਿ ਕਾ ਆਬਾਧਾ ਕਹੋ ॥
ਏਤੋਂ ਕਰਣ ੮੫ ਹੀ ਤੇ ਏਕ ਲੰਬਨ
ਤੇਣਾ ਕੀਤ ਤੋਂ ਤੋਧ ੧੭੦ ਏਸ
ਕੀ ੳਸਟ ਕੇ ਕਰੇ ਗੁਣਾਂ ੧੪੦



ਏਕ ਦਿਸ ੳਸਟ ੨ ਦ੍ਰਾਗ ਧ
ਏਕ ਗੁਣ ੫ ਕੇ ਭਾਗ ਜਿਤ ਤੋਂ ਨਦਧਿ ਜਿਸਕੀ
੬੮ ਧਤ ਕੋਟਿ ਤੋਏ ਭੀ ਕੋਟਿ ਕੀ ੳਸਟ ੨
ਕਰੇ ਗੁਣਾਂ ਤੋਂ ਤੋਧਿ ੧੩੬ ਏਕ ਜੋੜ ਕੇ ਤੋਰ

[illegible] ८५ [illegible]


[illegible] ॥

[illegible] ७५ ४० ॥

[illegible]

[illegible] ॥

[illegible]



[illegible]

[illegible] ॥

[illegible]


[illegible]

१७० [illegible]

[illegible]

ਕੀ ਕਰਨਾ ਇਸ ਅਰਧਿਆਂ ਨੂੰ ਰੇਤੁ ੫੨ ਯਤੁ
ਕੋਟਿ ਡੇਢ਼ ਡੇਰ ਫਲਾਕੀ ਤਖ ਓਸ੍ਟ ੨ ਕੋਰੁ
ਨਾਪਤੋਂ ਭੁਜ ੬੮ ਡੇਢ਼ ਪਤਾਲ ਤਸ਼ਤਰਨਾ
ਇਸ ਯਤੁ ਭੁਜ ੫੨ ਕੋਟਿ ੬੮ ਮਿਲੀ ਧੀ ਜਦ
ਯਤੁ ਭੁਜ ੬੮ ਕੋਟਿ ੫੨ ਦਲੀ ਤੇ ਪਰੰਤੁ ਭੁ
ਜ ਕੋਟਿਆਂ ਕਦਨ ਤਾਗ ਭਿੰਨ ਤੇ ਪਰ ਕਿਜ
ਤੁਦਰੂਪ ਭਿੰਨ ਤਤੀ ਤੇ ॥

ਸਾਰ ਧੁ ਓਸ੍ਟ ਜਹੀ ਕਿ ਭੁਜ ੪੦ ਕੋਟਿ ੭੫ ॥
ਜਥ ਫੈ ਓਸ੍ਟ ਜਹੀ ਕਰੀ
ਭੁਜ ਕੋਟਿ ਕਰਨਾ ਜਪੈਣ
ਕੀ ਰੀਤਿ ॥



੭੫ ੮੫


੪੦

ਕਰਤੇ ਕਰਤੇ ਫੈ ਲੇਕ ਓਸ੍ਟ ਜਹੀ ਕਰੀ
ਫੈਲੋਂ ਓਸ੍ਟਾਂ ਕੀ ਜਪਣਾ ਇਸੰ ਗੁਣੇ ਫੈ
ਗੁਣਾਕ ਫਲ ਡੇਢ ਤਕਰੀ ਕੁਲੀ ਕਰੇ ਤੋਂ
ਕੋਟਿ ਡੇਗ ਡੇਰ ਤਰੰਤ ਫੈਲੋਂ ਓਸ੍ਟਾਂ ਕੇ ਦਾਂ


ਜੇ ਖੇਤ੍ਰ ਕਹੈ ਤਾਂ ਭੁਜ ਦੇ ਧ੍ਰਾਂਸ਼ਾਂ ਲਵੋਗ
ਹੋਰ ਤਰਤੀ ਓਸਦਾ ਦੇ ਵਰਗ ਯੋਗ ਕਹੈ ਤਾਂ
ਕਰਨਾ ਵਰਦੇ ਹੋ ਓਸੀ ਰੀਤਿ ਕਰਕੇ ਸਮਤ੍ਰਯ
ਤ੍ਰਿਭੁਜ ਦੇ ਭੁਜ ਕੋਟਿ ਕਰਨਾ ਲਿਕਰਨੀ
ਗਤ ਹੋਦੇ ਹੈਨ ॥

ਉਦਾਹਰਣ

ਏਕ ਸਮਤ੍ਰਯ ਤ੍ਰਿਭੁਜ ਬਣਾਇਆ ਜਿਸ ਦੇ ਭੁਜ
ਕੋਟਿ ਕਰਣੀਗਤ ਹੈ ਹੈਨ ॥
ਓਤ੍ਰਖ ਕਸਾ ਕਰਕੇ ਓਸਦਾ
੨।੨ ਅਸੀ ਕਰੀ ਜਿਸਦਾ ਓਸਦੇ
ਦੇ ਘਾਤ ਕੀਤਾ ਤਾਂ ਹੋਏ ੨




ਓਸਦਾ ਅੱਧਾ ਧਤ ਕੋਟਿ ਹੋਏ ਜਿਸਦੇ ਓਸਦਾ
੨।੨ ਦੇ ਵਰਗਾਂ ੨।੪ ਦੇ ਖੇਤਰ ਕੀਤਾ
ਤਾਂ ਭੁਜ ਹੋਏ ਹੋਰ ਓਹ ੨।੨ ਜਿਸਦਾ ਓਸਦਾ
ਦੇ ਵਰਗ ੨।੪ ਦੇ ਯੋਗ ੫ ਘਤ ਕਰਨਾ ਹੋਸਾ॥



ਜੋ ਤੇਰ ਤੇ ਉਪਰ ਅਸੀ ਕਹੀ ਭੁਜਾ ੫ ਕੋਟਿ ੧੨ ਕਰਣ ੧੩ ਧਰਤੇ ਹੈਂ॥


ਅਬਦ ਜੋ ਤੇਰ ਜਾਰ ਉਪਰ ਅਸੀ ਕਹੀ ਯਾਤ ਕੀ ਰੀਤਿ ਕਰੇ ਭੁਜਾ ਕੋਟਿ ਕਰਣ ੧੨।੧੬।੨੦ ਉਸ ਰੀਤਿ ਕਰੇ ਭੁਜਾ ਕੋਟਿ ਕਰਣ ਦੂਤ ਪ੍ਰਕਾਰ ਕੇ ਹੋਤੇ ਹੈਂ॥



ਤਿਥਿ ਕੋਟਿ ਕਰਣ ਕਾ ਯੋਗ ਹੋਰ ਭੁਜਾ ਅਨੁਸਾਰ ਹੋਦ ਤਥੇ ਕੋਟਿ ਕਰਣ ਕੇ ਪ੍ਰਥਕ ਪ੍ਰਥਕ ਕਰਣੇ ਕੀ ਰੀਤਿ॥ ਭੁਜਾ ਕੇ ਦਰਗ ਵਿਸ ਕਰਣ ਕੋਟਿ ਕੇ ਯੋਗ ਕਾ ਭਾਗ ਕੇਣੇ ਥੈ ਜੋ ਫਲ ਮਿਲੇ ਤਿਸਕੋ ਕਰਣ ਕੇ ਯੋਗ ਵਿਸ ਘਟਾ ਕਾ ਆਧਾ ਕਰਿ ਹੋਰ ਫਲ ਸਾਗ ਜੋ ਹੋ ਸੀ ਤਿਸਕੋ ਆਧੇ ਕਰੈ ਜੋ ਸਿਰ ਹੋਦ ਸੋਤ ਕਰਣ ਹੋਸਤੋ

ਤਸਤਰਣ

[illegible]



१२
२०
१६

[illegible]

ਧਤ ਕੋਟਿ ਕਰਾਣ ਤੋਖੇ ॥

ਸਥ ਭੁਜ ਕਰਾਣ ਝ ਖੇਗ ਤੇਰ ਕੋਟਿ

ਅਸ਼੍ਰ ਤੇਦੇ ਤੰ ਭੁਜ ਕਰਾਣ ਜਤਾਣ

ਲੀ ਰੀਤਿ

ਕੋਟਿ ਦਰਗ ਦਿਸ ਭੁਜ ਕਰਾਣ ਲੇ ਖੇਗ ਝ

ਭੁਗ ਲੋਣ ਖੇ ਜੇਤ੍ਰੀ ਤਦਯਿ ਮਿਲੇ ਤਜਵੈ

ਭੁਜ ਕਰਾਣ ਖੇਗ ਦਿਸ ੬ਕ ਜਗਾ ਅਟਲੇ

ਤੇਰ ਸੂਰਿ ਜਗਾ ਰਖੀ ਕਰੀ ਜੇਤੇ ਜੇ ਲੰਕ

ਤੋਖੇ ਤਜਝ ਸਰਧ ਕਰੈ ਤੰ ਭੁਜ ਕੋਟਿ ਪ-

ਖਕ ਪਖਕ ਤੋਗੀ ॥

ਤਝਤਰਾਣ

੬ਕ ਜਤੰਭ ਤੇ ਤਖ ਤੁਸਾ ਖਾ ਤਜ ਧਾਰ ੬ਕ

ਜੋਰ ਕੁਰੀਝ ਕਰਜੇ ਦਾਣ ਦੋਠਖਾ ਤਜ ਜਤੰਭ

ਲੇ ਤੋ੦ ਜਰਧਗਝ ਅਰਖਾ ਤਜ ਸਧਗੇ ਅਰ

ਕੇ ਸਾਦਤਾ ਜੇ ਜਧੀਤੇ ਤੇ ਜਤਤਿ ਤਖ ਸੂਰੀ

[illegible]

[illegible]

[illegible]

[illegible]

[illegible]

[illegible]



[illegible]

[illegible]

[illegible]

[illegible]

[illegible]

[illegible]

[illegible]


[illegible]

𑆑𑆡 𑆮𑆼𑆢𑆴𑆑𑆳𑆱𑆵 𑆩𑆳 𑆱𑆁𑆠𑆫 𑆝𑆽𑆫 𑆨𑆶𑆲 𑆱𑆳𑆬𑆵𑆑
𑆓𑆵 𑆮𑆼𑆢𑆴𑆑𑆳𑆱𑆵 𑆥𑆶𑆡𑆑𑇀 𑆥𑆶𑆡𑆑𑇀 𑆑𑆫𑆳𑆱𑆵 𑆑𑆵
𑆓𑆵𑆠𑆴 𑇆 𑆨𑆶𑆱𑆳𑆁 𑆲𑆴 𑆢𑆫𑆓 𑆢𑆴𑆮 𑆑𑆼𑆢𑆴 𑆑𑆫𑆳𑆱𑆵
𑆲𑆴 𑆱𑆁𑆠𑆫 𑆩𑆳 𑆨𑆶𑆓 𑆝𑆽𑆬𑆶 𑆑𑆫𑆵 𑆱𑆼 𑆱𑆲𑆑𑆴
𑆘𑆴𑆤𑆼 𑆠𑆱𑆲𑆑𑆵 𑆑𑆼 𑆱𑆓𑆳𑆁 𑆤𑆼 𑆫𑆡 𑆃𑆑 𑆱𑆓𑆳𑆁
𑆑𑆼𑆢𑆴 𑆑𑆫𑆳𑆁𑆠𑆫 𑆱𑆼𑆱𑆼 𑆝𑆼𑆫 𑆑𑆷𑆲𑆫𑆵 𑆱𑆓𑆳𑆁𑆳
𑆪𑆛𑆳𑆁 𑆱𑆼 𑆨𑆵 𑆠𑆳𑆁 𑆩𑆳 𑆱𑆫𑆶𑆪 𑆑𑆼𑆫𑆼 𑆝𑆁 𑇅
𑆑𑆫𑆼 𑆑𑆫𑆼 𑆑𑆫𑆳𑆱𑆵 𑆝𑆁 𑆑𑆼𑆢𑆴 𑆝𑆼𑆢𑆁 𑆘𑆴𑆪𑆁

𑆠𑆩𑆳𑆝𑆫𑆳𑆱𑆵

𑆑𑆼𑆬𑆶 𑆱𑆼𑆫 𑆢𑆫 𑆪𑆳 𑆪𑆑𑆫𑆢𑆳𑆁𑆑 𑆝𑆼𑆫 𑆑𑆼𑆁𑆱𑆳𑆘
𑆮𑆼𑆪𑆼 𑆲𑆴 𑆯𑆳𑆢𑆼𑆲𑆴 𑆑𑆫𑆼𑆲𑆴 𑆯𑆼𑆠𑆳𑆪𑆳𑆱𑆴 𑆪𑆳 𑆠
𑆱𑆼𑆫 𑆢𑆫 𑆢𑆴𑆪 𑆑𑆥𑆤 𑆑𑆵 𑆑𑆶𑆘𑆴𑆑 𑆩𑆳
𑆱𑆓𑆫 𑆥𑆑 𑆢𑆴𑆠𑆤𑆠𑆴 𑆱𑆫𑆶𑆪𑆳𑆁𑆲𑆶 𑆱𑆪𑆳𑆁 𑆝𑆡
𑆱𑆳𑆱 𑆝𑆼 𑆘𑆓𑆫 𑆥𑆵 𑆱𑆼𑆝 𑆁𑆩𑆳 𑆁𑆩𑆳 𑆢𑆳𑆝𑆶𑆤
𑆓𑆳𑆱𑆵 𑆥𑆼 𑆪𑆤𑆳𑆪 𑆥𑆑𑆝 𑆝𑆶𑆬 𑆑𑆫𑆵 𑆓𑆫𑆪𑆳𑆩

ਨਥਾਂ ਦ ਥੇ ਸਿ ਤੁਥਾਂ ਪਰ ਜਾਨ ਕਰੀ ਜੁਕੀ-
ਗਥਾਂ ਤੇਂ ਦਤਾਂ ਸੈ ਤਨ ਤਲਾਂ ਵਿਸ ਵਿਤੜ ਸੂ
ਜਾਂ ਗਨ ਥਾਂ ॥
ਓਸ ਸੈ ਕਨਿਕਾਂ ਗਰ ਤੈ ਸੋਤ ਕੇਟਿਕਰਾ
ਸ ਸੰਤਰ ਤੈ ॥
ਤੈਰ ਕਿਤੜੇ ਤੁਥਾਂ ਪਰ ਕਨਲ ਜੁਕਾਂ ਤੇ ਸੋਤ
ਭੁਸ ਤੈ ॥ ਨਥਾਂਸ ॥
ਭੁਸ ਰ ਸੇ ਦਗਗ ਖ ਓਸ ਵਿਸ ਕੇਟਿਕ
ਰਾ ਸੇ ਸੰਤਰੇ ੨ ਸੇ ਭੁਗ ਸਿਜਾਂ ਤੇ
ਜ ਵਥ ਤੈਂਪ ਟ) ਓਸ ਵਿਸ ਕੇਟਿ ਕਰਾਂ
ਤਰ ੨੭ ਓਰ ਜਾਗਾਂ ਖਟਾਂ ਤੈ ਤੈਪ ੧੫ ਸ
ਜਾਂ ਗ ਸੰਤਰ ੨ ਸੈਕਥਾਂ ਤੇਂ ਤੈਪ
੭ ਓਤਂ ਸੇ ਸਥ ਕੀਤਾਂ ਤੇਂ ਤੈਪ ਕੇ
ਟ ੧੫ ਕਰਾ ੭ ॥




[illegible] ॥

[illegible]

[illegible] ॥

ਕਿਤੁ ਜ ਤਰਾ ਵਿਸ ਤੇ ਦੂਣਿ ਸੀਤਲ ਘਟਿ ਹੈ
ਤਾਪ ਤੇ ਫੇਰ ਰੇਖਿ ਜ ਕਰਤ ਖੰਡ ਤੇ ਦੂਣਿ
ਤੇਰ ਦਾਵਨੀ ਜ ਅੰਤਰ ਸੋ ਹੈ ਤਾਪ ਭੁਜ ਤੇ
ਤੇਰ ਦਾਤਾਂ ਕੀ ਤੁਲਾਧ ਜਾਣ ਮਧਾਂ ਉਨ ਕੇ
ਰਾ ਰੇਖਿ ਜ ਪਰਮਿਸ਼ ਤੇਰ ਵਰ੍ਹਾ ਉਸੋ·
ਜ ਯੋਗ ੩੦੦ ਤੇ ਹੈ ਤਾਪ/ ਤਾਪਾਂਕ
ਤੇ ਰੇਖਿ ਜ ਕਰਤ
ਖੰਡ ੧੦੦ ਉਨਕੀ
ਭੁਜ ੨੦੦ ਕਰੇ ਗੁਣਾ




ਸੋ ਤੇਪ ੨੦੦੦੦ ਉਨ ਵਿਸ ਕਰਤ ਖੰਡ
ਗੁਣਾ ੨੦੦ ਤੇਰ ਭੁਜ ੩੦੦ ਉਸ ਕੇ
ਯੋਗ ੫੦੦ ਜ ਭਾਗ ਲਿਤ ਤੋਂ ਨਹਧਿ
ਕੀ ੫੦ ਪਤ ਰੇਖਿ ਜ ਫੇਰ ਖੰਡ ਤੇਸਾ
ਨਿਸਾਂ ਵਰ੍ਹਾ ਕੇ ਜਾਪ ਗੁਣਾਯ ਜ ਧ
ਕਰੀ ਯੋਗ ੩੦੦ ਵਿਸ ਘਟਾਯ ਤੋਂ ਦਰੀ

𑆠𑆫𑆟 𑇒𑇕𑇐 𑆱𑆼 𑆥𑆫𑆪𑆳𑆠 𑆢𑆯𑆳𑇆
𑆘𑆧 𑆨𑆶𑆑𑇀𑆠 𑆮𑆼𑆛𑆴 𑆱𑆼 𑆪𑆾𑆓 𑆢𑆳 𑆱𑆁𑆠𑆫 𑆲𑆾𑆫 𑆫
𑆫𑆳 𑆥𑆫𑆪 𑆲𑆾𑆢𑆼 𑆠𑆾𑆁 𑆨𑆶𑆑𑇀𑆠 𑆮𑆼𑆛𑆴 𑆥𑆷𑆫𑆮 𑆫
𑆫𑆳𑆯𑆴 𑆑𑆵 𑆓𑆠𑆴 𑆬𑆴𑆒𑆠𑆼 𑆲𑆽𑆁𑇅

𑆮𑆫𑆳 𑆱𑆼 𑆢𑆫𑆓 𑆑𑆶𑆳 𑆫𑆫𑆼 𑆥𑆽 𑆲𑆽 𑆱𑆁
𑆫 𑆲𑆾𑆢𑆼 𑆠𑆧 𑆘𑆴𑆱 𑆨𑆶𑆑𑇀𑆠 𑆮𑆼𑆛𑆴 𑆱𑆼 𑆪𑆾𑆓 𑆢𑆳
𑆱𑆁𑆠𑆫 𑆱𑆼 𑆢𑆫𑆓 𑆥𑆛𑆳𑆑 𑆲𑆽 𑆯𑆼𑆰 𑆢𑆯𑆳
𑆠𑆧𑆑 𑆑𑆬 𑆘𑆴𑆱𑆼 𑆠𑆧 𑆑𑆼𑆬 𑆑𑆵 𑆪𑆾𑆓
𑆘𑆴𑆱 𑆖𑆫 𑆑𑆳 𑆥𑆛𑆳𑆑𑆼 𑆑𑆶𑆥𑆵 𑆑𑆳 𑆲𑆽
𑆲𑆽 𑆱𑆁𑆠 𑆲𑆾𑆢𑆼 𑆠𑆾𑆁 𑆱𑆼 𑆑𑆫𑆥 𑆮𑆾𑆫 𑆠𑆾𑆁 𑆫𑆫
𑆲𑆼 𑆨𑆶𑆑𑇀𑆠 𑆮𑆼𑆛𑆴 𑆱𑆼 𑆥𑆫𑆪𑆳 𑆲𑆾𑆓𑇆

𑆇𑆢𑆳𑆲𑆫𑆟


𑆘𑆴𑆱 𑆘𑆠𑆑 𑆑𑆼 𑆘𑆴𑆱 𑆨𑆶𑆑𑇀𑆠 𑆮𑆼𑆛𑆴 𑆱𑆼 𑆪𑆾𑆓
𑇒𑇖 𑆲𑆽 𑆲𑆾𑆫 𑆮𑆫𑆳 𑆱𑆠𑆳 𑆲𑆽 𑆠𑆾𑆁 𑆨𑆶𑆑𑇀𑆠 𑆮𑆼
𑆛𑆴 𑆱𑆼 𑆥𑆢 𑆥𑆷𑆫𑆮 𑆥𑆶𑆫𑆶𑆰 𑆑𑆲𑆠𑆼𑇆



ਕਰਣ ੧੭ ਕਾ ਵਰਗ ੧੭ ੨੮੯ ਦੂਣਾ ਕੀਤਾ ਤੋ ਹੋਏ ੫੭੮ ਓਸ ਵਿਚ ਭੁਜ ਕੋਟਿ ਯੋਗ ਕਾ ਵਰਗ ੫੨੯ ਘਟਾਯਾ ਤੋ ਸ਼ੇਸ਼ ਰਹੇ ੪੯ ਓਸ ਕਾ ਮੂਲ ੭ ਹੋਯਾ ਓਸ ਕੀ ਯੋਗ ੨੩ ਵਿਚ ਘਟਾਯਾ ਤੋ ਰਹੇ ੧੬ ਮੂਲ ਕੀ ਜਗਾ ਹੋਯਾ ਤੋ ਹੋਏ ੩੦ ਅਰਧ ਕੀਤਾ ਤਾ ਹੋਏ ੮।੧੫ ਏਹ ਭੁਜ ਕੋਟਿ ਕਾ ਜਾਣਨਾ ਹੋਯਾ ॥

ਉਦਾਹਰਣ

ਜੋ ਕੋਈ ਭੁਜ ਕੋਟਿ ਕਾ ਅੰਤਰ ਜਾਣਤਾ ਹੈ ਔਰ ਕਰਣ ਭੀ ਜਾਣਤਾ ਹੈ ਤਿਸ ਤੇ ਭੁਜ ਕੋਟਿ ਕਾ ਜਾਣਨਾ ਕਹੋਗੇ ॥



ਕਰਣ ੧੩ ਕਾ ਵਰਗ ੧੬੯ ਦੂਣਾ ੩੩੮ ਵਿਚ ਅੰਤਰ ੭


[illegible]
[illegible]
[illegible]
[illegible]
[illegible]
[illegible]
[illegible]
[illegible]
[illegible]
[illegible]
[illegible]
[illegible]
[illegible]
[illegible]
[illegible]

ਫੇਰ ਤੁਸੰ ਨੂੰ ਵਿਸ਼ਨ ਜੀ ਭੂਮਿ ਕਰੇ ਤੁਸੰ ਜੀ।
ਤੁਸਾਂਨੂੰ ਵੇ ਖੁਸ਼ਕਰ ਖੁਸ਼ਕਰ ਗੁਣੇ ਹੈ ਗੁਣਾਕਰ ਓ
ਜ ਫੇਰੇ ਤਸ ਵਿਸ਼ ਤੁਸਾਂਧੇਂ ਨੂੰ ਖੇਗ ਜੋ ਭੰਗ
ਨੂੰ ਕਰੀ ਹੈ ਜਹਾਂਪ ਮਿਲੇ ਵਰ ਸਮਾਈ ਸ
ਮਾਈ ਤੁਸਾਂਨੂੰ ਨੂੰ ਪਾਣੇ ਜੀ ਸਵਾਪ ਫੇਰ॥

ਤਸਵੀਰ:-

ਪੰਜਾਂ ਤਖ ਜੰਦਾ ਓਰ ਵੰਸ਼ ਨੂੰ ਫੇਰ ਜਸ਼ ਤਖ
ਜੰਦਾਂ ਭੂਮਸ ਵੰਸ਼ ਨੂੰ ਪੰਤੁ ਮੈਰੇ ਵੰਸ਼ ਵਿਚ ਜੇ
ਤਰ ਹੈ ਸਰ ਭੂਮਿ ਪਰ ਖੜੋ ਨੂੰਰ ਫੇਰ ਤੁਸੰ ਮੈ
ਜੰ ਨੂੰ ਓਵਲੋ ਮਿਰ ਧੇ ਭੂਮਰੇ ਜੀ ਸਜੋ ਤਰ
ਭੂਤ ਵੰਧ ਰ ਧੇ ਮੈਰੇ ਭੂਤੰ ਜੋ ਮਿਥੇ ਸੇਗ ਫੇ
ਵਾਂ ਨੂੰ ਤਸ ਖੇਗ ਧੇ ਭੂਮਿਤਰ ਸੋਜਾਂ ਜੰਦ ਗੀ
ਜਾਪ ਸਾਪ ਤਸਜ ਪਾਸਾ:- ਜਸ਼ੇ॥

ਦਖਨ 14



10

ਵੰਸ਼ੀ ਦੇ ਪਾਸਾ:-
14।13 ਓਹਦੇਂ ਜੋ ਪ

ਤ ੧੫੦ ਫੈਲਾ ਓਹ ਕਿਸ ਦਸ਼ਾ ੧੫।੧੦ ਯੋਗ ੨੫
ਸੌ ਭਾਗ ਕਿਤਾ ਤਾਂ ਲਬਧਿ ੬ ਮਿਲੇ ਏਤੁ ਸੰਦ
ਸੌ ਪਰਮਾਣ ਫੈਲਾ ਤਾਂ ਦਸ਼ਾਂ ਸੇ ਕਿਸੋ ਕੀ ਭੂ
ਮਿ ਯੰਤ੍ਰ ਤੁਥ ਮਹੀਨੇ ਭੂਮਿ ੫ ਕੀ ਪਰਥਾਣ
ਦਸ਼ਾ ਸੇ ਪਮਾਣ ੧੫ ਰਹੇ ਗੁਣਿਆ ਤਾਂ ਫੈਲ
੭੫ ਓਹ ਕਿਸ ਦਸ਼ਾ ਯੋਗ ੨੫ ਸੌ ਭਾਗ ਕਿਤਾ ਤਾਂ
ਲਬਧਿ ਮਿਲੀ ੩ ਏਤੁ ਦਸੋ ਦਸ਼ਾ ਸੇ ਪਾਸ਼ਾ ਕਿ
ਸਦਾਯੇ ਭੁਜੇ ਫੇਰ ਕਿਰਰੇ ਦਸ਼ੋ ੧੦ ਕੀ ਭੂਮਿ ੫
ਰਹੇ ਗੁਣਿਆ ਤਾਂ ਫੈਲ ੫੦ ਯੋਗ ੨੫ ਸੌ ਭਾਗ
ਕਿਤਾ ਤਾਂ ਲਬਧਿ ਮਿਲੀ ੨ ਏਤੁ ਫੇਟੇਂ ਦਸ਼ਾ ਸੀ
ਸਦਾਯਾ ਭੁਜ ॥


ਸਦ ਭੁਮਿਕਾ ਪਰਮਾਣ ਸਥਾ ੧੦ ਮਹਤੂਯੋਂ ਤੋਂ
ਸਦਾਯਾ ਭੁਜ ੬।੪ ਫੇਰ ਭੂਮਾਰ ੧੫ ਮਹਤੇ
ਤਾਂ ਸਦਾਯਾ ੫।੬ ਫੇਰ ਸੋ ਪ੍ਰਥਕੀ੨੦ ਤੁਥ ਮ
ਹੈ ਤਾਂ ਸਦਾਯਾ ੧੨।੮ ਭੂਮਿ ਸਾਡੇ ਕਿਤਨੀ ਮ

[illegible]


[illegible]

[illegible]

[illegible]




[illegible]




[illegible]

𑆠𑇀𑆫𑆴𑆨𑆶𑆮𑆤 𑆣𑆫 𑆮𑆴𑆯 𑆱𑇀𑆡𑆴𑆠 𑆃𑆼 𑆨𑆷𑆩𑆴 𑆥𑆸𑆡𑇀𑆮𑆪 𑆃𑆶
𑆠𑆤 𑆱𑆶 𑆠𑆩𑆴𑆱𑆶𑆪 𑆑𑆵 𑆱𑆾 𑆨𑆷𑆩𑆴 𑆪𑆼𑆓 𑆑𑆫𑆴 𑆠𑆤
𑆪𑆼𑆓 𑆃𑆼 𑆠𑆤𑆶𑆀 𑆱𑆶 𑆠𑆵 𑆱𑆁𑆠𑆫 𑆑𑆫 𑆓𑆶𑆟𑆴 𑆨𑆵
𑆠𑆤 𑆓𑆶𑆟𑆶𑆤 𑆣𑆫𑆴 𑆮𑆴𑆯 𑆨𑆷𑆩𑆴 𑆱𑆶 𑆨𑆓 𑆱𑆶𑆟
𑆡𑆼 𑆪𑆼𑆱𑆵 𑆬𑆑𑇀𑆰𑆪 𑆩𑆴𑆬𑆴 𑆠𑆤𑆃𑆼 𑆨𑆷𑆩𑆴 𑆮𑆴𑆯
𑆖𑆑 𑆪𑆓𑆳 𑆥𑆛𑆱𑆴 𑆃𑆼𑆫 𑆨𑆷𑆖 𑆪𑆓𑆳 𑆪𑆼𑆱𑆴
𑆠𑆁𑆱 𑆱𑆫𑆶𑆥 𑆑𑆫𑆴 𑆠𑆁 𑆱𑆑𑆳𑆥 𑆱𑆶 𑆥𑆫𑆩
𑆟 𑆃𑆼𑆓 𑆱𑆑𑆳𑆥 𑆱𑆶 𑆑𑆫𑆓 𑆃𑆼𑆫 𑆠𑆴𑆪 𑆱𑆑
𑆥 𑆱𑆶 𑆥𑆳𑆪 𑆑𑆵 𑆨𑆶𑆤𑆱 𑆑𑆫𑆓 𑆖𑆫𑆶𑆀 𑆱𑆶 𑆱𑆁
𑆠𑆫 𑆑𑆫𑆴 𑆪𑆴 𑆯𑆩 𑆑𑆫𑆴 𑆠𑆤𑆱 𑆤𑆷𑆬 𑆮𑆴𑆑𑆬𑆴
𑆪𑆴 𑆱𑆁𑆑 𑆩𑆴𑆬𑆴 𑆱𑆴𑆠 𑆱𑆁𑆑 𑆱𑆶 𑆥𑆫𑆩𑆟 𑆃𑆼𑆓
𑆃𑆼𑆫 𑆱𑆪𑆤𑆠𑆥 𑆠𑇀𑆫𑆴𑆨𑆶𑆮𑆤 𑆮𑆴𑆯 𑆱𑆁𑆑 𑆓𑆶𑆟𑆴𑆠 𑆨𑆷𑆩𑆴
𑆱𑆶 𑆱𑆫𑆶𑆥 𑆣𑆫 𑆣𑆤 𑆃𑆼𑆱𑆶 𑆃𑆶 ॥
𑆤𑆠𑆥 𑆠𑇀𑆫𑆴𑆨𑆶𑆮𑆤 𑆮𑆴𑆯 𑆨𑆶𑆤 𑆑𑆼𑆫𑆴 𑆥𑆳𑆠 𑆱𑆶 𑆱𑆫𑆶𑆥
𑆑𑆫𑆠𑆴 𑆡𑆼 𑆣𑆫 𑆣𑆤 𑆃𑆼𑆱𑆶 𑆃𑆶 ॥

[illegible]


१३
१५
१४


[illegible]



ਕੀ ਸੰਤਰ ੭ ਕਰੇ ਗੁਣਾਯ ਤਾਂ ਭੋਯ ੧੮੪੭ ਅੰਸ਼
ਸ ਭੂਜਿ ੫ ਕਾਂ ਭਾਗ ਲਿਤਾਂ ਤਾਂ ਲਬਧਿ ੨੧ ਜਿ
ਜੀ ਅੰਸ਼ੈ ਭੂਜਿ ੫ ਦਿਨ ਘਟਾਇ ਤੈ ਪਾਰਘ
ਣ ਤਈ ਨਰਕਾਂ ਤਾਂ ਉਲਟਾ ਘਟਾਯਾ ਭੂਜਿ ੫ਤੈ
ਲਬਧਿ ੨੧ ਦਿਨ ਘਟਾਯਾ ਤਾਂ ਦਸ ੧੨ ਅੰਸ਼
ਸ਼ਰਧ ੮ ਪੰਡ ਤੁਣਾ ਨੂਨ ਸ਼ਦਾਯ ਤੈਓ ਨੂਨਰੀ
ਨਗਾ ਤਤੇ ਲਬਧਿ ੨੧ ਤੈ ਭੂਜਿ ਦਿਨ ਸੈਸ਼ਾ-
ਯ ਤਾਂ ਤੈਯ ੩੦ ਸ਼ਧ ਤੈਸ਼ਾਂ ੧੫ ਪੰਡ ਨੂਨਰੀ
ਸ਼ਦਾਯਾ ਤੈਓ ਜਿਥੇ ਪੂਰਬ ਗੀਤਿ ਕਰੇ ਸ਼ੰਕ
ਭੂਜਿ ਦਿਨ ਤੈ ਘਟੈ ਤਤ੍ਥੇ ਅਨ ਗੀਤਿ ਕਰੇ ਤ
ਨ ਰਸ਼ੀਯ ਕਰੀਤਿ ਸ਼ਦਾਯ ਦਣਾਓ ਨੈਣਾ-
ਭੀ ਤਅਤੂੰ ਸੈਸ਼ਾਂ ਸ਼ਦਾਯ ੮।੧੫ ਪਤ੍ਰਿਕਾ ਰੀ
ਤਿ ਕਰਕੈ ਲੇਦਾ ਤਲਯਾਂਧ ਤੇ ਜਿਨਾ ੮॥
ਅਥ ਸ਼ਦਾਯ ਲਯਾ ਤੁਲੇ ਕਾ ਨੂਨਗ ਪਾਰ
ਰ ਜਿਨ ਭੂਜ ਕੇ ਪਾਦ ਕੀ ਸ਼ਦਾਯ ਲਯਾਤੁ

ਰੀ

ਤੇਓ ਤਿਹ ਭੁਜਾ ਕਾ ਵਰਗ ਭੁਜਿਨੈ ਵਰਗ ਬਿਖ
ਜਹਿ ਜੋ ਸੰਕ ਤੈਦੇ ਤਿਹ ਬਿਖ ਦੂ ਜਗੀ ਭੁ
ਜਾ ਕਾ ਵਰਗ ਘਟਾਇਕੇ ਜੋ ਸ਼ੇਖ ਵਰੀ ਤਿਹ ਕੇ ਸ
ਰਪ ਬਿਖ ਭੂਜਿ ਕਾ ਭੁਗ ਤੈਸੇ ਥੈ ਜੇ ਨਵੀਂਪ
ਜਿਨ੍ਹ ਵਤ ਸਵਾਂਧ ਤਿਨੈ ਭੁਜਾਂ ਤੈਪਾਸ ਕੀ
ਤੈਕੀ ਹੈ ਤਿਹ ਸਵਾਂਧ ਕੀ ਭੂਜਿ ਬਿਖ ਘਟਾ
ਏ ਤੋਂ ਦੂਜਨੀ ਸਵਾਂਧ ਤੈਗ ਜੇ ਵਕਾ ਜਿਤ
ਸ਼ਾਕਪ ਹੈ ਤੈਦੇ ਤੋਂ ਵਿਪਰੀਤ ਸ਼ੈਖੜ ਕਰਣੈ
ਲਾ ਸਵਾਂਧ ਤੈਕੀ ਹੈ ਓਹ ਗਣਿਤ ਕੀ ਰੀਤਿ
ਜਤਨੇ ਤਸਾਤਰਾਂ ਪਰ ਕਰਣੈ ਹੈ॥



ਜਿਥੇ ਜਿਹ ਪਾਸੇ ਪਰ ਵਕੋ ਭੁ
ਜ ਪੱਕਾ ਹੈ ਤਿਹ ਪਾਸੇ ਕੀ
ਸਵਾਂਧ ਵਸਾਈ ਹੈ ਓਹ
ਵਾਹਤੇ ੧੫ ਕਾ ਵਰਗ ੨੨੫ ਓਹ ਬਿਖ
ਭੂਜਿ ਵਰਗ ੧੬੯ ਜੋੜਿਆ ਤੋਂ ਤੇਓ ੪੨੧ ਓਹ

[illegible] 𑇑𑇒 [illegible]
[illegible] 𑇒𑇕𑇒 [illegible] 𑇑𑇒𑇘 [illegible]
[illegible] 𑇑𑇔 [illegible]
[illegible]
[illegible]
[illegible] 𑇑𑇔 [illegible]
[illegible] 𑇕 [illegible]
[illegible]
[illegible] 𑇑𑇒 [illegible] ॥
[illegible]
[illegible] ॥
[illegible]
[illegible]
[illegible]
[illegible]


ਜੇਕਰ ਕੋ ਜੂਨ ਵਿਖਾਉਣਾ ਤਾਂ ਫੇਰ ੮੪ ਧਰ
ਤਿਸ ਨਾਲ ਘੜੀਏ ਤਿਸ ਨਾਲੋ ਤੁਰਦਾ ਹੈ॥

ਤਕਰਾਰ

ਜਿਸ ਤਿਸ ਵਿਚ ਭੂਜ ੨੫ ਜੋੜ ਹੈ ਜੁਖ ੯
ਹੈ - ਫੇਰ ਪਰ ਭੁਗਤ ਪੁਰਖ ਤੋਰਤ ੨੩
ਮੂਰਤ ੨੨ ਹੈ ਫੇਰ ਨਛਤੀ ੨੨ ਹੈ ਤਸ
ਤਿਸ ਕੇ ਨਾਲ ਕਰੈ ॥

ਓਥੇ ਨੰਬੂਰ ਭੁਜ ੭।੨੨।੫।੨੩ ਕੇ
ਪੈਸ ੫੮ ਓਸਕ ਸਾਰਧ ੨੪ ਸਾਰ ਜਗਾ ਨਧਾਯ
੩ ਕੀਤ ਓਥੇ ਵਿਚ ਪਰ ਪਰ ਭੁਜ ਪਸਾਧ॥
२४ ५ १५ ਜੈ ਬਾਸ ਦਸ १५।२२।२०।२१
२५ १२ १२ ਓਥੇ ਕੇ ਘੜ १५८०० ਓਨ
२५ १५ १० ਜੇਕਰ ਜੂਨ ਤਿਸ ਨਾਲ ਹੈ
२५ १३ ११
ਅਤੇ ਓਸਕੇ ਜੂਨ ਤਰੀ ਜਿਸਕ ਓਸਥੋਂ
ਧਰ ਕਰਸੀਗਤ ਜੂਨ ਫੇਲਾ ਫੇਰ ਓਸਕ

ਅਨਤਰ ਮੂਲ ਲਿਯਾ ਤੋ ਕਿਹ ਘਟ ੧੪੧ ਜਿ
ਸ ਅੰਕੁ ਚਤੁ ਭੁਜ ਖੇਤ੍ਰ ਫਲ ਜੋਕ ਤਤੀ ਤੇ ਕ੍ਯੋਂ
ਕਿ ਲਗ ਤਸਤੰਤ ਭੁਜ ਕਾ ਜੋਕ ਫਲ ਤਿਲ-
ਤਾਨ ਕੀ ਰੀਤਿ ਚਤੁ ਲਿਖੇਂਗੇ ॥
ਭੂਜਿ ਤੇਰ ਮੁਖ ਕੋ ਯੋਗ ਕੀ ਲਯ ਕਰੈ ਤਸ
ਲਯੋ ਕੀ ਤੰਤ ਕਰੇ ਗੁਣੈ ਤੋ ਜੋਕ ਫਲ ਹੋਗ ॥
ਓਥੋਂ ਭੂਜਿ ੧੪ ਮੁਖ ੯ ਓਸ੍ਤੇਂ ਕਾ ਯੋਗ
੨੩ ਓਸਕਾ ਲਸ੍ਯ ੧੧½ ਓਸਕੀ ਤੰਤ ੧੨
ਕਰੇ ਗੁਣਾ ਤੋਂ ਹੋਯਾ ੧੩੮ ਚਤੁ ਭੁਜ ਫ-
ਲ ਹੋਸ ਚਤੁ ਜੋਕ ਭੁਜ ਫਲ ਹੋਸ ਓਸ ਭੁ
ਜ ਕੇ ਹੈ ਅੰਸ ਕਰੀਕੇ ਹੋਰ ਰੀਤਿ ਕਰੇ ਕੀ ਭੁਜ
ਫਲ ਕਸਤੇ ਹੈਂ ॥



ਪਤਤੇ ਸ੍ਤ੍ਰਯ ਤ੍ਰਿਭੁਜ ਕਾ ਘਤ ਕੀਤਾ ਤੋ ੯੦ ਹੋਯਾ

उनस् नाथ संतप त्रिपुरस नन्द देवी ३०
देर मून सतुरनार ह्वर तें उनमि गुस
स देवि १२ स घत १०८ ह्वर नन्द देव
उन्हें ३०।१०८ मैंस स पेग वीतं तें
देर १३८ पत ह्वर नन्द यधिन ह्वर नन्द
मि तुलप देव देर संतप दिवे ह्वर
स नन्द नपतु मी वीति पत ते विगु
स देविस पसरप ह्वर नन्द देस ते देर
नससतुरनार तप नपत ह्वर हिपि गुस
देवि स पत नन्द देस ते पत वीति न-
गं लिखं ग॥

हिश्वीति वन सतुरगुस स नपुन नन्द
देस ते लेत वीति नग लिखी नपप ते
तन वीति दिस से नतर पॅस ते तनवि
सनन दनत वीति लिखनि ते सतुरगुस

[illegible]
[illegible]
[illegible]
[illegible]
[illegible]
[illegible]
[illegible]
[illegible] ॥

[illegible]
[illegible]
[illegible]
[illegible]
[illegible]
[illegible]
[illegible]


[illegible]
[illegible]
[illegible]
[illegible]
[illegible]
[illegible]
[illegible]
[illegible] ॥

[illegible]
[illegible] ॥

[illegible]
[illegible]
[illegible] ॥ [illegible]
[illegible]
[illegible]


ਤੋ ਸਮਤ੍ਰ ਗੁਣਿਤ ਵਰਗ ਵਿਚ ਘਟਾਉ ਜੋ ਸ਼ੇ
ਸ਼ ਰਹੇ ਤਿਸ ਦਾ ਮੂਲ ਕੂਸਾ ਕਰਣ ਹੋਗ॥
ਜਾਂ ਸਮਤ੍ਰਭੁਜ ਵਿਚ ਲਮਕ ਕਰਣ ਹੋਏ·
ਤੋ ਤਿਸਾਂ ਦੋਹਾਂ ਕਰਣਾਂ ਕਿ ਘਾਤ ਦਾ ਅਰਧ
ਕਰੇ ਸੋ ਜੋ ਅੰਕ ਹੋਵੇ ਸੋਈ ਖੇਤ੍ਰ ਫਲ ਹੋਗ
ਹੈ॥ ਉਦਾਹਰਣ

ਜਿਸ ਸਮਤ੍ਰਭੁਜ ਖੇਤ੍ਰ ਦਾ ਇਕ ਇਕ ਭੁਜ ਪੰ
ਜੀ ਪੰਜੀ ਹੈ ਤਿਸਦਾ ਕਰਣ ਕੇਹ ਖੇਤ੍ਰ ਫਲ
ਦਾ ਹੈ॥




ਇਕ ਕਰਣ ਕਰੇ
ਦੂਜੀ ਇਕ ਕਰੇ
ਇਸ਼ਟ ਲਮਬ ੩੦ ਕੀ ਇਸ ਦਾ ਵਰਗ ਕੀਤਾ
੯੦੦ ਇਸ ਕੀ ਭੁਜ ੨੫ ਕਾ ਵਰਗ ੬੨੫ ਸੋ
ਗੁਣੇ ੨੫੦੦ ਵਿਚ ਘਟਾਯਾ ਤੋ ਰਹੇ ੧੬੦੦
ਇਸ ਦਾ ਮੂਲ ੪੦ ਦੂਜਾ ਕਰਣ ਹੋਯਾ

[illegible]




[illegible]


ਜਿਸ ਸਮ ਚਤੁਰਭੁਜ ਕੇ ਸਾਰੇ ਭੁਜ ਆਪਸ ਮੇਂ ਤੁ
ਲ੍ਯ ਹੋਂ ਔਰ ਕਰਣ ਤੁਲ੍ਯ ਹੋਂ ਤਿਸਕਾ ਖੇਤ੍ਰਫਲ
ਸਮ ਹੋਤਾ ਜਿਸ ਆਯਤ ਖੇਤ੍ਰ ਕੀ ਲੰਬਾਈ ਕਮ
ਹੋ ਔਰ ਚੌੜਾਈ ਅਧਿਕ ਹੋ ਔਰ ਕਰਣ ਦੋਨੋਂ ਤੁਲ੍ਯ
ਹੋਂ ਤਿਸਕਾ ਭੀ ਯਹ ਫਲ ਜਾਨੀਏ॥



ਉਦਾਹਰਣ ਭੁਜ ੨੫ ਕੋਟਿ
੨੫ ਇਨਕਾ ਵਰਗਯੋ
ਗ ਹੂਆ ੧੨੫੦ ਪੰਤੁ ਕ
ਰਣ ਵਰਗ ਹੂਆ ਸੂਲ ਕਰਣ ਵਰਗੀ ਯ
ਤੇ ਹੀ ਹੂਆ ੧੨੫੦ ਇਨਕਾ ਮੂਲ ਨਹੀਂ ਮਿਲਤਾ
ਇਸ ਵਾਸਤੇ ਪੰਤੁਕਰਣੀ ਹੈ ਔਰ ਇਸ ਸਮਚਤੁਰਭੁਜ
ਖੇਤ੍ਰ ਵਿਚ ਕਰਣ ਤੁਲ੍ਯ ਹੈਂ ਇਸ ਵਾਸਤੇ ਭੁਜ
੨੫ ਕੋਟਿ ੨੫ ਕਾ ਘਾਤ ੬੨੫ ਪੰਤੀ ਖੇਤ੍ਰ ਫ
ਲ ਹੂਆ॥ ਆਯਤ ਖੇਤ੍ਰ ਕਾ ਨ੍ਯਾਸ॥




ਤ੍ਰੈ ਤ੍ਰਿਕਸ ਖੇਤ੍ਰ ਫਲ ਕਹੋ ॥ ਉਦਾਹਰ



ੳਤ੍ਰਥੇ ਮੁਖ ੧੧ ਭੂਮਿ ੨੨
ਓਸੈਂਆਂ ਪੈਗ ੧੩ ਓਲਾ
ਸ੍ਰਧ ੧੩ ਲੰਬ ੧੨ ਕ
ਤੋ ਗੁਣਾਏ ਤਾਂ ਹੋਏ ੧੬੮ ਏਹੁ ਖੇਤ੍ਰ ਫਲ ਹੈ
ਸਾਂ ਪਾਤਿਸ਼ ਸਮਾਚਾਰੋਂ ਕੀ ਰੀਤਿ ਕਰੇ ਸਭੁ ਭੁ
ਜਾਂ ਕੇ ਪੈਗ ਕਰੀਕੇ ਪਿਤਨੀ ਰੀਤਿ ਕਰੇ ਉਸੇਂ ਸ
ਮੇਂ ਭੁਜਾਂ ਕੇ ਘਾਤ ਕਾ ਮੂਲ ਲਿਆ ਤਾਂ ਸਮੂ
ਲ ਫਲ ਮਿਲਾ ੨੫੦ ਪਾਂਤੁ ਏਹੁ ਠੀਕ ਨਹੀ
ਤੇ ਏਹੁ ਗਲ ਪਾਤਿਸ਼ ਲਿਖੀ ਜਾਏਗੀ ॥ ਹੋਰ
ਓਥੇ ਵੀਰਾਨ ਖੇਤ੍ਰ ਕਾ ਫਲ ਪ੍ਰਥਕੁ ਪ੍ਰਥਕੁ ਤੋੜਿ
ਕਰ ਕਰੀਕੇ ਉਸੇਂ ਕਾ ਫਲ ਪ੍ਰਥਕੁ ਪ੍ਰਥਕੁ ਲਏ
ਓ ਕਰੀ ਪੈਗ ਕੀਤਾ ਤਾਂ ਪੂਰਣ ਫਲ ਕੇ ਤੁਲਯ
ਫਲ ਹੋਇਆ ੧੬੮ ਓਨ ਦਾਨਾਤੇ ਏਹੁ ਫਲ ਠੀਕ
ਤੇ ਹੋਰ ਸਮੂਲ ਫਲ ਕਿਸ ਕਾਮ ਆਂਵਦਾ ਪੈਸਾਤੇ

ਤਸ ਤੀਂ ਭੁਜੇ ਖੇਤ੍ਰ ਫੀਤ ਤਾਂ ਨ੍ਯਾਸ॥




ਪਹਿਲੇ ਤ੍ਰਿਭੁਜ ਵਿਖੇ ਜੋ ਭੁਜ ੫ ਕੋਟਿ ੧੨
ਛੇਤ੍ਰ ਫਲ ੩੦ ਦੂਸਰੇ ਚਤੁਰਭੁਜ ਦੀ ਭੁਜ ੬ ਕੋਟਿ
੧੨ ਛੇਤ੍ਰ ਫਲ ੧੨ ਤੀਸਰੇ ਤ੍ਰਿਭੁਜ ਦੀ ਭੁਜ ੧੨
ਕੋਟਿ ੧੨ ਫਲ ੯੬ ਏਹਾਂ ਤੀਨਾਂ ਛੇਤ੍ਰਾਂ ਦੇ ਫਲਾਂ ੩੦
੭੨।੯੬ ਦਾ ਜੋਗ ਕੀਤਾਂ ਤੇ ਹੋਯਾ ੧੯੮ ਸੋ
ਪਹਿਲੇ ਛੇਤ੍ਰ ਫਲ ਦੇ ਤੁਲ੍ਯ ਹੋਯਾ॥

ਉਦਾਹਰਣ

ਜਿਸ ਛੇਤ੍ਰ ਦਾ ਮੁਖ ਏਕ ਭੁਜਾ ਪੰਜ ਤਰ
ਏਕ ਭੁਜਾ ਸਤਾਰਾਂ ਹੋਰ ਦੂਜੀ ਭੁਜਾ ਸਾਠ ਹੈ
ਤਿਸ ਛੇਤ੍ਰ ਦਾ ਫਲ ਹੋਰ ਲੰਬ
ਦਸਾਂ ਜੀ॥ ਨ੍ਯਾਸ




ਨੁਸਖਾ ੫। ਭੁਜ ੭੫ ਭੁਜ ੪੦। ੬੮ ਕਰਣ ਦੇ
ਵਿਚਲ ਹੋਣ ਤੇ ਜੇਕਰ ਵਿਚਲ ਹੋਵਾਂ ਤੇ ਓਹ ਤਾਂ
ਜੇਕਰ ਵਿਚਲ ਹੋਵੇ ਤਾਂ ਕਰਣ ਦੀ ਵਿਚਲ ਹੋਵਾਂ
ਤੇ ਸਮਾਂਤਰ ਕਰਣ ਜਾਣੋ ਤੇ ਜੇਕਰ ਜਾਣਾ
ਜਾਂਦਾ ਤੇ ਹੋਰ ਜੇਕਰ ਸਮਾਨ ਹੋਵੇ ਤਾਂ ਕਰਣ ਸਮਾ
ਨ ਹੋਣ ਸ਼ਕਲਾਂ ਤੇ ਜੇਕਰ ਦਾ ਕਰਣ ਵਿਚਲ ਤੇ
ਦੇ ਤਾਂ ਓਨ ਵਿਚਲ ਹੋਵਾਂ ਤੇ ਹੋਰ ਸਮਾਨ ਭੁਜ
ਸੋਏ ਵੇਲਾ ਵਿਚ ਦੋ ਥੇ ਓਤ ਓਨ ਸਮਾਂਤ
ਤ ਹੋਵਾਂ ਤੇ ਓਹ ਕਰਣ ਥੇ ਜੇਕਰ ਦੀ ਸਮਾਂਤ
ਤ ਹੋਵਾਂ ਤੇ ਕਰਣ ਸਮਾਂਤਰ ਹੋਣ ਥੇ ਓਹ
ਓਤ ਸੇ ਸਮੇਲ ਚਤੁਰਭੁਜ ਹੋਸੇ ਤੇਤ ਜਾਣ॥




ਚਤੁਰਭੁਜ ਵਿਖੇ ਜੇਕਰ ਜਾਣਤ ਸੀ ਜਾਣ
ਲਿਖਦੇ ਹਾਂ॥

ਸਮਤ੍ਰਿਭੁਜ ਵਿਖੇ ਲੰਬ ਲਯੌਂਣਾ ਹੋਵੇ ਤਾਂ ਜਿਸ
ਕੋਣੋਂ ਥੋਂ ਲੰਬ ਪਾਉਣਾ ਹੋਵੇ ਉਸ ਕੋਣੋਂ ਥੋਂ ਲੈ
ਕਰੀ ਸਨਮੁਖ ਕੋਣ ਤਕ ੭ਅੰਟ ਰੇਖਾ ਦਾ
ਪਰਮਾਣ ਕਲਪਨਾ ਕਰੀ ਲੈਣਾ ਚਾਹੀਯੇ ਤ
ਨ ਰੇਖਾ ਥੋਂ ਦੋਨੋਂ ਤ੍ਰਿਭੁਜ ਤਈ ਬਣੀ ਜਾਂ
ਦਾ ਇਕ ਬਾਜੂ ਉਸ ਰੇਖਾ ਦਾ ਅਧ ਜਤਤਰ
ਕਲਪਨਾ ਕੀਤਾ ਤਾਂ ਸਮਤ੍ਰਿਭੁਜ ਵਿਚ ਜੋ ਤ੍ਰਿ
ਭੁਜ ਹੋਏ ਉਨ੍ਹਾਂ ਵਿਚ ਇਕ ਤ੍ਰਿਭੁਜ ਦਾ ਵਰਗ
ਫਲ ਪਤਾ ਹੈ



ਇਸ ਤ੍ਰਿਭੁਜ ਵਿਚ ਭੁਜ
੬੮ ਭੁਜ ੭੫ ਪਤਾ ਕੋਟਿ
ਲੈਣੀ ਹੈ ਤਕ ੭ਅੰਟ ੭੭ ਰੇਖਾ ਦੂਜਾ ਭੁਜ
ਹੈ ੭੭ ਇਸ ਦਾ ਕੋਟਿਲੀ ਗੀਤ ਥੋਂ ਸੰਕੀ
ਤ੍ਰਿਭੁਜ ਵਿਚ ਲੰਬ ਲਯੌਂਣਾ ਦਾ ਜਾਣ ਲੀਆ ਜਾ
ਯੇ ਹੈ ਉਸ ਦਾ ਲੰਬਾਈ ਮਿਲੀ $\frac{੪੪੪}{੫}$ $\frac{੩੩੧}{੫}$

[illegible]



[illegible]


ਤੇ ਦਸ਼ਾਂ ਸੇ ਸਿਤਰ ਸੇ ਮੂਲ ਖ਼ੁਸ਼ ਓਸਨੂੰ
ਭੁਜਿ ੭੫ ਵਿਚ ਘਟਾਯਾ ਤੋ ਸ਼ੇਸ਼ ਮੂਲ ਸੋ
ਵਧ ਹੋਈ ਰਹੀ ਓਸ ਤੇ ਦਸ਼ਾਂ ਵਿਚ ਜੋੜ
੧੦੮ ਦਸ਼ਾਂ ਸੈਂਕੜੀ ਕਰੀ ਮੂਲ ਵਿਚ ਜੋੜਯਾ ਤੋਂ
੭੫ ਧੰਤ ਕਰਣਾ ਹੋਵਸੀ ॥

ਅਥ ਸੂਰਜ ਕਰਣ ਜੋੜ ਤਰੀ ਕੀ
ਰੀਤਿ ਲਿਖ ਤੇ ਹੈਂ ॥

ਸਪਤਮਾਧਿਕਾਰ ਵਿਚ ਸੂਰਜ ਕਰਣ ਸੇ ਪਰਮਾਣ ਹੈ
ਦ ਤੋ ਓਹ ਕਰਣ ਸਦਾਯ ਸਮਾਨ ਰਹਿੰਦਾ
ਹੈ ਜੇ ਸ਼ੁਧ ਹੋਵੇ ਤੋ ਓਸਦਾ ਪਰਮਾਣ ਜਾਣਾ ਹੈ
ਤਾ ਕਰਣ ਕਰੇ ਸਪਤਮਾਧਿ ਸੇ ਹੈ ਵਿਚੋਂ ਹੈ
ਹੈ ਸਾਧਾਰਣ ਸੇ ਵਿਸ਼ੁਧ ਕਰਕੇ ਹੈ ਤਾਂ ਸੇ
ਤੋਂ ਵਿਸ਼ੁਧਾਂ ਕੀ ਭੁਜਿ ਕਰਣ ਹੈ ਤਰਕੀ ਭੁ
ਜਿ ਪਰਮੀ ਕਰੀ ਹੋਰ ਭੁਜਾਂ ਕੀ ਭੁਜਾ ਪਰਮੀ
ਕਰੀ ਜੈਸੇ ਪਾਸਯਾਂ ਤੇ ਸਦਾਯ ਹੋਰ ਜੋੜ ਦੇ


ਜ ਕੰਨ ਤ੍ਰੀ ਜੋੜ ਮਿਛਲ ਕੇ ਉਨ੍ਹ ਅਧ ਸੀ ਕ
ਦਧ ਕਾ ਅੰਤਰ ਕਰੈ ਤਿਨਕਾ ਵਰਗ ਲੰਬ ਕੇ
ਘੇਗ ਕੇ ਵਰਗ ਵਿਚ ਜੋੜੈ ਜੋ ਅੰਕ ਹੋਵੈ ਤ
ਸ ਕਾ ਮੂਲ ਵਿਖੈ ਦੂਸਰਾ ਕਰਣ ਹੋਗਾ ॥

ਨ੍ਯਾਸ



ਇਥੇ ਇਕ ਵਿਸ਼ਮ ਕੇ ਭੁਜ ੬੮।੭੫ ਹੈਂ ਤੁਲ ੭੭। ਪਹਿਲਾ ਕਿ
ਰਣ ਅੰਤਰ੍ਯ ਜਿਸੀ ੪੫। ੩੨ ਲੰਬ ੬੦ ਕੀ =
ਮੁਖ ਵਿਸ਼ਮ ਕੇ ਭੁਜ ੫੧।੪ ਤੁਲ ੭੭ ਇਸ =
ਕੀ ਅੰਤਰ੍ਯ ੩੨।੪੫ ਲੰਬ ੨੪ ॥
ਲੰਬ ਹੋਰ ਅੰਤਰ੍ਯ ਮਿਲਾਕੇ ਜੋੜ ਕੇ ਦੂਸਰਾ ਕ

ਨ੍ਯਾਸ



ਇਥੇ ਜੋੜ ਲੰਬਾਂ ਕੀ
ਇਕ ਵਿਸ਼ਾ ਕੀ
ਅੰਤਰ੍ਯ ੪੫।੩੨
ਇਨਾਂ ਕਾ ਅੰਤਰ ੧੩

[illegible]
[illegible]
[illegible]
[illegible]
[illegible]
[illegible]
[illegible]
[illegible]
[illegible]
[illegible]
[illegible]
[illegible]
[illegible]
[illegible]
[illegible]

[illegible]

[illegible]

[illegible]

[illegible]

[illegible]

[illegible]

[illegible]

[illegible]

[illegible]

[illegible]

[illegible]

[illegible]


[illegible]

[illegible]

[illegible]

ਜਿਵੇਂ ਭੁਜ ਤਨ ਦਾ ਮੂਲ ਕਰਨਾ ਭੁਜ ਪਾਰਤੁ ਓ
ਤਨਾਂ ਕਰਨਾ ਕਲਪਣਾਂ ਕਰਕੇ ਥੇ ਤ੍ਰਿਭੁਜ ਤੋਂ ਓ
ਸੰਗ ਤੋਂਰ ਓਨ ਥੇ ਵਿਖਮ ਕੁਠ ਕਲਪਣਾਂ ਕਰਿ
ਕੇ ਚਤੁਰਭੁਜ ਦਜਾਂ ਦਾ ਰੇਗਾ ਕਿਕਿ ਜੋੜਿਲੇ ਸੈ
ਵਿਸਮ ਚਤੁਰਭੁਜ ਹੋਤ ਕਹੀ ਜਾਂਦੇ ਹੈ ਤਨ ਥੇ
ਦਾਂਏ ਭੁਜ ਦੇ ਅਗਾਥੇ ਜਡਿਨਾ ਭੁਜ ਦੇ ਮੂਲ
ਤਕ ਜੋਕਨਾ ਹੈ ਤਨਥੇ ਦਜਾਂ ਵਿਤੜੇ ਤੁਕਾਰ ਕ
ਨਾਂ ਤੋਂਰ ਤਨਥੇ ਭੁਜਾਂ ਵਿਤੜੇ ਤੁਕਰ ਕਰਨ ॥

ਨ੍ਯਾਸ




ਵਿਤੜੇ ਕਿਨ ਕਰਨਾ।
ਦੀ ਕਲਪਣਾ ਕਰਨ ਤੋਂ ਦ
ਤਨਦੇ ਜੋੜਾਂ ਪਾਸਯਾਂ ਜੇ
ਜੋ ਦੇ ਦੇ ਭੁਜ ਹੈ ਤਨਾਂ ਦਾ ਯੋਗ ਕਰੀਕੇ ਕਿ
ਅੰਕ ਗਣਿਤ ਜੋਕਨਾਂ ਓਕ ਪਾਸੇ ਦੇ ਭੁਜ ਖੰਡ ਹੈ
ਨ ੬੮।੭੫ ਓਨ੍ਹਾਂ ਦਾ ਜੋੜ ੧੪੩ ਤੋਂਰ ਦੂਜੇ
ਪਾਸੇ ਦੇ ਭੁਜ ਖੰਡ ਹੈ ੫੧।੪੦ ਓਨ੍ਹਾਂ ਦਾ ਯੋਗ


ਸ। ਉਤ੍ਤੁ ਸੈਦ੍ਧ ਯੋਗ ਖਿਤ। ਸੋ ਫਿਸ ਕ੍ਵਟ ਧੈ
ਗ ਸ। ਤ੍ਰੈ ਉਨ੍ਧੈ ਭੁਕ੍ਰੇ ਘਟ ਵਾਰ੍ਹਾਂ ਤੋਂ ਸਤ੍ਰਭੁ
ਨ ਕ ਟ੍ਰਦਗੂਪ ਵਸ਼ੀ ਰੁਤਿਗ ਨੋ ਉਤ੍ਰਾਂ ਸ। ਕ੍ਵ
ਰੋ ਤੋਂ ਤ੍ਰਿਭੁਜ ਤੁਿਃ ਸੰਗ ਖਿਨ ਟਾਕੇ ਨੋ ਕੋਧਿ
ਸੈਂ ਭੁਜ ਖਿਕ੍ਵ ਧੋ ਕ੍ਵਰ ਖਿਸ ਮਿਸ਼ੀ ਸੰਗੇ
ਗ ॥ ਤੋਂ ਧਨਾ ਟ੍ਰਦਗੂਪ ਤੁਗ ॥
ਤੁਰ ਉਨੇ ਕਰ ਸ਼ੀਸ੍ਰ



ਰ ਖਿਤ੍ਰੇ ਤਕ੍ਵ ਕਰ੍ਰਾਂ ੬੮
ਸ਼ਿਨਧੈ ਸਤ੍ਰਭੁਜ ਕਂ
ਟ੍ਰਦਗੂਪ ਰਤੀ ਦਿਗਸ਼ਿ ਤਾਂ ਉਕ੍ਵਧੋ ਉਸਟ ਕਰ
ਧਿ ਕੂਸ੍ਵ ਨੋ ਕਰ ਤ੍ਰੈ ਤਫਸ਼ਿ ਸੈਂਸ਼ ਜਾਨ
ਧਂ ਸ਼ਿਯਂ ਨੋ ਭੁਜਂ ਤ੍ਰੈ ਉਸਟ ਕਰ
'ਰ ਪਾਕਿਸ਼ਿ ਭੁਜ
੬੮।੫੧। ਉਕ੍ਰਂ ਕਂ ਯਗ
।।੫ ਕੂਸ੍ਵਂ ਜਾਨਿ ਸ਼ਿ ਭੁਜ ਉਤ੍ਰਂ ਕਂ




𑆨𑆼𑆓 𑇑𑇑𑇕 𑆅𑆁 𑆨𑆼𑆢𑆁 𑆨𑆼𑆓𑆳 𑆮𑆴𑆱 𑇑𑇑𑇕।𑇑𑇑𑇕
𑆨𑆼𑆢 𑆨𑆼𑆓 𑇑𑇑𑇕 𑆠𑆷 𑆅𑆮𑆼 𑆨𑆷𑆩𑆴 𑆩𑆼 𑆠𑆼𑆫 𑆑𑆴
𑆠𑆴𑆤𑆼 𑆨𑆶𑆘𑆁𑆑 𑆨𑆼𑆓 𑆠𑆷 𑆠𑆶𑆤𑆼 𑆨𑆷𑆩𑆴 𑆥𑆫 𑆱𑆴𑆫
𑆑𑆼 𑆠𑆼𑆫 𑆱𑆼𑆩 𑆨𑆶𑆘𑆁 𑆑𑆼 𑆨𑆶𑆘 𑆩𑆳𑆤𑆵 𑆑𑆫𑆵
𑆠𑆴𑆨𑆶𑆘 𑆑 𑆤𑆢𑆷𑆥𑆢 ~ 𑆅 𑆱𑆥 𑆠𑆼 𑆠𑆼𑆤
॥ 𑆅𑆤 𑆢𑆷𑆢 𑆮𑆴𑆱 𑆩𑆠𑆳𑆤𑆵
𑆓𑆵𑆠𑆴 𑆑𑆫𑆼 𑆬𑆁𑆢𑆥 𑆩𑆴𑆤𑆵



$\frac{𑇗𑇖𑇒𑇔}{𑇑𑇑𑇕}$ $\frac{𑇑𑇕𑇖𑇐𑇑}{𑇑𑇑𑇕}$

𑆢𑆷𑆘𑆵 𑆨𑆶𑆘𑆳 𑆑𑆼 𑆥𑆫𑆼 𑆑𑆵 𑆢𑆷𑆘𑆵 𑆬𑆁𑆢𑆥 𑆠𑆷
𑆠𑆼𑆫 𑆨𑆼𑆢 𑆨𑆶𑆘𑆑𑆵 𑆨𑆼𑆢𑆵 𑆬𑆢𑆥 𑆠𑆷 𑆬𑆥
𑆩𑆵 𑆬𑆥𑆩𑆵 𑆬𑆢𑆥 𑆠𑆼𑆫 𑆨𑆶𑆘𑆳 𑆬𑆁
𑆠𑆫 𑆑𑆵𑆘 𑆑𑆁 𑆠𑆼𑆫 $\frac{𑇓𑇐𑇒𑇗𑇐𑇒𑇔}{𑇑𑇓𑇒𑇒𑇕}$ 𑆅𑆤𑆑 𑆤𑆷
𑆤 𑆨𑆼𑆢 𑆠𑆷 𑆥𑆁𑆢𑆷 𑆅𑆤𑆑 𑆵
𑆑 𑆤𑆷𑆤𑆢𑆵 𑆩𑆴𑆤𑆑 𑆅𑆤 𑆢𑆤𑆠𑆼 𑆑𑆫𑆩𑆵

ਗਤ ਹੈ ਇਹ ਦਸਤੇ ਜੋਦ ਦਰਗ ਰਡ ਮੈਸੰ
ਖਸਥੰ ਜੋਦ ਮ ਖਰਅ ਤੁਲਧ ਹੈਸ ਤਸ
ਮ ਸਦਨੂਖ ਧਤ ਹੈ॥



ਜੋਦ ਦਰਗ ੩੦੨੭੦੨੪/੧੩੨੨੩

ਇਹ ਖਸੋ ਮੀ ਸਦਧ ਹੋਰ
ਭੂਜਿਗਤ ਸੈ ਭੁਜ ਹੈ ਤਸੰ ਮ ਸਤਰ ਕੀਤਤੇ
ਹੋਥ ੧੦੦੧/੧੧੫ ਧਤ ਮੈਸੰ ਖਸਥੰ ਮ ਤੁਲਧ
ਜਿਸ ਮ ਹੈ ਇਸਮ ਦਰਗ ਕੀਤਾ ਤਾਂ ਹੈ
ਥ ੧੦੦੨੦੦੧/੧੩੨੨੫ ਇਹ ਦਿਸ ਜੋਦ ਮ ਦਰਗ
ਸੈਤ ਧਾਤੇ ੩੦੨੭੦੨੪/੧੩੨੨੫ ਹੋਥ
੪੦੨੯੦੨੫/੧੩੨੨੫ ਇਸਮ ਜੂਸ ਮੂਸ ਕਰਾ ਹੈ
ਮ ਜੂਸ ਸਖਸਟ ਰਡੀ ਜਿਸਮ ਇਹ ਦਤੇ
ਕਰਸੀ ਗਤ ਕਰਾ ਹੈ॥

ਇਸਕਾ ਅੰਤਰ ਮੂਲ ਕਢੀ ਤੋਇ ਰੀਤਿ ਕਰੋ ਇਤਨਾ
ਦਸ਼ਤੇ ਜੋੜ ੧੩੨੨੫ ਸੰਸ਼ਾ ੪੦੨੯.੩੫ ਸੋ ਘਾਤ
ਕੀਤਾ ਤਾਂ ਹੋਏ ੫੩੨੮੩੮੫੫੬੨੫ ਇਸਕੀ
ਇਸ਼ਟ ੧੦੦ ਕੇ ਵਰਗ ੧੦੦੦੦ ਕਰੇ ਗੁਣਾਯ
ਤਾਂ ਹੋਏ ੫੩੨੮੩੮੫੫੬੨੫੦੦੦੦ ਇਸਕਾ
ਮੂਲ ਲਯਾ ਤਾਂ ਮਿਲਾ ੨੩੦੮੩੨੯੬ ਇਸ ਕਿਸ
ਗੁਣਕ ੧੦੦੦੦ ਕੇ ਮੂਲ ੧੦੦ ਤੌਰ ਤਰ
੧੩੨੨੫ ਕੇ ਘਾਤ ੧੩੨੨੫੦੦ ਸੋ ਭਾ-
ਗ ਕੀਤਾ ਤਾਂ ਮਿਲਾ ੧੭ ੬੦੦੭੯੬
ਚਤੁਰਾਂਸ਼ ਕੇ ਪਾਨਸ ੧੩੨੨੫੦੦
ਮਰਯਾਦਾ ਹੋਇਆ ॥ ਇਸੀ ਵਜ਼ ਕਰਣ
ਕਰੇ ਤਾਂ ਕਰਣ ਸੋ ਨਵਾਂਸ਼ ਕਿਯਾ ਜਾਯ
ਇਤਨ ਕਰੇ ਥੋ ਕਿਤਨਾ ਹੋਸੁ ਤੋ ਅਤਿ ਸੂਖ
ਕਰਣ ਕਰਨੁ ਹੋਵੇ ਤਾਂ ਇਸੀ ਜੁਗ ਵਜ਼
ਕਲਪਨ ਕਰੈ ਹੋਰ ਇਸ ਕਰਣ ਕੀ ਵਜ਼

वर्षे की रीति त्रिण लिखी जाय उस
दूसरा वर्षे करा हुवे तो १। वैसे त्रिण
भेजा हुवा पड़ै॥ इसी तरह वर्षे
की कलगई की संख्या जाहिये॥
अथ विंशोत्तरी सत्तवत्र [illegible] का हल [illegible]
दे की रीति॥ विंशोत्तरी सत्तवत्र विंश व
रा के [illegible] पाचवें [illegible] त्रिणक वे
उस [illegible] का [illegible] रीति करे [illegible]
[illegible] [illegible] की [illegible] है तो विंशोत्तरी
सत्तवत्रका [illegible] [illegible] होगा॥
[illegible] पढ़ते विंशोत्तरी सत्तवत्र विंश
वर्ष ८८ [illegible] गीते का वे ८८
विंश वर्ष का [illegible] पाचवें का त्रि
त्रिणका का [illegible] [illegible] रीति करे [illegible]
१२४।२३१० [illegible] का पैग गीते तो

𑆠𑆼𑆪 𑆮𑆫𑆠𑆮 𑆥𑆠 𑆤𑆼𑆪𑆷𑆫𑆳𑆀 𑆱𑆠𑆶𑆫𑆘𑆶𑆩𑇂 𑆩
𑆠𑆶𑆤 𑆠𑆼𑆤 𑇆


𑆤𑆣 𑆤𑆳𑆮 𑆤𑆁𑆢 𑆱𑆠𑆶𑆫𑆘𑆶𑆱 𑆠𑆼𑆫
𑆮𑆴𑆱 𑆤𑆢𑆳𑆥 𑆩𑆴𑆫 𑆱𑆳𑆫𑆼𑆩𑆵𑆫𑆵𑆠𑆴

𑆪𑆼 𑆤𑆳 𑆤𑆁𑆢 𑆮𑆴𑆰𑆪 𑆱𑆠𑆶𑆫𑆘𑆶𑆱 𑆠𑆼𑆫 𑆠𑆷
𑆠𑆤𑆩 𑆓𑆶𑆟𑆴 𑆑𑆵 𑆘𑆶𑆤 𑆮𑆴𑆱 𑆥𑆢𑆳𑆤𑆼 𑆪𑆼 𑆯𑆳
𑆱 𑆢𑆱 𑆠𑆤𑆑𑆼 𑆘𑆶𑆤 𑆓𑆢𑆼 𑆠𑆼𑆫 𑆩𑆼𑆁𑆓 𑆘𑆶-
𑆤𑆁 𑆑𑆵 𑆘𑆶𑆱 𑆓𑆢𑆫𑆳𑆀 𑆃𑆤 𑆫𑆵𑆠𑆴 𑆑𑆫𑆼 𑆮𑆴-
𑆘𑆶𑆱 𑆢𑆳𑆀𑆃 𑆑𑆼 𑆥𑆷𑆫𑆢𑆼𑆑𑆫𑆠𑆫𑆵𑆠𑆴 𑆑𑆫𑆼 𑆤𑆼𑆢
𑆢𑆳𑆀𑆱 𑆤𑆼𑆠 𑆤𑆳 𑆤𑆁𑆢 𑆩 𑆥𑆳𑆪𑆳𑆀 𑆠𑆼𑆓 𑇆
𑆠𑆼𑆫 𑆪𑆼 𑆤𑆢𑆳𑆥 𑆤𑆴𑆤𑆵 𑆠𑆷 𑆠𑆤𑆁 𑆮𑆴𑆱 𑆥𑆫
𑆥𑆫 𑆓𑆵 𑆘𑆶𑆤 𑆮𑆴𑆱 𑆥𑆢𑆳𑆃 𑆑𑆼 𑆪𑆼 𑆯𑆳𑆱
𑆢𑆱 𑆠𑆤𑆩 𑆢𑆫𑆓 𑆮𑆴𑆱 𑆤𑆼𑆠𑆤 𑆪𑆼 𑆤𑆼𑆫 𑆠𑆼𑆢
𑆠𑆤𑆩 𑆤𑆷𑆤 𑆑𑆫𑆳𑆀 𑆠𑆼𑆩 𑆠𑆷 𑇆
𑆠𑆼𑆫 𑆮𑆴𑆰𑆪 𑆱𑆠𑆶𑆫𑆘𑆶𑆱 𑆮𑆴𑆱 𑆠𑆥𑆼𑆠𑆵 𑆤𑆳-

[illegible] [illegible] [illegible] ॥


[illegible]:—

[illegible] [illegible] [illegible] [illegible] [illegible] [illegible] [illegible] [illegible] [illegible] ॥




ਪਤਿਤ ੬੩ ਖਣਿ
ਵੀ ਮਿਣਤੀ
ਕਰੀ ਪੂਰਵੋਕਤ
ਰੀਤਿ ਕਰਕੇ ਲੰਬ
ਖਣਿ ਜਾਣੇ ਤਾਂ ਹੋਯਾ ੫੬ ਹੋਰ ਲੰਬ ੫੬
ਕੀ ਜਗਾ ੩੨ ਖਣਿ ਕਲਪਨਾ ਕੀਤਾ ਤਾਂ ਪੂ
ਰਵ ਰੀਤਿ ਕਰਕੇ ਲੰਬ ਖਣਿ ਕੇ ਵਰਗ ਲੰਬ
ਕੇ ਘੰਟਾ ਜਾਣੇ ੬੨੧। ੨੭੦੦ ਇਸਕੇ
ਮੂਲ ਨਹੀਂ ਮਿਲਦਾ ਇਸ ਵਾਸਤੇ ਕਰਣੀਗ
ਤ ਖਣਿ ਰਹਿਯਾ ਪਰੰਤੁ ਇਸ ਘੰਟਾ ਕੇ
ਥੋੜਾ ਜੇਹੀ ਕਰਕੇ ਜਾਂਦੇ ਮੂਲ ਕੇ ਜਾਣ
ਤਾਂ ਪਤਿਤ ਘੰਟਾ ਕੇ ਮੂਲ ੨੪ ੩੩/੨੫ ਲੰਬ
ਘੰਟਾ ੨੭੦੦ ਕੇ ਮੂਲ ੫੧ ੨੪/੨੫ ਇਸ
ਦੋਹਾਂ ਕੇ ਜੋਗ ਕੀਤਾ ਤਾਂ ਹੋਯਾ
੭੬ ੩੩/੨੫ ਯਤ ਲੰਬ ਖਣਿਕੇ ਪਾਸੇ

ਜੇ ਕੋਣਾਂ ਕੋਣ ਭੁਜ ਪੂਰਵੋਕਤ ਪ੍ਰਮਾਣਿਕ
ਹੋਣ ਤਨਜ਼ ਨਿਕਾਲਣ ਪੜਤੇ ॥




ਕੋਣ ਜਗਾ ਉਨ ਭੁਜ ਦੀ ਨਿਆਂਵ ਦੇਣਾ,
ਕਿਉਂ ਤੋਂ ਤਨਜ਼ ਤਪਾਵ ॥
ਉਥੇ ਮੁਖ ੨੫ ਦੀ ਭੂਮਿ ੬੦ ਕਿਸ ਥੇ
ਲਂਬ ਤੋਂ ਛੋਸ ਦਸੇ ੩੫ ਉਸ ਦੀ ਭੂਮਿ
ਅਤਰਥ ਕੋਣ ਭੁਜਾਂ ਦੀ ਭੁਜ ਅਤੇ ਦ-
ਦੀ ਛੀਕ ਜ ਨਿਕਾਲ ਕੋਣਾ ॥

ਨਯਾਸ



ਅਤਕੀ ਰੀਤਿ ਕਰਕੇ
ਲਂਬ ਕੋ੬ ੩/੫ ੧੭੨/੫
ਨਿਆਯੀ ਨਿਆਯੀ

ਅਵਧ ਹੋਰ ਭੁਜੰ ਕੇ ਵਰਗੋਂ ਕਾ ਅੰਤਰ
ਕੀਤਾ ਤੋ ਲੰਬ ਵਰਗ ਹੋਯਾ ੩੮੦੧੬/੨੫
ਇਸਕਾ ਸ਼ੁਧ ਮੂਲ ਨਹੀਂ ਕਿ
ਤਾਂ ਪਰੰਤੂ ਆਸੰਨ ਮੂਲ ਲੀਆ ਤੋ ਕਿ
ਲੋ ੩੮ ੬੨੨ ਪਰ ਇਸ ਭੂਤੋ ਕਾ ਕਾਮ
ਲੰਬ ਹੋਯਾ॥ ੬੨੫ ਕੋਈ ਅਵਧ ਦੋਵੀ
ਭੁਜ ੬੦ ਇਸ ਪਰਚਾ ਤੋਂ ੨੫
ਗਾਸ ਵਸ ੨੫੭/੫
ਇਸਕਾ ਵਰਗ ੮੮੨੦੧
ਇਸ ਕਿਸ ਲੰਬ ੨੫




ਵਰਗ ੩੮੦੧੬ ਇਨ੍ਹਾਂ ਕਾ ਭੇਦ ੫੦੪੫
ਇਸਕਾ ੨੫ ਆਸੰਨ ਮੂਲ ਮਿਲਾ੭੧ ੨/੨੦
ਪਰ ਕਰਕੇ ਹੋਯਾ॥
ਜੋ ਕੋਈ ਅਵਧ ਕੇ ਪਰ ਕਾ ਲੰਬ ਤੋ
ਤਿਸਕੇ ਗਿਰਦ ਕਰ ਲਗਾ ਸਕਤੇ॥

ਓਹ ਗੀਤ ਕਰੈ ਸੂਤ੍ਰ ਲਾਵਾਂ ੩/੫ ਤੇ ਭੁਜਾ ੬੦
ਵਿਚ ਘਟਾਵਾਂ ਤਾਂ ਸ਼ੇਸ਼ ਰਹੇ ੧੨੮/੫ ਓਹ ਸੋ
ਰਹਗ ਭੇਟ ਨੇਦ ਸੋ ਰਹਗੇ ਜਾ ਧਾਗ ਕਰੀਕੇ ਨੂੰ
ਨ ਲੇਯਾਂ ਤਾਂ ਸੂਯਾ ਕਰਣ ਭੇਯਾ ਬਦ ੧੩/੨੦
ਤਨ ਸੋ ਨਦਸੂਜ ਧਤ ਹੈ॥ ਓਹ ਗੀਤ ਕਰੈ ਵਿ
ਸਮ ਜਾਤੁਰਭੁਜ ਵਿਚ ਰਹਤ ਕਰਣ ਤੇ ਸੋਹੈ
ਹੈ॥

ਜਿਤਨੇਂ ਜਿਤਨੇਂ


ਵਿਸ਼ਮ ਜਾਤ

ਤੁਰਭੁਜ [illegible] ੧੩/੨੦



ਵਿਚ ਦੋਨੋ ਕਰਣਾਂ ਸੋ ਜਾਯਤ ਤਾਂ ਹੈ
ਤਥਾਪਿ ਜਤਿਲ ਜਾਯਾਯ ਲੇਕਰ ਜੇ ਕਿਯਤ
ਕਰਣ ਲਯਾਂ ਹੈ ਤਉਂ ਸੋ ਗੀਤ ਧਤ ਹੈ॥
ਵਿਸ਼ਮ ਜਾਤੁਰਭੁਜ ਵਿਚ ਕਰਣ ਜਬ ਥੈ ਜੇ
ਜੈਜੇ ਵਿਭੁਜ ਤੇ ਸੋ ਭੇਟ ਤਾਂ ਵਿਭੁਜਾਂ ਸੋ ਭੁਜ

[illegible]



[illegible] ੩੫।੨੫ [illegible]

[illegible] ੬੦।੫੨ [illegible] ੩।੨੦


ਓਹ੍ਹਾਂ ਦਾ ਯੋਗ ਕੀਤਾ ਤਾਂ ਹੋਯਾ ੪੦੯੫ ਭ੍ਰੀ ਸੂਰਜ
ਦੇ ਪੈ ਜੈ ਇਕ੍ਰਤ ਕੀ ਭ੍ਰਮਾਂ ੬੦।੩੯ ਦਾ
ਘਾਤ ੨੩੪੦ ਓਹ੍ਹਾਂ ਦਾ ਯੋਗ ਕੀਤਾ ਤਾਂ ਹੋਯਾ
੩੬੪੦ ਪੁਤ ਸੈ ਸੰਖਯਾ ਹੋਯਾ ਓਹ੍ਹਾਂ ਦੀ ਪ੍ਰਥਕ੍
ਨ੍ਯਾਸ ਕੀਤਾ ੪੦੯੫।੩੬੪੦ ਭ੍ਰੀ ਭ੍ਰਮਿ
੬੦ ਤੈਂਗਖ ੨੫ ਦਾ ਘਾਤ ਕੀਤਾ ੧੫੦੦ ਹੋਰ
ਸੈਕ੍ਰਾਂ ਭ੍ਰਮਾਂ ੩੯।੫੨ ਦਾ ਘਾਤ ਕੀਤਾ ਤਾਂ ਹੋ
ਯਾ ੨੦੨੮।੧੫੦੦ ਓਹ੍ਹਾਂ ਦਾ ਯੋਗ ਕੀਤਾ ਤਾਂ
ਹੋਯਾ ੩੫੨੮ ਓਸੀ ਗੁਣਿਤ ਪ੍ਰਥਕ੍ ਨ੍ਯਾਸਿ
ਤ ਸੰਖ੍ਯਾ ਕਰੇ ਪ੍ਰਥਕ੍ ਪ੍ਰਥਕ੍ ਗੁਣਨੇ ਤਾਂ
ਹੋਯਾ ੧੪੪੪੭੧੬੦।੧੨੮੪੧੯੨੦ ਓਹ੍ਹਾਂ ਵਿਚ
ਪ੍ਰਥਕ੍ ਨ੍ਯਾਸਿਤ ਸੂਰਜ ਸੰਖ੍ਯਾ ੩੬੪੦ ਦਾ ਨ
ਗੁਣਿਤ ਗੁਣਿਤ ਸੰਖ੍ਯਾ ੧੪੪੪੭੧੬੦ ਵਿਚ ਭਾਗ
ਲੀਯਾ ਤਾਂ ਲਬਧਿ ਮਿਲੀ ੩੯੬੯ ਹੋਰ ਪ੍ਰਥਕ੍
ਨ੍ਯਾਸਿਤ ਗੁਣਿਤ ਸੰਖ੍ਯਾ ੪੦੯੫ ਦਾ ਸੂਰਜ ਗੁ

𑆪𑆶𑆠 𑆱𑆁𑆮𑆠𑇀 𑇑𑇒𑇘𑇔।𑇕𑇒𑇐 𑆮𑆱 𑆥𑆸𑆓 𑆪𑆶𑆠𑆳𑆁 𑆱
𑆓𑆬 𑇓𑇑𑇒𑇘 𑆇𑆁𑆠𑆳𑆁 𑆪𑆼𑆫𑆳𑆁 𑆱𑆁𑆮𑆠𑆳𑆁 𑇓𑇕𑇘𑇕।𑇓𑇑𑇓𑇘
𑆱 𑆟𑆬 𑆬𑆓𑆪𑆳 𑆠𑆳𑆁 𑆓𑆬 𑇘𑇓 𑆥𑆠 𑆪𑆼𑆫𑆳𑆁 𑆓𑆫𑇀𑆤
𑆱 𑆥𑆫𑆩𑆤 𑆣𑆷𑆩 𑆥𑆫𑆁𑆠𑆶 𑆇𑆳 𑆗𑆶𑆪𑆳 𑆮𑆱
𑆢𑆶𑆫𑆠 𑆱𑆪𑆳𑆤 𑆣𑆷॥

𑆮𑆱𑆤 𑆪𑆠𑆶𑆫𑆥𑆸𑆤 𑆱 𑆓𑆫𑇀𑆤 𑆬𑆓𑆳𑆤 𑆱
𑆤𑆶𑆮 𑆇𑆥𑆪 𑆬𑆶𑆓𑆷𑆣𑆷 ॥

𑆪𑆶𑆤 𑆮𑆱𑆤 𑆪𑆠𑆶𑆫𑆥𑆸𑆤 𑆱 𑆓𑆫𑇀𑆤 𑆬𑆓𑆳𑆤
𑆣𑆫 𑆇𑆳 𑆪𑆶𑆤𑆫𑆪 𑆤𑆳𑆢𑆤 𑆇𑆶𑆤 𑆇𑆫𑆳
𑆫𑆪 𑆮𑆥𑆸𑆤 𑆱 𑆥𑆸𑆤 𑆓𑆫𑆶 𑆟𑆤𑆫 𑆤𑆳𑆫𑆪 𑆮𑆥𑆸
𑆤 𑆱 𑆓𑆫𑇀𑆤𑆵 𑆓𑆶𑆤 𑆪 𑆱𑆁𑆮 𑆣𑆶𑆓 𑆢 𑆮𑆱𑆤
𑆪𑆠𑆶𑆫𑆥𑆸𑆤 𑆱𑆵 𑆥𑆸𑆤 𑆣𑆶𑆓 𑆣𑆫 𑆟𑆥 𑆤𑆳𑆫𑆪𑆱𑆵
𑆥𑆸𑆤𑆳𑆁 𑆇 𑆥𑆣𑆬 𑆱 𑆓𑆫𑇀𑆤 𑆓𑆫 𑆓𑆶𑆤 𑆪𑆱𑆁
𑆮 𑆣𑆶𑆓 𑆪𑆶𑆠 𑆮𑆱𑆤 𑆱 𑆟𑆱𑆳𑆁 𑆥𑆸𑆤 𑆣𑆶𑆓।
𑆥𑆣𑆬 𑆱𑆵 𑆣𑆶𑆛 𑆇 𑆟𑆥 𑆱 𑆓𑆫𑇀𑆤 𑆓𑆫 𑆓𑆶

ਇਤੋਂ ਜੀਯ ਭੁਜ ਹੋਗ ਤੋਂ ਮੂਲ ਕੋਟਿ ਕੀ ਯ
ਥਿਨ ਕਰਣੈ ਕਰੇ ਗੁਣੈ ਤੋਂ ਜੋਯ ਭੁਜ ਸਾਥ
ਆਣ ਹੋਗ । ਹੋਰ ਤਰੋਂ ਜੋਂ ਜਾਤ੍ਯ ਤ੍ਰਿਭੁਜ ਸੇ
ਘੱਤ ਇਸ ਜੋਂ ਕੋਟਿ ਸੇ ਘੱਤ ਜੋਕੋ ਤੋਂ
ਦਤ ਯੋਗ ਦੋਹ ਕਰਣਾਂ ਸਾ ਯਥਾਣ ਹੋਗ ਯਥਿ
ਨੇ ਸੀ ਕੋਟਿ ਹੋਰ ਮੂਲਸੀ ਭੁਜ ਦੋਹਾਂ ਸੇ ਘੱ
ਤ ਕਰੇ ਦੋਹ ਇਸ ਮੂਲ ਸੀ ਕੋਟਿ ਹੋਰ ਯਥਿਨੇ
ਸੇ ਭੁਜ ਸੇ ਘੱਤ ਜੋਕੋ ਤੋਂ ਮੂਲ ਕਰਣ।
ਹੋਗ ।। ਜੇਸ ਦੋਹੇ ਹੋਰ ਸੇ ਜਾਤ੍ਯ ਤ੍ਰਿਭੁਜ ਦੇ
ਖਦੇ ਹੈਂ।।




ਉਦਾਹਰਨ ਜਾਤ੍ਯ
ਭੁਜ ੩ ਕੋਟਿ ੪ ਕਰਣ ੫
ਦੂਜਾ ਜਾਤ੍ਯ ਭੁਜ ੫ ਕੋ ੧੨ ਕਰਣ ੧੩ ਯ
ਥਿਨੇ ਸੀ ਭੁਜ ੩ ਕਰੇ ਮੂਲ ਸੇ ਕਰਣ ੧੩
ਕੀ ਗੁਣਾ ਯਾ ਤੋਂ ਹੋਯ ੩੯ ਯਤ ਦੋਹ ਭੁਜ ਹੋ

[illegible]

𑆱𑆼𑆤𑇀𑆢 𑆥𑆢𑇀𑆩 𑆥𑆠 𑆯𑆳𑆱𑇀𑆠 𑆑𑆫𑆳𑆤𑆴 𑆠𑆼𑆤 ।।
𑆑𑆥𑆴𑆲 𑆱𑆴𑆢𑇀𑆢𑆴 𑆱 𑆠𑆩𑆴𑆫𑆳𑆤𑆴𑆬𑆴𑆪𑆼𑆤 ।।
𑆱𑆴𑆤 𑆱𑆲𑆫𑆳𑆩𑆤 𑆢𑆴𑆠 𑆢𑆴𑆱 𑆩𑆴𑆤 𑆠 𑆲𑆼 𑇓𑇐𑇐
𑆠𑆼 𑆲𑆳𑆪 𑆮𑆫 𑆲𑆼 𑆓𑆵𑆠𑆼 𑇑𑇒𑇕 𑆮𑆫 𑆩𑆤 𑆮𑆫
𑆲𑆼𑆓𑆱 𑆢𑆼 𑇑𑇑𑇕 𑆱𑆳𑆱 𑆩𑆤 𑆱𑆴 𑆲𑆼 𑇕𑇐𑇒𑇔𑇐
𑆢𑆱 𑆩𑆤𑆴 𑆮𑆫 𑆱𑆼 𑆑𑆫𑆳𑆤𑆴 𑆤𑆓𑆳𑆱 𑆠𑆼 𑆠𑆤
𑆱 𑆮𑆫 𑆢𑆼𑆲𑆼 𑆓𑆀𑆱𑆀 𑆠𑆼 𑇓𑇕 𑆱𑆳𑆢 𑆑𑆫𑆳𑆤𑆴
𑆱𑆴 𑆲𑆼 𑆱𑆵𑇒𑇘𑇐 𑆠𑆼 𑆲𑆼𑆛𑆼 𑆩𑆤 𑆱𑆴 𑆱𑆴𑆫𑆼 𑆪𑆼
𑆱𑆼 𑆤𑆼𑆢 𑆓𑆥𑆳 𑆠𑆼 𑆠𑆤𑆱 𑆮𑆫 𑇑𑇘𑇙 𑆮𑆫 𑆲𑆼
𑆠𑆳𑆮𑆼 𑆠𑆼 𑆱𑆳𑆱 𑆤𑆼𑆢 𑆱𑆴 𑆲𑆼 𑆱𑆼𑆢𑆵𑆠𑆼 𑇒𑇒𑇔
𑆠𑆤 𑆢𑆴𑆱 𑆤𑆼𑆢 𑆢𑆼𑆫 𑆑𑆫𑆳𑆤𑆴 𑆱𑆴 𑆪𑆼𑆓 𑆪𑆼 𑆱𑆵𑆱
𑆱𑆼𑆥𑆼𑆤 𑆠𑆼 𑆠𑆀 𑆱 𑆓𑆫𑆮𑆳𑆤𑆴 𑆤𑆼𑆢 𑆱𑆵 𑆱
𑆢 𑆪 𑆢𑆼𑆫 𑆓𑆢𑆴𑆤 𑆱𑆼 𑆩𑆤 𑆮𑆢 𑆠𑆼 𑆠𑆢𑆀𑆱𑆵
𑆱𑆓𑆤𑆴 𑆮𑆳𑆓 𑆤𑆼 𑆠𑆱𑆵 𑆲𑆥 𑆤𑆼 𑆢𑆥𑆢 𑆪𑆼
𑆱𑆼 𑆲𑆥𑆴 𑆢𑆤𑆴 𑆱𑆵 𑆠𑆼 𑆠𑆤 𑆲𑆱𑆵 𑆱𑆴 𑆱𑆴𑆫 𑆪𑆼

ਜੇਵ ਜਾਵੇ ਤਿਸ ਕਾ ਜਰਆ= ਫੇਰ ਸੂਸਿ ਜ
ਦ ਕੀ ਸਵਾਧ ਕਾ ਜਰਆ= ਸੂਸਿ ਸੇ ਭੁਜ
ਓਨ੍ਹਾਂ ਕਾ ਜਰਆ= ਕੜਾਰ ਕੜਾਰ ਕਰੋ ॥

ਨ੍ਯਾਸ



ਲਬ ਲੰਬਿ
ਜੀ੦ ਕਰ

ਫੇਰ ਜੇਵ ਕੇ ਯੋਗ ਸੇ ਭੁ੦ ਜੇਖ ਨ੍ਯਾਸ ਤਾਲੇ
ਕੀ ਰੀਤਿ ॥ ਜੇਵ ਕੋ ਵਰਗ ਫੇਰ ਜੇਵ ਕਰੇ
ਜੋਗ ਕਾ ਜੋ ਭੁਜ ਹੈ ਤਿਸ ਕਾ ਵਰਗ ਓਨ੍ਹਾਂ ਕਾਂ
ਅੰਤਰ ਕਰਕੇ ਸੋ ਜੋ ਅੰਤਰ ਫੇਵੇ ਤਿਸ ਕਾ ਮੂਲ
ਜੇਵ ਫੇਰ ਭੁਜ ਕੇ ਵਿਯੋਗ ਕੀ ਭੂਮਿ ਹੈ ਕੀਤੇ
ਓਨ੍ਹਾਂ ਦੀਆਂ ਪਿਛੀ ਲਬ ਕੇ ਤੁੱਲ ਹੋ ਪਿਛੇ ਭੂ
ਮਿ ਵਿਚ ਘਟਾਈਏ ਸੋ ਜੋ ਸ਼ੇਸ਼ ਰਹਿ ਤਿਸਕੀਜੀ
ਓਂਤਲ ਤੀਕੰਪਿਤ ਸੇਜਨਾਂ ਰਤਬ ਓਰ ਨ੍ਯਾਸ
ਵਿਖੇ ਜਰ ਜੇਵ ਕਰੇ ਗੁਣੇ ਸੂਈ ਜਨਾਂ ਸਜਲੇ

[illegible]
[illegible]
[illegible] ॥
[illegible] ੧੮੫੯ [illegible]
੧੮੫੫ [illegible]
[illegible]
[illegible] ੩੦੦ [illegible]
[illegible] ੨੫੨ [illegible]
[illegible] ੨੨੪ [illegible] ੨੬੦ [illegible]
[illegible] ੧੨੨ [illegible]
[illegible] ੩੦੦ [illegible]
੧੬੮ [illegible]
[illegible] ੨੨੪ [illegible]
[illegible] ੧੦੫੨ [illegible]
[illegible] ੧੬੮ [illegible] ੬੪ [illegible]

ਨੇਤ੍ਰਾਂ ਵਿਚ ਅੰਜਨ ਤੇਜਾ ਜੈ ਕਰ੍ਹਾ ਜਿ ਤੇ
ਅਤ ਥੋ ਤੇ° ਤੇ ਨੰਧਿ ੪੮ ਵੈ ਸੂਰਜ ਨਖ੍ਯ
ਨ ਵਿਖੇ ਨਖ੍ਯਤ੍ਰ ਕ੍ਰਾਤ੍ਰਾ ੨੮੦ ਕਤ੍ਰੇ ਗੁਣਾ
ਤਾਂ ਤੈਂਧ ੧੩੪੪° ਏਥੋਂ ਵਿਕਸ ਅਰ ਖੀ° ੧੯੮
ਸਾ ਭੋਗ ਕਿਤ ਤਾਂ ਮਿਲੇ ੮੦ ਧਤ ਕਰ੍ਹੇ ਤੇਰੇ
ਦ ਨੇ ਨੰਧਤ ਥੋ ਤੇ°ਨਾ ਕਰ੍ਹਾ ਸਾ ਅੰਤ
ਮਿਲਾ ਸੂਰਜ ਨੰਧਿ ੧੩੨ ਅਰਨੇਦ ੧੮੪ ਕਤ੍ਰੇ
ਧਰ ਨਖ੍ਯਤ੍ਰ ਵਿਖੇ ਗੁਣੀ ਤਾਂ ਤੈਂਧ ੨੪੪੪੮
ਏਨ ਵਿਕਸ ਅਰ ਖੀ° ੨੫੨ ਸਾ ਭੋਗ ਕਿਤ
ਤਾਂ ਮਿਲੇ ੪੪ ਧਤ ਨੇਦ ਸਾ ਗੀਸਮਾਂ ਅੰਤ ਤੇਜਾ
ਭੀ ਨੰਧਿ ੧੩੨ ਵੈ ਸੂਰਜ ਨਖ੍ਯਤ੍ਰ ਵਿਖੇ ਨਖ੍ਯਤ੍ਰ
ਕਰ੍ਹੇ ੩੧੫ ਕਤ੍ਰੇ ਗੁਣਾ ਤਾਂ ਤੈਂਧ ੪੨੫੮੦ ਏਨ
ਵਿਕਸ ਅਰ ਖੀ° ੨੫੨ ਸਾ ਭੋਗ ਕਿਤ ਤਾਂ ਮਿ-
ਲੇ ੧੬੫ ਧਤ ਕਰ੍ਹੇਸਾ ਤੇ°ਨਾ ਅੰਤ ਤੇਜਾ ॥
ਨਖ ਸੈਨ ਕਰ੍ਹਾਂ ਨੇ ਧੇਗ ਥੋ ਨੇਦ ਨਖ੍ਯ

ਤਿਸ ਕੀ ਰੀਤਿ॥ ਜਿਤਨੇ ਸੰਮਤ ਹੋਇ ਤਿਨਿ ਕਉ ਗੁਣੇ
ਹੋਰ ਜਿਮਤੇ ਜਿਮਤੇ ਪੀ੦ ਕਾ ਭਾਗ ਦੇ ਕਰੀ
ਤ੍ਰਦਯਿ ਤਿਤੇ ਵਰ ਵਰਸਾਂ ਕਾ ਪਾਸਾ ਹੋਗਏ
ਨਤਰ ਵਰਸਾਂ ਕਾ ਪਾਸਾ ਜਾਣੀ ਕਰੀ ਦ
ਸਾਂ ਤੇ ਪੂਰਨ ਹੋਰ ਜਿਸਾਰ ਕਰਿ ਜਾਣੇ ਕਰਨ ਤੇ
ਤਾਂ ਨਿਪਤ ਲੈ ਸੰਮਤ ਹੋਰ ਜਿਦਯਾ ਦਾ ਓਨੇ
ਓਨਕੀ ਰੀਤਿ ਪਤਨੇ ਕਰੀ ਜਾਂਦੇ ਤੋ॥
ਜਥਿ ੧੩੨ ਤੇ ਸੰਮਤ ੨੨੪ ਹੋਏ ਤਿਨਿ ੩੦੦ ਕਰਿ
ਗੁਣਿਆ ਤਾਂ ਹੋਏ ੬੭੨੦੦ ਓਨਿਸ ਓਨ ਜਥਿ
੧੩੨ ਕੀ ਪੀ੦ ੧੬੮ ਕਾ ਭਾਗ ਦਿਤਾ ਤਾਂ ਹੋਏ ੪੦੦
ਏ ਵਰਸ ਸੰਮਤ ੨੨੪ ਤੇ ਪਹਿਲੇ ਹੋਏ ਸੀ ਜ
ਥਿ ੪੮ ਕਾ ਸੰਮਤ ੧੮੯ ਹੋਏ ਤਿਨਿ ੩੦੦ ਕਰਿ
ਗੁਣਿਆ ਤਾਂ ਹੋਏ ੫੬੭੦੦ ਓਨ ਤਿਸ ਓਨ ਜ
ਥਿ ੪੮ ਕੀ ਪੀ੦ ੨੫੨ ਦਿਤਾ ਤਾਂ ਜਿਨੇ ੨੨੫
ਵਰ ਓਨ ਸੰਮਤ ੧੮੯ ਤੇ ਪਹਿਲੇ ਵਰਸ ਹੋਏ॥

𑆠𑆼𑆱𑆳 𑆩𑆾𑆱𑆳 𑆢𑆯𑆳 𑇔𑇐𑇐𑇅𑇒𑇒𑇕 𑆩𑆼 𑆱𑆓𑆫 𑆤𑆷𑆤
𑆩𑆼 𑆥𑆣𑆬𑆓 𑆩𑆼 𑆑𑆼 𑆮𑆫𑆳 𑆠𑆼 𑆠𑆫𑆁 𑆩𑆼 𑆑𑆁𑆪𑆳𑆠
𑆥𑆼 𑆬𑆁𑆢 𑆤𑆥𑆽 𑆩𑆼 𑆢𑆲𑆠𑆼 𑆢𑆁𑆯𑆳𑆁 𑆩𑆼 𑆪𑆠𑆼
𑆮𑆴𑆱 𑆢𑆁𑆯𑆳𑆁 𑆩𑆼 𑆥𑆼𑆓 𑆱 𑆨𑆓 𑆩𑆴𑆠𑆳 𑆠𑆁 𑆬𑆁𑆢𑆴
𑆤 𑆒𑆼𑆒 𑆠𑆼𑆫 𑆱𑆢𑆳𑆥 𑇑𑇐𑇘𑇅𑇆𑇕𑇒𑇆

𑆱𑆒 𑆤𑆱𑆵 𑆬𑆁𑆢 𑆠𑆽𑆫 𑆱𑆢𑆳𑆥 𑆠𑆼𑆫 𑆤𑆷𑆱𑆵 𑆩𑆼 𑆨𑆶
𑆤 𑆠𑆼𑆁 𑆩𑆼 𑆤𑆪𑆳 𑆠𑆶𑆩𑆼 𑆱𑆵 𑆓𑆵𑆠𑆼 𑆬𑆴𑆒𑆫𑆼𑆁𑆳
𑆪𑆫 𑆬𑆁𑆢 𑆮𑆼 𑆓𑆶𑆬𑆴 𑆱𑆵 𑆑𑆼 𑆱𑆪𑆩𑆵 𑆑𑆁𑆪𑆼
𑆠𑆤 𑆮𑆴𑆱 𑆱𑆪𑆩𑆼 𑆬𑆁𑆢𑆼 𑆱 𑆨𑆓 𑆩𑆼𑆩𑆼 𑆥𑆽
𑆑𑆽 𑆤𑆢𑆥 𑆬𑆴𑆤𑆼 𑆠𑆤 𑆱 𑆢𑆤 𑆤𑆤 𑆠𑆼 𑆠𑆼𑆤𑆵
𑆠𑆼 𑆮𑆼 𑆩𑆽𑆤 𑆤𑆤 𑆢𑆩𑆳 𑆤𑆴𑆱𑆴𑆪 𑆠𑆷 𑆪𑆤
𑆩𑆼 𑆤𑆤 𑆮𑆴𑆱 𑆤𑆷𑆥 𑆪𑆤 𑆱𑆵 𑆑𑆁𑆪𑆴 𑆑𑆽𑆱𑆽 𑆑𑆽
𑆑𑆁𑆮 𑆠𑆽𑆓 𑆠𑆤 𑆱 𑆢𑆤 𑆠𑆫 𑆠𑆽 𑆱 𑆠𑆼 𑆠𑆼𑆤
𑆓𑆵𑆠𑆼 𑆮𑆼 𑆩𑆽𑆤𑆁 𑆪𑆤𑆥𑆁 𑆩𑆼 𑆠𑆶𑆫 𑆢𑆩𑆳 𑆠𑆽𑆤
𑆨𑆵 𑆱𑆪𑆩𑆳 𑆱𑆪𑆩𑆳 𑆤𑆤 𑆠𑆽𑆫 𑆪𑆫 𑆑𑆁𑆪𑆴 𑆠𑆽

[illegible]

੧੨੭੫/੮ ਇਸ ਰੀਤਿ ਕਰਿ ਮੂਲ ਸਮ ਪਾਕ ਹੋਰ ਤਾਰ
੧੭੦੦/੬ ਪਹਿਲਾ ਸਮ ਦਾਨ ਭੁਜਿ ੩੦੦ ਕਰਿ
ਗੁਣਾਧਾ ਤੋ ਹੋਇ ੨੬੭੩੦੦ ਇਸ ਵਿਸ ਸਿਤੇ ਤ
ਰ ੧੨੭੫/੮ ਕਾ ਭਾਗ ਲਿਆ ਤੋ ਹੋਇ ੨੬੭੩੦੦/੧੨੭੫
ਇਸ ਵਿਸ ੭੫ ਕਾ ਭਾਗ ਲਿਆ ਤੋ ਹੋਇ
੩੫੬੪/੧੭ ਧਰ ਦੂਜੀ ਕੀ ਸਦਾਧਾ ਤਸ ਪਹਿ
ਕੀ ਹੋਈ। ਇਸ ਪਹਿ ਕ ਸਮਾਂ ਹੋਰ ਦੂਜੀ
ਰੇਖਿ ਹੈ ਭੁਜਿ ੩੦੦ ਕਰਿ ਗੁਣਾਧਾ ਤੋ ਹੋਇ ੪੪੪੦੦
ਇਸ ਵਿਸ ਤਾਰ ੧੨੭੫/੮ ਕਾ ਭਾਗ ਲਿਆ ਤੋ ਹੋਇ
੧੧੫੨੦੦ ਇਸੇ ਵਿਸ ੭੫ ਕਾ ਸਮਾਧਰੇ, ਜਿ
੧੨੭੫ ਤੋ ਹੋਇ ੪੫੨੮/੧੭ ਧਰ ਦੂਜੀ ਕੀ ਦੂਜੀ
ਸਦਾਧਾ ਹੋਈ॥ ਸਵੈਯਾ ੪੮ ਰੇਖਿ ਕੇ ਪਹਿ ਕੀ
ਹੋਈ॥ ਇਸ ਰੀਤਿ ਕਰਿ ਦੂਜੀ ਸਮ ਹੋਰ ਤਾਰਕਾ
ਕੀ ਇਕੀ ਤੀ ਸਦਾਧਾ ਲਿਖਣਾ। ਹੋਰ ਭੁਜਿ ੩੦੦
ਹੈ ਪਰ ਰੇਖਾ ੧੧੫ ਕਰਿ ਗੁਣਾਧਾ ਤੋ ਹੋਇ ੫੮੭੦੦

ਓਹ ਦਿਸ ਓਹ ਤੁਰ ੧੨੭੫ ਦਾ ਭਾਗ ਕਿਤਾ ਤੋ
ਜਿਨ੍ਹੇ ੫੫੩੬੦੧ ਤੋ ਤੁੈ ੬੦੫੮ ਘਤ ਹੁ- ਵਰ ਓਹ ਦ੍ਰਿਸ ਸੰਕਪਦਤ
ਸਿਲ ੧੨੭੫ ਨੇਦ ਤੈਲਾ ੧੭ ॥
ਹੂਪ ਅਹੁ ਪੈ ਦ੍ਰਸ਼ਆ ਤੋ ਦੀ ਘਤ ਨੇਦ
ਜਿਨ੍ਹ ਭੀ ਹੂਸੀ ਨੇਦ ੬੦੫੮ ਵਤੇ ਭੁਕੇ
੧੫੫ ਕੀ ਗੁਣਆ ਤੋ ਤੁੈ ੧੧੭੫੩੬੦
ਓਹ ਦਿਸ ਲਪਣੇ ਨੇਦੇ ੧੫ ੧੭
ਦਾ ਭਾਗ ਕਿਤਾ ਤੋ ਜਿਨ੍ਹੇ ੬੨੫੦ ਘਤ
ਹੂਸਿਲ ਭੁਕ ਤੈਲਾ ॥ ਓਹ ਗੀਤਿ੧੭ ਵਤੇ ਹੂ
ਸਿਲ ਮੂਲ ਭੁਕ ੭੦੨ ਤੈਲਾ ॥ ਓਹ ਫ਼ਿਤੇ ਕੀ ਹੁ
ਪਿਆਰ ਨੈਰ ਤੈ ਸ਼ਿਰ ਵਤੇ ਦੁਨੇਸੇ ਤੈਰ ॥
ਹੂਸਿ ਨੇਦ ਤੈਰ ਲਦਘਾ ਨਿਲਤਣੇ ਕੀ ਤੈਰ
ਗੀਤਿ ਲਿਖਣੇ ਤੋ ॥ ਨੇਧਿ ਦਿਸ ਲਪਣੇ੨ ਨੇਦ
ਦਾ ਭਾਗ ਕੈਵਰੀ ਨਦ੍ਵਾਪ ਦਾ ਯੋਗ ਵਰੈ ਓਹ
ਯੋਗ ਦਾ ਤੂਸਿ ਦਿਸ ਭਾਗ ਮਿਣੇ ਪੈ ਨੈ

[illegible] ॥

[illegible] ॥ [illegible]

[illegible] १८४ [illegible] १२२ [illegible] २२४

[illegible]

[illegible] ८८

१८४

१२२ / २२४ [illegible]

[illegible]

१८ / ६२ ३३ / ४६ [illegible]


३०० [illegible]

६० ४८ / १० [illegible] ॥ [illegible]

[illegible]


[illegible] १८४ [illegible] ४८ [illegible]

ਤਾਂ ਭੂਮਿ ਲੰਬ ੯੦੪੮ ਇਸ ਦੇ ਭੁਜ ਤੋਗ ਓਹੀ
ਤਿ ਕਰੇ ਸਾਂਕ ਤੋਂ ੧੫੩੬ ਕੂਪ ਲੰਬ ਸਿ ਯ
ਸ ਕੀ ਸਕਾਂਘਾ ੨੫੬੪ ਨੂੰ ਗੀਤ ਕਰੇ ਭੁਜ ਨਿਕਲੇ



ਸਾਖ ਭੁਜ ਹੋਰ ਖੇਤ੍ਰ ਫਲ ਜਕੂਨ ਹੋਦੇ ਹੈਂ ਕੋਟਿ ਕਰਣ ਜਾਣੇ ਕੀ ਰੀਤਿ ॥ ਭੁਜ ਸੇ ਸਾਕਧ ਸੇ ਖੇਤ੍ਰ ਫਲ ਇਸ ਭੁਜੋਂ ਗਏ ਥੋ ਕੋ ਜਕਧਿ ਮਿਲੇ ਸੋਤੁ ਕੋਟਿ ਹੋਸੀ ਹੈ॥ ਉਦਾਹਰਣ ॥

ਜਿਸ ਖੇਤ੍ਰ ਕੀ ਭੁਜ ੪ ਹੋਰ ਖੇਤ੍ਰ ਫਲ ੬ ਹੈ ਉਸ ਕੀ ਕੋਟਿ ਕਰਣ ਕਹੋ ਦੇਗ॥ ਨ੍ਯਾਸ




[illegible] ॥

[illegible] ॥

[illegible] 1240 [illegible] ॥ [illegible] ॥


[illegible]

ਜਿਸ ਵ੍ਰਿੱਤ ਦੇ ਕਾ ਵ੍ਯਾਸ ਮਲੂਮ ਤਿਸਕੀ ਪਰਿਧਿ
ਨਿਕਾਲਨਾ॥ ਤਿਸ ਕਿਥੇਂ ਪਰਿਧਿ ਵਿ ਹੋਗ ਤਿਸਕਾ
ਵ੍ਯਾਸ ਦੇ ਹੋਗਾ॥ ਉਦਾ: ਵ੍ਰਿੱਤ ਕੇ ਵ੍ਯਾਸ ੭ ਕੀ
੪੫੨੭ ਗਜ਼ ਵ੍ਯਾਸ



ਗੁਣਾ ਕਰ ਹੋਏ ੨੭੪੫੪
ਉਸ ਵਿਚ ੧੨੫੦ ਭਾਗ
ਦਿਤਾ ਤਾਂ ਹੋਏ ੨੧ ੨੭੪੫੪/੧੨੫੦
ਏਤੁ ਵਰ੍ਹਣ ਪਰਿਧਿ ਹੋਏ॥ ਅਥਵਾ ਵ੍ਯਾਸ ੭
ਕੀ ੨੨ ਗਣੇ ਗੁਣਾ ਕਰ ਹੋਏ ੧੫੪ ਉਸ ਵਿਚ
੭ ਦਾ ਭਾਗ ਦਿਤਾ ਤਾਂ ਮਿਲੇ ੨੨ ਏਤੁ ਪਰਿਧਿ
ਦਾ ਵਰ੍ਹਣ ਪਰਮਾਣ ਹੋਯਾ॥ ਜੇ ਵਰ੍ਹਣ ਹੋਰ
ਵਰ੍ਹਣ ਪਰਿਧਿ ਦੀ ਗਤਿ ਮਿਲੀ ਤੇ ਤਿਸ ਗਤਿ ਦੀ
ਤਿਸਦਾ ਗਜ਼ ਖੇ ਕਰਾਏ ਹੋਏ ਦੀ ਗੁਣਾ ਤੇ
ਗੁਣੇ ਦੀ ਤੇ ਅਸਲੀ ਰਹੀ ਪਰਿਖ਼ਤ ਗਜ਼ ਖੇ
ਮਿਲੇ ਵਰ੍ਹਣ ਪਾਸ ਦਾ ਪਰਮਾਣ ਹੋਗਾ॥

ਵ੍ਯਾਸ ਉਦਾਹਰਣ ।—



ਜਿਸ ਵ੍ਰਿੱਤ ਦੀ ਪਰਿਧਿ ਦ
ਓ੍ਹ ੨੨ ਹੈ ਤਿਸ ਦਾ ਵ੍ਯਾਸ
ਕੀ ਹੋਗ॥ ਪਰਿਧਿ ਦੇ ਵ੍ਯਾ
ਤੋਂ ਜਿਸ ਗੁਣਕ ੩੯੨੭ ਤੇ ੧੨੫੦ ਵ੍ਯਾਸ
ਦੇ ਵ੍ਯਾ ਤੋਂ ਦਾਹਰਤੇ ਹੋਰ ਕੀ ਤਰਣਾਂ ਕਰੀਕੇ ਪ
ਰਿਧਿ ੨੨ ਕੀ ੧੨੫੦ ਕਰੇ ਗੁਣਯਾ ਤਾਂ ਹੋਏ ੨੭੫੦੦
ਓਸ ਜਿਸ ੩੯੨੭ ਦਾ ਭਾਗ ਦਿਤਾ ਤਾਂ ਲਬਧਿ
ਮਿਲੀ ੭ ੧੧/੩੯੨੭ ਏਤ ਵ੍ਰਿੱਤ ਵ੍ਯਾਸ ਹੋਯਾ॥
ਅਥਵਾ ਪਰਿਧਿ ੨੨ ਕੀ ੭ ਕਰੇ ਗੁਣਯਾ ਤਾਂ ਹੋਏ
੧੫੪ ਓਸ ਜਿਸ ੨੨ ਦਾ ਭਾਗ ਦਿਤਾ ਤਾਂ ਮਿਲੇ ੭
ਏਤ ਸਥੂਲ ਵ੍ਯਾਸ ਹੋਯਾ॥ ਅਥ ਸਮ ਭੁਜਦਿਸ
ਕੈ ਵ੍ਰਿੱਤ ਵਿਚ ਹੈ ਤਿਸ ਦਾ ਫਲ ਹੋਰ ਮੈਲਕੇ ਹੋਰੀ
ਦਸੀਤਰਾਂ ਦਾ ਤਿਸ ਦੇ ਤਾਰੇ ਦਾ ਏਸ ਵਿਤ ਫਲ
ਕੈਸ ਕੇਸ੍ਰਕ ਦੇ ਤਾਰੇ ਦਾ ਜਾਨਣੇ ਦਾ ਹੈ ਹੋਰ ਸ


ਗੇਲ ਸੇ ਵਿਜ ਸਾਂ ਘਰ ਠਲ ਓਸੇ ਸੇ ਨਧੈਣ
ਸੀ ਗੋਤਿ ਲਿਖ ਤੇਹੁੰ ਦਧਾਂਙ ਸੈਂਗਿ ਭੁਰੇ ਰੀ
ਪਰਿਧਿ ਰੜੇ ਗੁਣਿ ਸੈ ਸੰਰ ਤੁਵਸਾਤ ਦੁਤਤ ਤੁ
ਤ ਸ ਠਲ ਭੈਗ ॥

ਭੀ ਓਨ ਦੁਤਤ ਠਲੇ ਸੀ ਧਾਰ ਗੁਣ ਰਹੈ ਤਾਂ ਗੇ
ਨ ਸ ਘੁਸਟ ਭੈਗ ਓਨ ਘੁਸਟ ਠਲ ਰੀ ਦਧਾਂਙ
ਰੜੇ ਗੁਣਿ ਸੈ ਗੁਣਨ ਠਲ ਭੈਦ ਤਨ ਵਿਜ ਵੇਧਾਂ
ਸ ਭੁਗ ਸੇਣਿ ਧੈ ਸੈ ਨਙਧਿ ਜਿਨੇ ਸੈਤ ਗੇ
ਨ ਸੇ ਵਿਜੇ ਸਾਂ ਘਰ ਠਲ ਤੈ ਸਾਂ ਤੈ ॥


ਤਸਾਤਣ।

ਨਨ ਭੁਜਿ ਵਿਜ ਨਤ ਧਸਾਂਙ ਦਨਾਂ ਸੈ ਦੁਤਤ
ਤੈ ਤਨੇ ਸਾਂ ਰੇਤ ਠਲ ਰਤੈ ਭੈਰ ਜਿਨ ਵਿਦੁਨ ਸੁ
ਸ ਗੇਲ ਸਾਂ ਨਤ ਦਧਾਂਙਤੈ ਤਨਸੈਤਜਾਰੈ ਸਾਂ
ਸੰਸੁਰ ਜਨ ਨਸੁਸ ਘੁਸਟ ਠਲ ਭੈਰ ਤਨੇ ਗੇ
ਨ ਸੇ ਸੰਸਾਰੈ ਸਾਂ ਘਰ ਠਲ ਰਤੈ ॥


ਉਸ ਵ੍ਰਿਤ ਉਤੇ ਗ੍ਰਿਸਾ॥ ਵ੍ਯਾਸ
ਰਤ ੧ ਵ੍ਯਾਸ ਤੇ ਉਸ ਦੀ
ਪਰਿਜੀ ਗੀਰਿ ਛੈ ਪਰਿਧਿ




ਤੁਲ੍ਯ॥ $\frac{੨੭੪੮੫}{੧੨੫੦}$ ਉਸ ਦੀ
ਵ੍ਯਾਸ ਦੇ ਸੰਘੇ ਤੇ ਜੋ ੧ ਹੈ ਸੀ ਗੁਣਾ ਯਾ ਤੋਂ
($\frac{੧੨੪੨੩}{੫੦੦੦}$) ਉਸ ਗ੍ਰਿਸ ਤੇ ਦਾ ਭੁਜ ਲਿਖ ਕੇ
ਜੋ ੩੮ ($\frac{੨੪੨੩}{੫੦੦੦}$) ਪੰਤੁ ਚੂੜਤ ਦਿਤ੍ਰਾ ਠ
ਜ ਹੋਸਾ॥ ਗੋਲ ਦੇ ਪਰਿਧਿ ਦਾ ਠਸ
ਵ੍ਯਾਸ ਲਯਾ ਪਣੇ ਦਾ ਵ੍ਯਾਸ ਉਸ



ਵ੍ਯਾਸ ੧ ਦਾ ਪਰਿਧੀ ਗੀਰਿ
ਦੇ ਜੋ ਦਿਤ ਠਸ ਚੂੜਤ ਦਾ
ਕਾਂਯਾ ੩੮ $\frac{੨੪੨੩}{੫੦੦੦}$ ਉਸ ਨੂੰ
ਪਾਰ ਖ ਗੁਣਾ ਕੀਤਾ ਤਾਂ ਗੋਲ ਦਾ ਖੂਸਟ ਠ
ਜ ਫਸੂਟ ਕੀ ਪੀ੦ਦੇ ਤਪਾਟਦੇ ਜਾ ਜ ਦੇ
ਸਾਯਤ ਠਜ ਤੁਸਾ ($\frac{੧੫੩੧੭੩}{੧੨੫੦}$) ॥




ਗੋਲ ਕੇ ਬੀਚ ਕਾ ਘੇਰ ਫਲ
ਲਯਾਤੇ ਕਾ ਵ੍ਯਾਸ ਵ੍ਯਾਸ
੭ ਹੈਂ ਅਤਨੀ ਰੀਤਿ ਘੜੇ ਹੈ
ਪ੍ਰਸਣ ਫਲ ਕਾਯਾ ਹੈ ੧੫੩ $\frac{੧੫੭}{੧੨੫੦}$
੭੨ ਹੈ ਵ੍ਯਾਸ ੭ ਹੈਂ ਸੁਣਯਾਂ ਕੀ ਸੁਖਿ ਕੰਠੇ
ਭਿਸ ਕੈ ੮ ਕਾ ਭਾਗ ਲਿਤਾਂ ਤਾਂ ਲਿਖੇ ੧੭੫
$\frac{੧੫੮੭}{੨੫੦੦}$ ਏਤੁ ਗੋਲ ਕੇ ਬੀਸ ਕਾ ਘੇਰ ਫਲ ਤੇ
ਕਾ॥ ਦੂਸਰ ਕੇ ਖੇਤ੍ਰ ਫਲ ਲਯਾਤੇ
ਕੀ ਸੂਖਮ ਰੀਤਿ ਲਿਖਤੇ ਹੈਂ॥ ਵ੍ਯਾਸ ਕੇ ਵ
ਰਗ ਕੀ ਤੇ ਤਥਾ ਹੈਂ ਰੂਪ ੩੯੨੭ ਵਾਰੇ ਗੁ
ਣੇ ਤੇਰ ਅੰਕ ਤਥਾ ਕਾ ੫੦੦੦ ਭਾਗ ਕੇ ਦੇ ਤੇ
ਖੇਤ੍ਰ ਫਲ ਹੋਗ ਤੇਰ ਵ੍ਯਾਸ ਕੇ ਵਰਗ ਕੀ ਚਾਰ
॥ ਕਰੇ ਗੁਣੇ ਤੇਰ ਸੋਲਾ ੧੪ ਕਾ ਭਾਗ ਕੇ ਭੂਜੀ
ਹੈ ਜਰਧਿ ਮਿਲੇ ਕੋਤ ਸੂਖਮ ਫਲ ਹੋਗ॥
ਤੇਰ ਵ੍ਯਾਸ ਕੇ ਘੇਰੇ ਕੀ ਕਾਯਾ ਵਗੈਰ ਕਰਣੇ




ਉਸ ਦ੍ਰਤਰ ਤੇ ਜ੍ਰਿਯਾ ਵ੍ਯਾਸ
ਸਤ ੭ ਵ੍ਯਾਸ ਤੇ ਉਸ ਵਰੋਂ
ਅਰਧਜੀ ਗੋਲ ਫੇ ਅਰਧ
ਤੁਲ੍ਯ ॥ $\frac{੨੭੪੮੫}{੧੨੫੦}$ ਉਸ ਵਰੇ
ਵ੍ਯਾਸ ਕੇ ਸੰਬੰਧ ਤੇ ਸੂਖਮ ਜੀਗੁਣਯਾ ਤੁਲ੍ਯ
($\frac{੧੨੪੨੩}{੫੦੦੦੧}$) ਉਸ ਦਿਯਾ ਤਰੇ ਕਾ ਭਾਗ ਲਿਤਾ ਤੇਂ
ਦੇ ੩੮ ($\frac{੨੪੨੩}{੫੦੦੦}$) ਖੇਤ੍ਰਫਲ ਵੈਰੇ ਕਾ ਫ
ਲ ਤੁਲ੍ਯ ॥ ਗੋਲ ਕੇ ਤਅਰੇ ਕਾ ਫਲ

ਵ੍ਯਾਸ ਲਯਾ ਹੈ ਕਾ ਵ੍ਯਾਸ ਉਸ



ਵ੍ਯਾਸ ੭ ਵਰੇ ਅਰਧਜੀ ਗੋਲ
ਵਰੇ ਸੋ ਫੇਰ ਫਲ ਦ੍ਰਤਰ ਕਾ
ਕਾਯਾ ੩੮ $\frac{੨੪੨੩}{੫੦੦੦}$ ਉਸ ਫੇ
ਸਾਰ ਖ ਗੁਣਯ ਕੀਤਾ ਤੋਂ ਗੋਲ ਕਾ ਘਨਸ਼ਟ ਫ
ਲ ਕ੍ਰਮਕ ਕੀ ਪੀਠ ਦੇ ਸਪਰਸ਼ੇ ਸਾਲ ਕੇ
ਸਮਾਨ ਫਲ ਤੁਲ੍ਯ ($\frac{੫੩੧੭੩}{੧੨੫੦}$) ॥

ਗੋਲ ਕੇ ਬੀਚ ਕਾ ਖੇਤ੍ਰਫਲ ਵ੍ਯਾਸ




ਨਿਕਾਲਨੇ ਕਾ ਵ੍ਯਾਸ ਵ੍ਯਾਸ
੭ ਫੁੱਟ ਲੰਬਾਈ ਗੋਲ ਦ੍ਰਿਸ਼ ਹੈ
ਗੁਣਨ ਫਲ ਕਾਯਾ ਹੈ ੧੫੪ $\frac{੧੫੪}{੧੨੫੦}$
੭ਫ ਹੈ ਵ੍ਯਾਸ ੭ ਫੁੱਟ ਗੁਣਨਾ ਕੀ ਗੁਣਿ ਕਰੇ
ਇਸ ਕੋ ੮ ਕਾ ਭਾਗ ਦਿਤਾ ਤੋ ਮਿਲਾ ੧੫
$\frac{੧੫੮੭}{੨੫੦੦}$ ਪੈਂਡ ਗੋਲ ਕੇ ਬੀਚ ਕਾ ਖੇਤ੍ਰਫਲ ਹੈ
ਕਾ ॥ ਦੂਸਰ ਕੇ ਖੇਤ੍ਰ ਫਲ ਨਿਕਾਲਨੇ
ਕੀ ਯੁਕਤਿ ਗੋਲ ਲਿਖਤੇ ਹੈਂ ॥ ਵ੍ਯਾਸ ਕੇ ਵ
ਰਗ ਕੀ ਤ ਉਸਕਾ ਤੈਸੇ ਨਵਾਈ ੧੫੭੦ ਕਰਿ ਗੁ
ਣੇ ਫਿਰ ਗੁਣਨ ਫਲ ਕਾ ੫੦੦੦ ਭਾਗ ਕੋ ਦੇ ਤੋ
ਖੇਤ੍ਰ ਫਲ ਹੋਗ ਫਿਰ ਵ੍ਯਾਸ ਕੇ ਵਰਗ ਕੀ ਕਾਂ
॥ ਕਰੇ ਗੁਣੇ ਫਿਰ ਸੈਂਕੜਾ ੧੪ ਕਾ ਭਾਗ ਕੇ ਦੂਜੀ
ਹੈ ਜਵਾਬ ਮਿਲੇ ਸੋਈ ਖੇਤ੍ਰਫਲ ਹੋਗ ॥
ਫਿਰ ਵ੍ਯਾਸ ਕੇ ਖੇਤ੍ਰ ਕੀ ਕਾਯਾ ਕਰੀਏ ਕਾਲਣੇ

[illegible]

[illegible]

[illegible]


६
१०

[illegible]

[illegible] २६

[illegible] १२०००० [illegible]

[illegible]

[illegible]	३	४	५	६	७	८	९	[illegible]
[illegible]	[illegible]	८४८५३	७०५३४	६....	५२०५५	[illegible]	[illegible]	[illegible]
[illegible]	१२....	१२....	१२....	१२....	१२....	१२....	१२....	[illegible]

[illegible]

[illegible] २०००

[illegible]

[illegible]

[illegible]



[illegible]

[illegible]

[illegible] २०००

[illegible] 103423 [illegible]

[illegible] २०२८४६००० [illegible] 120000

[illegible]


[illegible]


[illegible]

[illegible] 120000

[illegible]

[illegible]






[illegible]

ਹੈ ਘਟਾਵੇ ਭੀ ਜੋ ਸ਼ੇਸ਼ ਬਚੇ ਤਿਨ ਕਾ ਦਸਗੁਣਾ
ਤੇ ਸੈਂਕੜੇ ਦਯਾਂਨ ਕਰੇ ਪਰਮਾਣ ਕੌ ਜਾਣੈ ਜੋ
ਸੰਕ ਤੋਕੈ ਤਿਨ ਵਿਚ ਤਾਂ ਕਾ ਭਾਗ ਲੈਣਾ ਸ਼ੇ
ਜੋ ਜਕਪਿ ਇਨੇ ਜੋਤ ਜੀਵਾਂ ਤੈਂ ਕੀ ਤੇ ਪੜੇ
ਤੁਪ ਜੀਵਾਂ ਨਯੂਨ ਤੈਂ ਕੀ ਤੈਂ ॥

ਉਦਾਹਰਣ ॥

ਜਿਵੇਂ ਕੁ ਵਿਚ ਤੈਂਨੇ ਸਾਰੀ ਦਯਾਂਨ ਤੋ ਤਿਨ ਪ
ਇਕਿ ਜੋ ਨਾਮ ਨੇ ਭਾਗ ਕਾਂ ਜੇ ਪ੍ਰਥਮ ਤੋ ਤਿਨ
ਕੀ ਜੀਵ ਏਕ ਤੋਗ ਤੋਰ ਦੂਣਾ ਤ੍ਰਿਗੁਣਾ ਚਤੁ
ਰਗੁਣਾ ਪੰਜਗੁਣਾ ਛੇਗੁਣਾ ਸਤਗੁਣਾ ਅਸ਼ਟ
ਗੁਣਾ ਨਵਗੁਣਾ ਤਥੈਵ ਕੀ ਜੀਵਾਂ ਪ੍ਰਥਕ੍
ਪ੍ਰਥਕ੍ ਕਰੇਂ ॥ ਦਯਾਂਨ ੭੫੪



ਇਨ ਦਯਾਂਨ ੨੪੦ ਕਰੇ ਜੇਕਰ
ਜੀ ਜੀਵ ਕਰੇ ਜੇਕਰਿ ਦਸ਼ਾ
ਹੈ ਤਾਂ ਤਿਨਾਂ ੭੫੪ ਘਟਾਵੇ ਇਨ

𑆓𑆟𑆴𑆡 𑆢𑆴𑆱 𑆇𑆠𑆫𑆼 𑇒 𑇑𑇒𑇕 𑆨𑆶𑆁𑆓 𑆱𑆴 𑆧𑆲𑆫 𑆫𑆷𑆱𑆴𑆪𑆳
𑆗𑆶 𑆠𑆩𑆱𑆶𑆢 𑆥𑆠𑆶 𑆱𑆁𑆠𑆫 𑆥𑆽𑆢𑆷 𑆗𑆶 𑆇𑆤 𑆢𑆲𑆠𑆼 𑆓𑆟𑆴
𑆡 𑇗𑇕𑇔 𑆇𑆠𑆫𑆁𑆤 𑆢𑆫𑆴𑆤𑆼 𑆪𑆠𑆶 𑆇𑆤 𑆓𑆟𑆴𑆡 𑆢𑆴
𑆱 𑇑𑇘 𑆱𑆳 𑆨𑆶𑆁𑆓 𑆱𑆼𑆴 𑆥𑆽 𑆘𑆢𑆡 𑆪𑆴𑆘𑆵 𑆒𑆫
𑆥𑆠𑆶 𑆓𑆠𑆴𑆤𑆪 𑆢𑆩 𑆠𑆽𑆱𑆳 𑆓𑆁𑆠𑆶 𑆇𑆤𑆪 𑆢𑆩 𑆢𑆴𑆱
𑆱𑆶 𑆨𑆶𑆁𑆓 𑆢𑆥𑆷𑆫𑆠 𑆘𑆠𑆳 𑆗𑆶 𑆓𑆁𑆠𑆶 𑆓𑆱𑆴𑆠𑆘𑆵 𑆲𑆶𑆓
𑆤𑆠𑆳 𑆢𑆲𑆠𑆼 𑆇𑆠𑆫𑆳 𑆒𑆫 𑆪𑆠𑆶 𑆩𑆤 𑆘𑆵𑆤𑆼 𑆱𑆢𑆼𑇅𑇅
𑆥𑆠𑆶 𑆱𑆽 𑆓𑆶𑆱 𑆲𑆷𑆱𑆳 𑆪𑆢𑆩𑆠𑆽 𑆱𑆳 𑆗𑆶 𑆇𑆤𑆠𑆫𑆵𑆢
𑆱𑆳 𑆱𑆴 𑆤𑆽𑆠 𑆮𑆫 𑆪𑆢𑆩 𑆠𑆽 𑆱𑆴 𑆢𑆫 𑆓𑆠𑆴𑆤 𑆪𑆢𑆩
𑆱𑆳 𑆒𑆫 𑆤𑆢 𑆪𑆢𑆩𑆁 𑆢𑆴𑆱 𑆱𑆥𑆢𑆽𑆤 𑆱𑆴𑆠𑆳
𑆠𑆁 𑆠𑆽𑆥 𑇑𑇅𑇒𑇅𑇓𑇅𑇔𑇅𑇕𑇅𑇖𑇅𑇗𑇅𑇘𑇅𑇙 𑆱𑆒 𑆇
𑆠𑆁 𑆪𑆢𑆩𑆁 𑆤𑆴𑆪𑆁 𑆘𑆵𑆢𑆁 𑆤𑆪𑆢𑆠 𑆗𑆶 𑆓𑆟𑆴𑆡 𑇑𑇘
𑆢𑆴𑆱 𑆪𑆢𑆩 𑇅 𑆥𑆛𑆪 𑆠𑆁 𑆢𑆱𑆼 𑇑𑇗 𑆇𑆤𑆵 𑆪𑆢
𑆩 𑇅 𑆢𑆠𑆼 𑆓𑆱𑆪 𑆠𑆁 𑆠𑆽𑆥 𑇑𑇗 𑆥𑆠𑆶 𑆓𑆫𑆪𑆤𑆁𑆑
𑆢𑆠𑆽𑆱𑆳 𑆨𑆵 𑆓𑆟𑆴𑆡 𑇑𑇘 𑆱𑆳 𑆢𑆫𑆓 𑆠𑆫𑆒 𑆱𑆳 𑆱𑆽

𑆃𑆁𑆠𑆶𑆤 𑆢𑆳 𑆯𑇀𑆫𑆵 𑆓𑆟𑆼𑆯 𑆑𑆫𑆼 𑆓𑆶𑆫𑆶𑆢𑆳 𑆱𑆶 𑆥𑆁𑆖𑆩
𑆅𑆲 𑆢𑆴𑆤 𑆥𑇀𑆫𑆡𑆩 𑇑 𑆃𑆯𑇀𑆛𑆩𑆵 𑆱𑆵𑆩𑆵 𑆢𑆱𑆾 𑇓𑇘𑇘
𑆅𑆲 𑆲𑆽 𑆨𑆑𑇀𑆠𑆫 𑆑𑆫𑆼𑆠𑆼 𑆲𑆼 𑆯𑇀𑆫𑆵 𑆅𑆲 𑆨𑆑𑇀𑆠𑆼 𑇓𑇘𑇘
𑆱𑆳 𑆩𑆲𑆶𑆫 𑆓𑆶𑆟𑆴𑆠 𑆢𑆫𑆳𑆤 𑇑𑇙𑇐 𑆑𑆫𑆼 𑆓𑆶𑆟𑆴
𑆠 𑆥𑇀𑆫𑆡𑆩 𑇑𑇖𑇓𑇒𑇐 𑆢𑆴𑆤 𑆨𑆶𑆓 𑆑𑆴𑆠𑆳 𑆱𑆁 𑆲𑆶𑆧
𑆣𑆫 𑆥𑆠𑆶 𑆥𑆠𑆴𑆤𑆵 𑆯𑆵𑆢𑆳 𑆲𑆶𑆅 𑆅𑆲𑆵𑆁 𑆨𑆶𑆓 𑆱𑆴
𑆠𑆽𑆁 𑆫𑆣 𑆢𑆑𑆵 𑆫𑆠𑆾𑆁𑆑𑆼 𑆠𑆫 𑆥𑆼𑆁𑆢𑆼 𑆣𑆼𑆢𑆼
𑆱𑆁𑆠𑆫 𑆢𑆲𑆠𑆼 𑆤𑆢𑆪𑆢 𑆫𑆠𑆵𑆤𑆼𑆪𑆳 𑇅 𑆅𑆲 𑆓𑆵
𑆠 𑆑𑆫𑆼 𑆤𑆁𑆥𑆷𑆫𑆟 𑆯𑆵𑆢𑆳 𑆲𑆶𑆅 𑇔𑇒𑇅𑇘𑇒𑇅𑇅𑇒𑇐
𑇅𑇅𑇕𑇔𑇅𑇅𑇘𑇔𑇅𑇒𑇐𑇘𑇅𑇒𑇒𑇖𑇅𑇒𑇓𑇖𑇅𑇒𑇔𑇐𑇅
𑆑𑆡 𑆢𑆫𑆳𑆤 𑆲𑆽𑆫 𑆯𑆵𑆢𑆳 𑆲𑆽 𑆱𑆳𑆥𑆤𑆼𑆑𑆳 𑆠𑆶𑆟
𑆱𑆵 𑆫𑆵𑆠 𑆭𑆴𑆒 𑆫𑆲𑆼𑆁𑆑𑆴𑆤 𑆯𑆵𑆢𑆳 𑆱𑆳 𑆥𑆠𑆶𑆩
𑆤𑆪 𑆠𑆶𑆟𑆽 𑆠𑆤 𑆯𑆳𑆢𑆳 𑆑𑆵 𑆩𑆲𑆶𑆫 𑆟𑆠𑆱
𑆢𑆫𑆳𑆤 𑆢𑆴𑆱 𑆲𑆽𑆤𑆶 𑆲𑆽 𑆱𑆁𑆑 𑆲𑆽𑆢𑆼 𑆠𑆤 𑆱𑆳 𑆥𑆱
𑆓𑆶𑆟𑆴𑆠 𑆯𑆵𑆢𑆳 𑆱𑆼 𑆱𑆽𑆡𑆼 𑆨𑆶𑆓 𑆑𑆫𑆼 𑆓𑆶𑆟𑆴 𑆥𑆫

𑚣𑚮𑚨𑚲 𑚦𑚤𑚌 𑚨𑚲 𑚨𑚫𑚋𑚣𑚙𑚝 𑚦𑚮𑚨 𑚀𑚫𑚙𑚤 𑚩𑚳 𑚨𑚲
𑚨𑚫𑚊 𑚩𑚴𑚦𑚲 𑚙𑚝 𑚑𑚲 𑚌𑚰𑚝𑚊𑚳 𑚑𑚭𑚤𑚮𑚣𑚮 𑚨𑚲 𑚌𑚭𑚞
𑚦𑚮𑚨 𑚌𑚔𑚭𑚫𑚝 𑚙𑚲𑚫 𑚞𑚩𑚢 𑚛𑚰𑚌 𑚙𑚝 𑚦𑚮𑚨 𑚛𑚞
𑚝 𑛂𑛄𑛀 𑚙𑚰 ॥

𑚄𑚛𑚭𑚩𑚤𑚘 ॥

𑚑𑚮𑚝 𑚝𑚊𑚧𑚙𑚤 𑚛𑚯 𑚑𑚯𑚦 𑚌𑚰𑚘 𑚩𑚴𑚝 𑚙𑚝 𑚨𑚮𑚞
𑚤𑚨 𑚛𑚭 𑚑𑚭𑚤𑚣𑚘 𑚩𑚳 𑚙𑚝 𑚛𑚯 𑚑𑚯𑚦 𑚛𑚯
𑚝𑚫𑚣𑚭 𑚞𑚙𑚰 𑛄𑛂।𑛈𑛂।𑛁𑛂𑛀।𑛁𑛅𑛄।𑛁𑛈𑛄।
𑛂𑛀𑛈।𑛂𑛂𑛆।𑛂𑛃𑛆।𑛂𑛄𑛀। 𑚛𑚞𑚝 ॥
𑚑𑚦𑚮𑚥𑚲 𑚆𑚝 𑚑𑚯𑚦 𑚋𑚤 𑚛𑚯 𑚨𑚳𑚌𑚘 𑚛𑚞𑚝 𑚨𑚲
𑛆𑛀 𑚦𑚮𑚨 𑚑𑚮𑚝𑚰𑚞𑚭 𑚙𑚲𑚫 𑚩𑚳𑚞 𑛁𑛀𑛀𑛂 𑚞𑚙𑚰 𑚡𑚰𑚑𑚤𑚙𑚳
𑚨𑚭 ॥ 𑚡𑚯 𑚑𑚯𑚦 𑚨𑚲 𑚑𑚨𑚌𑚰𑚘 𑚨𑚳𑚋 𑚡𑚰𑚌
𑛁𑛀𑛅/𑛂 𑚤𑚙𑚲 𑚨𑚌𑚛𑚤𑚦𑚙𑚑𑚤𑚮𑚣𑚮 𑛁𑛈 𑚨𑚲𑚛𑚯
𑛃𑛂𑛄 𑚨𑚲 𑚨𑚳𑚋 𑚙𑚝 𑛈। 𑚦𑚮𑚨 𑚌𑚔𑚭𑚣𑚭 𑚙𑚲𑚫 𑚤𑚩𑚰
𑚆𑚝 𑚛𑚭 𑚌𑚰𑚝 𑛈 𑚛𑚯 𑚝𑚊𑚧𑚙𑚤 𑛁𑛈 𑚨𑚲 𑚌𑚭𑚞 𑛆𑛄

[illegible]

[illegible]

।।२।३।४।५।६।७।८।९। [illegible]

[illegible]

[illegible] ४२।८४।।२६।।६८।।२१०।।२५।।२४ [illegible]

।३३५।३६७।।

[illegible]

[illegible]

[illegible]

[illegible]

[illegible]

[illegible]

[illegible]

[illegible]

[illegible]

ਧਾਰਆਣ ਕਰੇ ਗ੍ਰਹਿ ਤਾਂ ਜੇ ਸਿਰ ਹੋਗ ਜਿਤ ਆ
ਤ ਦਾ ਧਾਰਆਣ ਹੋਗ ॥

ਉਦਾਹਰਣ :-

ਜਿਸ ਆਦਮੀ ਜੋਦਾਂਓ ਓਰ ਜਗਾਂ ਦਾਂ ਤੁਥ
ਲੂਓ ਜਗਾਂ ਜਿਾਂ ਤੁਥ ਡੀਜਰੀ ਜਗਾਂ ਮਥਾਤੁ
ਥ ਹੋਰ ਸੈਨੂਓ ਤੇ ਜਗੇਂ ਜਤ ਕੇ ਧੰਜ ਤੁਥਤੇ ਹੈ
ਰ ਹੂੰਗ ਤੇ ਜਗੇਂ ਧਾਰ ਤੇ ਮੈ ਤੁਥ ਤੇ ਉਜ ਘੋੜ
ਕਿਸ ਧੂਣਾਓ ਡੇ ਘਰ ਤੁਜਤ ਕਿਤ ਤੋਹੈਂ ਗੋਹੇ
ਹੈ॥ ਤੁਧੰਜ

੭	੬	੫
	12 11	੨
	੯ 10	੩


ਓਤੰਥੇ ਤੇ ਤੇਜੋਦਾਂਧੇਂ
12।11।10 ਦਾ ਧੈਗ ੩੩
ਹੋਮਾ ਧੇਤ ਜੇਦਾਓ ਤੇ ਜਗ
ਆਘੀ ਤੇ ਓਜ ਦਾਜਤੇ ਓਜ ਧੈਗ ੩੩ ਕਿਸ ਤੇ ਮ
ਤੇਗ ਕਿਤ ਤੇਂ ਮਿਲੇ 11। ਧੇਤ ਜੇਗੇਓ ਹੋਓ ਓਜ
ਗੀਤ ਕਰੇ ਸੈਨੂਓ ਹੋਓ ੬ ਹੋਰ ਓਜ ਗੀਤ ਕਰੇ ਹੂਗੇਂ

[illegible]

ਫੇਰ ਹਰ ਘਾਤ ਦਾ ਤ੍ਰਿਤੀਯ ਭਾਗ ਤ੍ਰਗੀ ਖਾਤ
ਦਾ ਫਲ ਹੋਂਦਾ ਹੈ ॥

ਤਸਵੀਰ ॥

ਜਿਹ ਵਸਤੀ ਦਾ ਮੁਖ ਵਾਰਤ ਤਥ ਲੰਬਾ ਦਾ
ਗ ਤਥ ਚੌੜਾ ਹੈ ਫੇਰ ਗਹਿਰੀ ਤਲ ਵਿਖੇ ਤਥ ਲੰਬਾ
ਪੰਨ ਤਥ ਚੌੜਾ ਹੈ ਡੂੰਗਾ ਹਤ ਤਥ ਹੈ ਤਿਸ ਦ
ਗੀ ਦਾ ਘਾਤ ਫਲ ਦੇਵੇ ਹੈਗ ॥ ਮੁਖ ਕੀ ਲੰਬਾਈ
੧੨ ਚੌੜਾਈ ੧੦ ਦਾ ਘਾਤ ਕੀਤਾ ॥ ਹੋਯਾ ॥



ਲੱਧੇ ੧੨੦ ਤਲੇ ਕੀ ਲੰ
ਬਾਈ ੬ ਚੌੜਾਈ ੫ ਓਸ ਦਾ
ਘਾਤ ੩੦ ਮੁਖ ਕੀ ਲੰ
ਬਾਈ ੧੨ ਤਲ ਕੀ ੬ ਓਨ੍ਹਾਂ
ਜੋਗ ੧੮ ਮੁਖਤਲ ਕੀ ਚੌੜਾਈ ੧੦।੫ ਓਨ੍ਹਾਂ ਜੋਗ
੧੫ ਓਨ੍ਹਾਂ ੧੮।੧੫ ਦੋਹਾਂ ਜੋਗਾਂ ਦਾ ਘਾਤ ੨੭੦
ਸੋ ਤਿੰਨਾਂ ਘਾਤਾਂ ੧੨੦।੩੦।੨੭੦ ਦਾ ਜੋਗ ੪੨੦

ਫਿਰ ਦ ਅ ਭੁਜ ਮਿਤਾਂ ਨੂੰ ਮਿਲੇ ੭੦ ਓਹ ਗੀਆ
ਤ੍ਰਿਗਾਉ ੭ ਵਰੇ ਗੁਣਾ ਕੀਆ ਤਾਂ ਹੋਇ ੪੯੦ ਖੇਤ੍ਰ
ਫਲ ਤਜਾ ਕੀ ਖੁਲਾਉ ਕਿ ਚਾਰ ਭੁਜ ਹੋਇ॥

ਤਆਤ੍ਰਾ

ਜਿਸ ਸੈ ਹੋਵੇ ਸਭਹੀ ਕੇ ਸਮ ਭੁਜ ਚਾਰਤ
ਸਤ ਤੁਲ੍ਯ ਤੇ ਤੇਰ ਲੰਗ ਹੈ ਤੁਲ੍ਯ ਤੇ ਤਿਸ ਕੇ
ਚਾਰ ਭੁਜ ਕਰ੍ਯਾਂ ਖੇਤ ਫਲ ਕਹਿਏ ਤੇਰ
ਕਲ ਓਹ ਕੀ ਨਿਸ ਖੇਤ ਕੀ ਤਾਂ ਗੁਣੈ ਤੋ
ਖੇਤ ਫਲ ਕੇ ਤੋਗ ਤੇਰ ਜਿਸ ਕੂਤ ਕਾ ਵਰਗ
ਅਧਾ ਤੇ ਤੇਰ ਲੰਗ ਖੰਜ ਤੁਲ੍ਯ ਤੇ ਤਿਸ ਕਾ ਖੇਤ
ਫਲ ਕੇ ਤੋਗ ਤੇਰ ਓਹ ਕੀ ਨਿਸ ਖੇਤ ਕੀ ਤਾਂ
ਗੁਣੈ ਤੋਂ ਫਲ ਕੇ ਤੋਗ॥ ਸੋਹੇ ਕੂਤ ਕਾ
ਤਰ੍ਯਾਸ॥ ੧੨

ਖੇਤ ਸਮ ਖੇਤ ਤੇ ਓਹ ਦ
ਭਤੇ ਭੁਜ ੧੨ ਕੋਟਿ ੧੨ ਅ
ਖੇਤ ਕੀਆ ਤਾਂ ਹੋਇ ੧੪੪

੧੨ ੪ ੧੨


ਓਸੇ ਜੀ ਤ੍ਰੈਗਾ ੪ ਵਰੇ ਗੁਣਾ ਕੇ ਤੋਲ ।੨੫੬੮
ਤ ਸਾਗ ਖੰਡ ਕਾ ਛੋਗ ਹੋਇਆ ਸਤੁ ਅਹੇਣ ਨੂੰ
ਸੀ ਖੰਡਕਾਂ ॥ ਤ੍ਰਯਾਂਸ



ਭੁਜ ।੨।।੨ ਤ੍ਰੈਗਾ ੪ ਓਸ ਵੈ
ਸਾਗ ਖੰਡ ਕਾ ਛੋਗ ਨਯਾਰੋ ਕੋ
ਤੋਸਾਂ ।੨੫੬ ਓਸ ਕਾ ਤੀਸਾਂ ਭਾਗ
ਲੈਯਾਂ ਤੋ ਮਿਲੈ ੪੨੨ ਪੈਤੂ ਸਾਸੀ
ਖੰਡ ਕਾ ਅਨੁਸਾਰ ਛੋਗ ਹੋਇਆ
ਸਬ ਹੂਣਤ ਖੰਡ ਕਾਂ ਤ੍ਰਯਾਂਸ



ਓਸ ੧੦ ਦ੍ਰਯਾਂਸ ਕੀ ਪ੍ਰਹੇਕੁ
ਨਿਤ੍ਰ ਵਰੇ ਜਗਿਯਿ ਨਯਾਰੋ
ਕੋ ਤੋਸਾਂ  ਤੇਰ ਸਭੇਗ
ਤੇਰ ਛੋਗ ਓਸਕੀ



ਤ੍ਰੈਗ ੫ ਵਰੇ ਗੁਣਾ ਕੇ ਤੋਲ
ਤੇਰ੍ਹੋ ਵਤ ਅਨੁਛੇਸ ਤੋਸ ॥

𑆮𑆸𑆠𑆠𑆑𑆁 𑆤𑆶𑆩𑆴𑆃𑆠𑆩𑆤𑇀𑆮𑆪𑆤

𑆮𑆸𑆠𑆠 𑆱𑆁 𑆤𑆩𑆃𑆠 𑆱𑆁 𑆮𑆼𑆤 𑇑𑇙𑇓𑇗/𑇑𑇐 𑆲
𑆱 𑆮𑆵𑆤𑆫 𑆠𑇀𑆫𑆶𑆓 𑆬𑆴𑆪 𑆠𑆁 𑆓𑆴𑆤𑆼 𑇑𑇓𑇐𑇑/𑇑𑇐 𑆪
𑆠 𑆤𑆶𑆩𑆴𑆃𑆠 𑆱 𑆮𑆼𑆤 𑆠𑆼𑆱 ॥
𑆤𑆪 𑆠𑆤 𑆃𑆷𑆠 𑆮𑆼𑆬𑆵 𑆤𑆩𑆴 𑆮𑆴𑆱 𑆪
𑆯𑇀𑆫𑆵𑆱 𑆠𑆼𑆤 𑆱𑆤𑆢 𑆢 𑆱𑆵 𑆮𑆴𑆠𑆴 ॥
𑆥𑆫𑆪𑆓 𑆓𑆴𑆤 𑆃𑆠 𑆑𑆴 𑆪𑆩 𑆱 𑆥𑆫
𑆓𑆩 𑆱𑆤𑆩 𑆠𑆼𑆢 𑆠𑆤𑆱 𑆥𑆶𑆫𑆼𑆢𑆫𑆠
𑆫𑆵𑆠𑆵 𑆑𑆤 𑆤𑆶𑆠𑆤𑆃𑆠 𑆮𑆤 𑆢𑆩𑇑𑇗 𑆤𑆼
𑆠𑆵 𑆠𑆤𑆴 𑆢 𑆤𑆼 𑆤𑇐𑆠𑆬𑆵 𑇑𑇔𑇘 𑆑𑆤
𑆓𑆶𑆩 𑆱𑆼 𑆤𑆑 𑆠𑆼𑆢 𑆠𑆤 𑆮𑆴𑆱 𑆱𑆬𑆵 𑇔𑇐
𑆱 𑆠𑇀𑆫𑆶𑆓 𑆩𑆼𑆪 𑆱𑆼 𑆤𑆮𑆪 𑆓𑆴𑆤𑆼 𑆱𑆼𑆠 𑆪
𑆯𑇀𑆫𑆵𑆱 𑆤𑆩 𑆥𑆫𑆑𑆼 𑆑 𑆤𑆶𑆥 𑆱𑆼 𑆥𑆫
𑆓𑆩 𑆠𑆼𑆓 ॥ ॥𑆠𑆱𑆠𑆶𑆫𑆩॥
𑆱𑆼 𑆱𑆢𑆱𑆱 𑆤𑇐 𑆓𑆤 𑆤𑆼𑆢 𑆠𑆼𑆫 𑆤𑇐

ਗਣ ਸੈਣ ਪੰਗ ਗਣ ਵੇਗਾਂ ਤੈ ਤਨ ਬਿਸ ਵਿ ਤਣੰ
ਪਾਣੀ ਸਾਂਵੇਗਾਂ ॥ ਭਯਾਨ
ਓਨ ਸਾਂ ਖੰਤ ਫਲ ੩੨੦ ਤੈ
ਸਾਂ ਓਨ ਕੀ ੬੪੮ ਕੜੇ ਗੁਣ
ਯਾਂ ਤੰ ਤ੍ਰੈਪੰ ੨੦੭੩੬੦ ਓਨ

	੮	
੮	੫	

ਵਿਸ ਖੰ ਸਾਂ ਭੁਗ ਮਿਤਾਂ ਤੰ ਜਫ਼ਯਿ ਮਿਲੀ ੫।
੮੪ ਪੰਤੁ ਓਨ ਖੰਤ ਸੇ ਪਾਣੀ ਸੀ ਵੰਖਯਾ ਤੈ
ਊ ਪੰਤੁ ਪਕਵੇ ਜਣ ਤ੍ਰੈਪ ॥

॥ ਓਥਿਖੰਤ ਵਯਦਤੰਰ: ॥

ਸਥ ਸਿਤਿ ਵਯਦਤੰਰ ਸਾਰੰਯਾਂਤ ਸਾਧਾਰ ਤਸੇ ਸਿ
ਣਤੇ ਸੀ ਗੀਤਿ ਲਿਖਤੇ ਤੁੰ ॥


ਸਿਣਊ ਰੈ ਸਿਤਿ ਕਤਤੇ ਤੈ ਸਿਣ ਸੇ ਸੈਣਤ੍ਰੈ
ਸੀ ਓਵਣੰ ਸੀ ਵੰਖਯਾਂ ਕਤੇ ਸੀ ਗੀਤਿ ਲਿਖਤੇ
ਤੁੰ ਸੈਣਤੇ ਸੇ ਤੇਤ ਫਲੇ ਕੀ ਸੈਣਤ੍ਰੈ ਸੀ ਭੁਸਾਂਊਕ
ਤੇ ਗੁਣੈ ਤੰ ਸੈਣਤ੍ਰ ਸਾਂ ਘਣ ਤੁਣਤਾਂ ਤ੍ਰਾਣਫਲ

ਹੋਗ ॥ ਓਹਤਾਈਦ ਕੀ ਜਵਾਬ ਸੰਤਾਂਈ ਕਿ ਪਾਤਬ
ਈਦ ਕੀ ਤਾਂਈ ਕਰੇ ਗੁਸੇ ਤੋ ਈਦਰ ਪਰ ਫੇਰ
ਹੋਗ ॥ ਸ੍ਰੀ ਸੰਤਨ ਨੇ ਪਰ ਫੇਰ ਕਿਸ ਓਟਾਂ ਤੇ
ਪਰ ਫੇਰੇ ਜਾ ਭ੍ਰਮ ਕੀਏ ਹੈ ਜਵਾਬ ਲਿਖੇ ਕਿਤ
ਸੰਤਨ ਕੀ ਓਟਾਂ ਕੀ ਨਿਆਂਈ ਹੋਗ ਹੋਰ ਸੰਤਨ
ਕੀ ਤਾਂਈ ਕਿਸ ਓਟਾਂ ਕਾ ਤਾਂਈ ਕਾ ਭ੍ਰਮ
ਕੀਤੇ ਥੈ ਜੋ ਅਬ ਲਿਖਗ ਕਿਤ ਰਹੈ ਗ ਪਾਰਸਾ
ਹੋਗ ॥ ਤਾਤਪਰਜ ॥

ਓਰ ਓਟਾਂ ਕੀ ਜਵਾਈ ਪੈਸੇ ਤਬ ਸੰਤਾਂਈ ਜ
ਥਾ ਤਬ ਤਾਂਈ ਓਰ ਤਬੀ ਕਾ ਅ੦ ਅਤੇ ਜਾਤੇ
ਪਰੀ ਓਟਾਂ ਜਿਨ ਸੰਤਨ ਦੀ ਜਗੀ ਕਿਯਾਂ ਹੋਰ ਤਨ
ਸੰਤਨ ਕੀ ਜਵਾਈ ਅ੦ ਤਬ ਸੰਤਾਂਈ ਪਨ ਤਬਤੇ
ਤਾਂਈ ਤੇ ਤਬ ਤੇ ਤੋ ਕਹਿਹੈ ਜੇ ਤਨ ਸੰਤਨ ਕਾ
ਪਰ ਫੇਰੇ ਹੋਗ ਹੋਰ ਤਨ ਸੰਤਨਾਂ ਕੀ ਓਟਾਂ ਕਿ
ਤਰਿਯਾਂ ਜਗੀ ਕਿਯਾਂ ਹੈ ਹੋਰ ਓਟਾਂ ਕਾ ਰਤੇ ਕਿਤਨੇ
ਗਕਾ ਤੁਰੰਗ


ਤ੍ਯਾਗ ਸੈਤ੍ਰਾਂ

ਸੰਤ੍ਰੂ ਸੀ ਨੰਦ੍ਰਾਂ ੬ ੮



ਸੈਤ੍ਰੂ ੬ ਪਸਾਂ ਧਤ੍ਰੇ

ਖ੦ ਹੀ ਤੰਸਾਂ ੬



ਸਾਂ ੬ ੩ ਕੋ ਗੁਣਾਂਧਾਂ ਤੋਂ ਸੈਤ੍ਰੂ ਲੱਬ੫ ੬੪੪

ਸਾਂ ਘਰ ਫੋਨ ਤੈਸਾਂ ੧੨੦ ਫਿਤਾਂ ੧/੪ ੧/੩ ੧/੬

੬੪੪ ਸਾਂ ਘਰ ਫੋਨ ਤੈਸਾਂ ੧/੬੪ ੬੪੪ ਸੋ ਘ

੩ ਫੋਨੇ ਸਾਂ ਸੈਤ੍ਰੂ ਸੇ ਘਰ ਫੋਨੇ ੧੨੦ ਫਿਸ

ਭ੍ਰਗ ਫਿਤਾਂ ਤੋਂ ਨਫ਼ਧਿ ਮਿਲੀ ੨੫੬੦ ਪੰਤੂ ੬੪੪

ਸੀ ਫੰਖਧਾਂ ਤੈ੬ ॥ ਤੈ੩ ੬੪੪ ਸੀ ਤਸਾਂ੬ ੧/੮ ਸ

ਭ੍ਰਗ ਸੈਤ੍ਰੂ ਤਸਾਂ੬ ੩ ਫਿਸ ਫਿਤਾਂ ਤੋਂ ਗੁਣਿਆਂ

ਸੀ ਫੰਖਧਾਂ ਮਿਲੀ ੨੪ । ੬੪੪ ਸਿਫ਼ਧ ਤੁਰ: ॥

ਸਥ ਰਾਵਣ ਦਪਦਤੂਾਂਰ ਮਿਆਰੇ ਤੋਂ ਸਾਠਸਨਾ

ਗੁਸਿ ਯਹ ਏਗੀ ਰਤਨੇ ਤੂ ਮਿਫਨ ਕਰ੍ਹ ਹੈ ਯਹ


ਸ ਤੈਦ ਫੈਤ ਨਰਗੀ ਹਸਾਂ ਮਿਤ੍ਰ ਸਾਰੀ ੬ਹ ਨੈਗੀ

ਅਠਾਰੇ ਤੈਵੇਂ ਤੋਂ ਅੰਸ਼ ਤੇਰ ਜਿਸ ਦੀ ਮੁਣਾਂੜ ਜਿ-
ਸੀ ਗਤੀ ਧੈਰ ਕੱਰੈ ਤਨ ਧਰ ਵਿਚ ਹੈ ਕਾਂ ਭ੍ਰਾਰ
ਸਧੈ ਹੈ ਜਿਸ ਤਨ ਦੀ ਮੁਣਾਂੜ ਕਾਂ ਪਾਰਾਸ਼—
ਹੈਸੈ ਭ੍ਰੀ ਤਨ ਮੁਣਾਂ ਹੈ ਅੰਗਾਂੜ ਕਿ ਪਾਰਾਸ਼—
ਵੇਰ ਗੁਣੈ ਹੈ ਸ਼ਕਰ ਤੈਪ ਤਨਕੀ ਸੀਰ ਵੇਕਿਨਘ
ਤੋਂ ਕੀ ਤੰਘਾ ਕਰੇ ਗੁਣੈ ਪੰਨਾ ਕਰ ਵੇਧੈ ਹੈਸ
ਕ ਤੈਵੇ ਤਨ ਵਿਚ ਅੰਗ ਹੈ ਭ੍ਰੇਤ ਤੁਤਾਂ ਪ੦੯ਕਾ
ਭ੍ਰੀਰ ਕਿਣ ਧੈ ਹੈ ਅਵਧਿ ਜਿਸ ਕਿਤ ਜਿਸਾਂੜ ਕਾ
ਤਨਤਾਂ ਤ੍ਰਸਕ ਫਲ ਤੈਰ ॥ ਪੰਤਸੀ ਵੇਵੇ ਵਾਲ ਧੰਕੀ
ਵੇਤਰ ਸ਼ਰਧਾਰ ਅਨੁਸੀ ਕਿਣ ਵਾਨਤੇ ਤੇ ॥

ਤਸਾਂਤਰਾ ।

ਜੋ ਲਕੜੀ ਨੈ ਅੰਗੁਲ ਲੰਬੀ ਤੇ ਤੈਰ ਜਿਤ ਲਕ
ੜੀ ਮੁੰਡੇ ਕੀ ਚੀਨ ੨੦ ਅੰਗੁਲ ਐਣੀ ਤੇਰਥਿਵੇ
ਕੀ ਹੈਲੋ ੧੯ ਅੰਗੁਲ ਹੈਣੀ ਤੈ ਤਨਨੇ ਕੀ ਸਾਰ
ਨਧਾਤ ਵਿਸੈ ਸੀਰਧਾਂ ਤੋਂ ਤਨ ਕੀ ਜਿਸਾਂੜ ਤਨਤਾਂ

ਤਾਰੂ ਦੇ ਤੋਲ ॥ ਦ੍ਰਿਸ਼ਟਾਂਤ
ਸਮੁੰਦਰ ਦੀ ੨੦।੯
ਪਾਣੀ ਦਾ ਭਾਰ ੩੬
ਇਕ ਘਣ ਫੁਟ
ਇਕ ਦੇ ਸੇਰ।—




ਤੇ ਗੁਣਿਆਂ ਤੋਂ
ਫੁਟ ੧੮੦੦ ਭੀ ਇਕ ਦੀ ਜਿਸ ਵਿਚ ਦ੍ਯਾਂਤ ਖ
ਤੇ ਗੁਣਿਆਂ ਤੋਂ ਫੁਟ ੭੨੦੦ ਇਕ ਵਿਸ ੫੭੬ ਦੀ
ਭੀਰ ਜਿਤਾਂ ਤੋਂ ਲਭਿਆ ਜਿਸਦੀ ੨੫/੨ = ੧੨ ੧/੨
ਪੰਡ ਤੁਲਣਾਂ ਤਾਰੂ ਹਲ ਫੁਟਾਂ ੨੫/੨ ਪੰਡ ਹਲ ਦੇ
ਤਰ ਜਿੰਦੇ ਦੱਸਦੇ ਹੈ ॥

ਸੂਹਰੀ ਰੀਤਿ ॥ ਜੋ ਲਕੜੀ ਤਿਰਦੀ ਪੀਰੀਕਯ ਤੋਂ
ਸਮੁੰਦਰ ਦੇ ਸੱਚੂਦ ਕਰਦੇ ਭੀ ਤਕ ਸੰਕੇ ਵੀਸਿ
ਸਦ ਕੇ ਦ੍ਯਾਂਤਾਂ ਦੀ ਕੋਇਯਾਂ ਕਰ ਗੁਣੇ ਫੇਰ ਤਕ
ਗੁਣਿਤ ਸੰਕੇ ਵਿਸ ੫੭੬ ਦਾਂ ਭਾਗ ਲੱਗੇ ਜੋ

ਜਫ਼ਧਿ ਜਿਨੈ ਫਤ ਤੇਨਤਾਂ ਤ੍ਰਮਕ ਫਲ ਤੈਗ ॥

ਤਸਾਂ ਤੇਰ= ॥

ਜਿਨ ਜਕਨੂੀ ਸੀ ਸੈਨ੍ਹਾਂਉ ਫਸ਼ੀ ਸੰਗੁਜੀ ਤੇਰ ਨੂ
ਟਾਉ ਸੈਨੂੰ ਖਾਨਧਾਂ ਨੈਜੀ ਨੈਜੀ ਸੰਗੁਜੀ ਤੋਤਨ
ਜਕਨੂਧਾਂ ਗੀ ਕਿਰ ਤੋ ਨੈ ਧੀਰ ਖਾਦੈ ਤੋਂ ਤਨ ਸਾਂ
ਤਨਤਾਂ ਤ੍ਰਮਕ ਫਲਕੇ ਤੈਗ ॥ ਤ੍ਰਧਾਂਨ
ਓਛੈ ਨ੍ਹਟਾਉ ।੯ ਤੋ ਓਨ
ਗੀ ਸੈਨ੍ਹੇ ੨੨ ਕਤੇ ਗੁ=
ਧਾਂ ਤੋਂ ਤੈਪ ੫।੨ ਓਨ



ਗੀ ਭੀ ਮਿਰਾਉ ਕੇ ਨ੍ਹਖਾਂਤੋਂ ਸੀ ਨੇਖਾਧ ।੪ ਕਤੇ ਗੁ
=ਧਾਂ ਤੋਂ ਤੈਪ ਖ੯੦੮ ਓਨ ਫਿਸ ੫੭੬ ਸਾਂ ਭੁਗ
ਜਿਤਾਂ ਤੋਂ ਤਨਤਾਂ ਤ੍ਰਮਕ ਮਿਰਾਉ ਸਾਂ ਫਲ ਜਿਲ
੮ ਜਿਜਿ ਕੇ ਪੁਟਟੈ= ਸਾਂ ਤੇਰ ਖਤ੍ਰਧਰ ਜਕਨੂੀ
ਕੇ ਧੀਰਤੇ ਸਾਂ ਨ੍ਹਜਜਤੋਂ ਸੀ ਕਜਿਤਾਂ ਤੈਰਨੂ
ਨ੍ਹਤਾਂ ਕੇ ਕਰ= ਥੈ ਓਕਕਜੈ ਨਤਤੀ ਤੈ ਸਾਂ ਓਨ

[illegible]
[illegible]
[illegible]
[illegible]
[illegible]
[illegible]
[illegible]
[illegible]

॥ [illegible] ॥

[illegible] ॥

[illegible]
[illegible]
[illegible]
[illegible]
[illegible]

[illegible]

[illegible]

[illegible]

[illegible]

[illegible]

[illegible] ॥ [illegible] ।—

[illegible]

[illegible]


[illegible]

[illegible] ॥

[illegible]

[illegible] ॥ [illegible]

६०




६० [illegible]


१० [illegible]

१०० [illegible]

੧ ਵਰ੍ਹੇ ਗੁਣੀਆਂ ਤਾਂ ਹੋਏ ੧੦੦ ਪਰ ਓਹ ਜਾਣਿਏ
ਜੋ ਧਰ ਤਿਹਤਾਂ ਤ੍ਰਾਣ ਫਲ ਹੋਇਆ ਸਰਿਆਂ ਨੂੰ
੧੦੦ ਓਤਨੀ ਆਗੀ ਹੋਈ ॥ ਹੋਰ ਧਾਰਨਾ ਜੀ
ਸਿ ਜੋ ਨ੍ਰਪਾਂਕ ਓਤਨੇ ਨੂਰਨ ਧਾਰਨ ਤੇ ਓਹ ਦ
ਨਤੇ ਜਾਣਿਏ ੧੦ ਜੋ ਸਿਰਦਾਂ ਭਾਗ ੧੦/੧੧ ਦੇਇ।
ਹੋਸਾਂ ਜਾਣਿਏ ੧੦ ਜੇ ਵੇਗੇਤੇ ਨਨ ।- ਜੋ ਦਰਾਗ
੧੦੦ ਕੀ ਦੇਇ ੧੦/੧੧ ਵਰ੍ਹੇ ਗੁਣੀਆਂ ਤਾਂ ਹੋਏ ੧੦੦੦/੧੧
ਓਹ ਦਿਸ ਤੁਰੇ ਜੋ ਭਾਗ ਸਿਤਾਂ ਤਾਂ ਜਿਨੇ ੯੦੯
੯/੧੧ ਪਤੁ ਧਰ ਤਿਹਤਾਂ ਤ੍ਰਾਣ ਫਲ ਹੋਸਾਂ ॥ ਸਧਸੂ
ਰਧ ਨ੍ਰਪ ਜੀ ਰਸ਼ਿ ਜੋ ਨ੍ਰਪਾਂਕ।



ਓਤਨੇ ਸਾਰ ਧਾਰਨ ਜੀ ਜਾਣਿਏ
੧੦ ਤੇ ਓਹ ਜੋ ਸਦਾਂ ਭਾਗ ੧੦/੪
ਓਹ ਦਿਸ ਨੂੰ ਜੋ ਸਜ ਦਰਤੇ



ਤਾਂ ਹੋਏ ੨੦/੩ ਓਹ ਦਿਸ ਜਾਣਿਏ ੧੦ ਜੇ ਕੇ ੧੦
ਤਨ ਜੇ ਦਰਾਗ ੧੦੦ ਵਰ੍ਹੇ ਗੁਣੀਆਂ ਤਾਂ ਹੋਏ ੨੦੦੦/੩


[illegible]
[illegible]
[illegible]
[illegible]
[illegible]
[illegible]
[illegible]
[illegible]
[illegible]
[illegible]
[illegible]
[illegible]
[illegible]
[illegible]

[illegible]

[illegible] ।—


[illegible]

𑆫𑆼 𑆲𑆾𑆓 𑇆 𑆢𑆸𑆱𑇀𑆛𑆳𑆤𑇀𑆠𑆩𑆵 𑆫𑆳𑆯𑆵 𑆤𑆁 𑆱𑇀𑆡𑆳𑆥𑆤𑇅




𑆠𑆸𑆠𑆵𑆪 𑆑𑆫𑇀𑆑 𑆫𑆳𑆯𑆵 𑆑𑆵
𑆥𑆾 𑆢𑆸𑆱𑇀𑆛𑆴 𑆥𑆾𑆠 𑆫𑆳𑆯𑆵
𑆫𑆳𑆯𑆵 𑆑𑆳 𑆱𑆩𑇀𑆥𑆼𑆠𑆼 𑆲𑆾
𑆫 𑆱𑆁𑆱𑆳𑆫 𑆥𑆾𑆠𑆼 𑇈
𑆑𑆫𑇀𑆑 𑆫𑆳𑆯𑆵 𑆑𑆵 𑆥𑆾 𑆢𑆸𑆱𑇀𑆛𑆴 𑆠𑆼 𑆥𑆾𑆠 𑆱𑆁𑆱𑆳𑆫𑇈 𑆢𑆸𑆱𑇀𑆛𑆴
𑆤𑆁 𑆱𑆾𑆥 𑆠𑆴𑆱𑆼 𑆲𑆶𑆫 𑆢𑆸𑆱𑇀𑆛𑆴 𑆥𑆾𑆠𑆼𑇈 𑆑𑆫𑇀𑆑 𑆫𑆳𑆯𑆵 𑆑𑆵
𑆥𑆾 𑆢𑆸𑆱𑇀𑆛𑆴 𑆠𑆼 𑆥𑆾𑆠 𑆥𑆳𑆓𑆵 𑆠𑆼 𑆄𑆠𑆶 𑆑𑆵𑆪 𑆠𑆴𑆤𑆼 𑆑𑆫𑇀𑆑
𑆑𑆵 𑆱𑆵𑆩 𑆑𑆫𑇀𑆑 𑆥𑆸𑆫𑆵 𑆪𑆳𑆪𑆵 𑆢𑆼𑆓𑆶 𑆤𑆼 𑆑𑆸𑆥𑆾
𑆑𑆴 𑆥𑆸𑆫𑆴 𑆪𑆳𑆪𑆵 𑆢𑆴𑆱 𑆢𑆼𑆥𑆪𑆫 𑆑𑆵 𑆱𑆳𑆓
𑆑𑆫𑆴 𑆠𑆸𑆠𑆵𑆪 𑆑𑆫𑇀𑆑 𑆫𑆳𑆯𑆵 𑆑𑆵 𑆥𑆾 𑆢𑆸𑆱𑇀𑆛𑆴 𑆠𑆼 𑆠𑆶𑆫 𑆑𑆵 𑆪
𑆪𑆴𑆪 𑇓𑇐 𑆠𑆼 𑆓𑆶𑆫 𑆑𑆵𑆠𑆳 𑆠𑆁 𑆠𑆶𑆪𑆴 𑇖𑇐 𑆥𑆢𑆶𑆪
𑆓 𑆪𑆳𑆪𑆴 𑆠𑆶𑆠𑆾 𑆱𑆁𑆱𑆳𑆫𑆼 𑆥𑆾𑆠𑆼 𑆑𑆫𑇀𑆑 𑆫𑆳𑆯𑆵 𑆑𑆾
𑆫𑆵 𑆑𑆵 𑆪𑆳𑆪𑆴 𑇑𑇕 𑆠𑆼 𑆥𑆠𑆶 𑆱𑆁𑆑𑆳 𑆠𑆴𑆱 𑆠𑆼 𑆄𑆫
𑆢𑆳𑆫𑆼 𑆄𑆑𑆵 𑆥𑆢 𑆓𑆶𑆫 𑆑𑆵𑆠𑆳 𑆠𑆁 𑆥𑆸𑆫𑆵 𑆪𑆳𑆪𑆴

[illegible] ५० [illegible]
[illegible]
[illegible] ५० [illegible] ॥
[illegible]
[illegible] ५० [illegible]
[illegible] ५० [illegible]
[illegible] 100 [illegible] ५00 [illegible]
[illegible] ५00 | ५00 | ५00
[illegible]
[illegible]
[illegible] ३00 [illegible]
[illegible] ४५0 [illegible] 150 [illegible]
[illegible]
[illegible]
[illegible]



[illegible]
[illegible]
[illegible]
[illegible]
[illegible]
[illegible]
[illegible]
[illegible]
[illegible]
[illegible]


30
14
44

[illegible]
[illegible]
[illegible]

[illegible] २०

[illegible] २२३ [illegible] ११५ [illegible]

[illegible] १६६ [illegible] १४५ [illegible] ५००

[illegible] ॥

[illegible]

[illegible]

[illegible] ॥ [illegible]

[illegible]

[illegible] ५८६

[illegible]

[illegible]

[illegible]

[illegible]


[illegible]

[illegible] ॥

ਤਸਤਰ।

ਓਹ ਸੀਖ ਹੈ ਜਿ ਪਰਕਾਸ਼ ਦਿਸ ਵਧੇ ਵਧੇ ਸੇ
ਗੁਨ ਪਰਕਾਸ਼ ਵਾਲੇ ਸਿਸ਼ਾ ਰਖੀਏ ਤਾਂ ਸੀ
ਗੁਧਾਂ ਦਾ ਸੰਤਰਤਮੀ ੧੫ ਤੇ ਹੈਰ ਕਰਾਂ ਸੰ
ਤਰ ਤੇਂ ੧੩ ਤੇ ਤਾਂ ਕੰਧ ਦਾ ਪਰਕਾਸ਼ ਸਕਦੈ॥

ਧੁਪਨ




ਕੁਧਾਂ ਜਿ ਸੰਤਰੇ ੧੫ ਦਾ ਵਰਗ
੨੨੫। ਕਰਾਂ ਜਿ ਸੰਤਰੇ ੧੩ ਦਾ
ਵਰਗ ੧੬੯ ਓਨਾਂ ਵਰਗਾਂ ਦਾ
ਅੰਤਰ ੫੬ ਓਹ ਦਾ ਭਾਗ
੫੦੬ ਦਿਸ ਜਿਤਾਂ ਤਾਂ ਨਫਧਿ ਮਿਲੀ ੩ ਓਹ
ਦਿਸ ਓਹ। ਜਿਨਾਂ ਤਾਂ ਤੇਧ ਓਹ ਦਾ ਮੂਲ ੨
ਓਹ ਕਦੇ ਕਰਾਂ ਤਰ ੧੩ ਗੁਣਾਂ ਤਾਂ ਤੇਧ ੨੬ ਓਹ
ਦਿਸ ਕਧਾਂ ਤਰ ਧਿਨਾਂ ਘਟਾਂ ਤਾਂ ਤੇਧ ਖ ੫।
੦ ਓਨਾਂ ਦਾ ਸਰਧ ਕੀਤਾ ਤਾਂ ਕਧਾਂ ਦਾ ਪਰਕਾ
ਸ਼ ਤੇਸ ਖ੫/੨ ਤੇ ੩/੨ ਭੀ ਕਧਤੇ ਸ਼ੇਰ ਖੇ ਕਰਾਂ

ਤੀਜਾ ਸੂਤ੍ਰ । ਪ੍ਰ ਕਰਣ ਕੋਟੀ ਦਾ ਯੋਗ ਹੋਵੇ ਤਾਂ
ਦਾ ਯੋਗ ਜੋਗੀ ਕਰੀ ਕੋਟੀ ਨੂੰ ਜੋੜਕੇ ਕੀ ਰੀਤਿ
ਕੋਟੀ ਨੂੰ ਯੋਗ ਦਾ ਵਰਗ ਹੋਵੇ ਤਾਂ ਨੂੰ ਯੋਗ ਦੇ
ਵਰਗ ਵਿੱਚ ਘਟਾਕੇ ਦਾ ਅੰਕ ਹੈ ਉਹ ਫੇਰ ਕਿ
ਸ ਭੁਜ ਲੈਣ ਹੈ ਜੋ ਬਾਕੀ ਰਹੇ ਉਸ ਕਿਸ
ਵਿਚ ਘਟਾ ਕੇ ਕੋਟਿ ਦਾ ਮੂਲ ਹੈ ਉਸ ਮੂਲ
ਨੂੰ ਯੋਗ ਵਿੱਚੋਂ ਕਰੀ ਕੋਟੀ ਨੂੰ ਯੋਗ ਵਿਚ
ਘਟਾ ਕੇ ਯੋਗ ਕੀ ਜੋੜੇ ਘਟਾਕੇ ਉਸ ਦਾ ਅਧਾ
ਹੈ ਸੋ ਕੋਟੀ ਦਾ ਪ੍ਰਮਾਣ ਹੋਗ ॥

ਉਦਾਹਰਣ

ਜਿਥੇ ਕੋਟੀ ਦਾ ਯੋਗ ਅੰਕੀ ੨੫ ਹੋਵੇ ਕਰਣ ਦਾ
ਯੋਗ ਅੰਕੀ ੨੫ ਤੇ ਹੋਵੇ ਭੁਜ ਦਾ ਪ੍ਰਮਾਣ ਕਿ
ਸੇ ਕੋਟੀ ਨੇ ਕਰਣੇ ਤੇ ਕੋਟੀ ਦਾ ਪ੍ਰਮਾਣ ਕੀ
ਕਿਵੇਂ ਹੋਗ ॥ ਕੋਟੀ ਨ ਹੋਵੇ ਤਾਂ ਕਰਣ
ਦਾ ਵਰਗ ੧੨੨੫ ਕੋਟੀ ਨੂੰ ਯੋਗ ੧




ਕਥਾਂ ਕਿ ਯੋਗ ੨੫ ਕਾ ਵਰਗ ੬੨੫ ਉਸੇ ਵਰਗ
ਕਾ ਅੰਤਰ ੬੦੦ ਕਾ ਭੋਗ ੫੭੬ ਵਿਸ ਮਿਤ੍ਰਾਂ ਕੋ
ਲਬ੍ਧਿ ਮਿਲੀ $\frac{੫੭੬}{੬੦੦}$ ਇਹ ਵਿਸ ੨੪ ਕਾ ਭਾਗ
ਵਰਤਣ ਮਿਤ੍ਰਾਂ ਨੂੰ ਹੋਯਾ $\frac{੨੪}{੨੫}$ ਉਤਨੇ ਕੀ। ਵਿਸ
ਖਾਣਿਆਂ ਨੂੰ ਹੋਯਾ $\frac{੧}{੨੫}$ ਇਹ ਕਾ ਮੂਲ $\frac{੧}{੫}$ ਇਹ ਕੁ
ਤੇ ਕਰਣੀਂ ਕਾ ਯੋਗ ੨੫ ਗੁਣਿਆਂ ਤੋਂ ਹੋਯਾ ੭ ਉਸੇ
ਕੀ ਕਥਾਂ ਕਿ ਯੋਗ ੨੫ ਵਿਸ ਮਿਤ੍ਰਾਂ ਖਾਣਿਆਂ
ਕਿਆਂ ਕੀਤਾ ਤੋਂ ਕਥਾਂ ਕਾ ਪਰਮਾਣ ਹੋਯਾ ।੯.
੫। ਇਹ ਰੀਤਿ ਕਰਣੀਆਂਕਾ ਯੋਗ ਹੋਰ ਕਰਣੀਂ ਕਾ
ਅੰਤਰ ਕਥਨ ਕਥਾਂ ਕਾ ਅੰਤਰ ਹੋਰ ਕਰਣੀਂ।
ਕਾ ਯੋਗ ਯੋ ਦੀ ਕਥਾਂ ਕਿ ਪਰੀਖ੍ਯਾ ਅੰਤਰ ਜਾਣਿ
ਯੇ ਪਰੰਤੂ ਜਿਥੇ ਪੰਜ ਹੋਵੇ ਤਤਾਂ ਵਿਸ ਭੁਗ ਕ
ਆਂ ਕਾਮਯਾਂ ਤੇ ਤਥੇ ਮੂਲ ਸ਼ੰਕਾ ਵਰਗ ਵਿਸ ਭੁ
ਗ ਕਿਆਂ ਜਾਣਿਯੇ॥ ਕਥਨਾਂ ਕਾ ਮੂਲ ਨਿਕਾ
ਲਾਰ ॥ ਕੀਪ ਕਿ ਤੇਰਾਂ ਹੈ ਸ਼ੰਕਾ ਕਿ ਤੇਰੇ ਤਕ।

ਨੇ ਭੁਜਿ ਤੇ ਤਨ ਕੋ ਸੰਕੁ ਕੇ ਘਾਤਅੰਕ ਕੀ ਗੁਣੇ
ਤੁਰ ਤਨੇ ਗੁਣਿਤ ਸੇਕੇ ਵਿਸ ਕੀਘਕੀ ਤ੍ਰਸ ਧੁੰਨੇ ਤੇ
ਰ ਸੰਕੁ ਕੇ ਸੰਤਰੇ ਕੋ ਭੁੰਗ ਕੇਣ ਥੈ ਨੇ ਜਕੀ
ਜਿਨੇ ਸੇਤ ਕੋਧ ਕਾ ਘਾਤਅੰਕ ਤੋਗ ॥

ਤਅੰਤੁਰਣ।

ਨਗ ਭੁਜਿ ਵਿਸ ਨਕੈਂ ਤੀਰ ਤੁੰਬ ਤ੍ਰਸੀ ਨਗ
ਘਰ ਕੀ ਘਕਰਅਧ ਕਾ ਤੇ ਤਨ ਕੇ ਤੇਠ ਰੇਤਥੇ
ਕੇ ਸੰਤਰਨ ਵਿਸੇ ਸੰਕੁਸੰਦਕ ਸੇ ਗੁਨ ਰਅ
ਧ ਕਾ ਤੇ ਤਨ ਕੀ ਕੋਧ ਵਿਤਨੀ ਤੋਗ ॥

ਸੰਕੁ ੧ ੳਨੀ ਕੀਘਤੇ
ਰ ਸੰਕੁ ਕੇ ਵਿਸੇ ਕੀ
ਭੁਜਿ ੩ ਸੰਗੁਣਅ




ਸੰ ਤੁੰਧ ੩ ੳਨ ਵਿਸ ਕੀਘਕੀ ਤਅੰਤੇ ੨ ਤੇਰ
ਸੰ ੨ ਕੇ ਸੇਤਰੇ ੩ ਕੋ ਭੁੰਗ ਕਿਤ ਸੰ ਤੇਰ ੨ ਧੁ
ਕੋਧੇ ਕਾ ਘਾਤਅੰਕ ਤੋਗ ॥

अथ शीघ्री त्रस्याः [illegible] [illegible]
[illegible] [illegible] [illegible] [illegible]
[illegible] [illegible] [illegible] [illegible]
[illegible] [illegible] [illegible] [illegible]
[illegible] [illegible] [illegible] [illegible]
[illegible] [illegible] [illegible] ॥

उत्तर।

[illegible] [illegible] [illegible] [illegible]
[illegible] [illegible] [illegible] [illegible]
[illegible] [illegible] [illegible] [illegible]
[illegible] [illegible] ॥ [illegible] ॥ [illegible]



[illegible] $\frac{1}{2}$ [illegible]
[illegible] $\frac{3}{2}$ [illegible] $\frac{2}{3}$
[illegible] [illegible]
$\frac{1}{2}$ [illegible] $\frac{1}{2}$ [illegible]

ਤਸਾ: ਦੂਰ ॥ ਜਬ ਲੀਅਗ ਤੇਰ ਸੋਹੁ ਕੇ ਕਿਸੋ

ਕੀ ਭੂਜਿਸ ਟ੍ਰੋ ਕੀ ਰੀਤਿ ॥ ਜੀਅਗ ਕੀ ਤਸਾ

੯: ਤੇਰ ਸੋਹੁ ਓਂ ਕੋ ਸੰਤਰ ਕਰੇ ਕੱਧ ਕੀ ਗੁਣੈ

ਭੀਤਰ ਗੁਣਿਤੁ ਸੰਦੇ ਕਿਸ ਸੋਹੁ ਸੋ ਭਾਗ ਲੇਟੈ

ਸ਼ੈ ਹੈ ਜਕ੍ਰਯਿ ਜਿਨੇ ਲੈਤੁ ਜੀਅਗ ਤੇਰ

ਸੋਹੁ ਕੇ ਕਿਸੋ ਕੀ ਭੂਜਿ ਤੈ ॥

ਤਸਾ ਤੂਰ


ਕਿਥੈ ਜੀਅਗ ਕੀ ਤਸਾ੯ ਲੌਣੇ ਡੇ ਤਬ ਤੇ

ਤਰਕੋ ਤੋ ੦ ਕੁਨ ਸੂਰ ਸਰੈ ਰਹੀ ਸਾ੯ਸ

ਸ਼ਾ ਸੰਗੁਨ ਸੋਹੁ ਰਅਧ ਤੋਂ ਤਰਕੀ ਕੱਧ

ਤੇਨੇਂ ੯ ਸੰਗੁਨੀ ਮੈ ਤੋਂ ਕਰੈ ਜੇ ਜੀਅਗ ਪੈ

ਸੋਹੁ ਕਿਸ੍ਰੇ ਸੂਰ ਰਕ੍ਰਅਧ ਧਾ ॥



ਹਪਤ ਜੀਅਗ ਕੀ ਤਸਾ੯ ੧੧/੫


ਤੇਰ ਸੋਹੁ ੨/੩ ੯ੰ੍ਹ ਕੋ ਕੇ

ਤਰੇ ੫/੪ ਕਰੇ ਕੱਧ ੩/੩

𑆯𑇀𑆫𑆵 𑆓𑆶𑆫𑆶𑆢𑆼𑆮 𑆠𑆶𑆁 𑆠𑆼𑆤 𑆠𑆶 𑆪𑆤 𑆢𑆴𑆱 𑆥𑆳𑆁𑆫𑆶 𑆠𑆼
𑆩 𑆨𑆓 𑆢𑆴𑆠𑆶 𑆠𑆶𑆁 𑆘𑆴𑆤𑆼 𑆫, 𑆥𑆠 𑆯𑇀𑆫𑆵𑆣𑆫
𑆠𑆤 𑆠𑆼𑆫 𑆥𑆳𑆁𑆫𑆶 𑆢𑆴𑆱 𑆯𑇀𑆫𑆵 𑆨𑆷𑆘𑆴 𑆠𑆼𑆤𑆾 ॥
𑆤𑆥 𑆩𑆼 𑆥𑆳𑆁𑆫𑆶 𑆠𑆼𑆫 𑆠𑆶𑆁𑆯𑇀𑆫𑆵 𑆑𑆥 𑆠𑆼𑆫
𑆪𑆠𑆼𑆤 𑆥𑆳𑆁𑆫𑆶 𑆥𑆼 𑆱𑆷𑆪 𑆥𑆳𑆁𑆫𑆶 𑆯𑇀𑆫𑆵 𑆑
𑆥 𑆩 𑆤𑆼𑆠 𑆠𑆫 𑆨𑆷𑆘𑆴 𑆤𑆳𑆢𑆵 𑆑𑆵
𑆯𑇀𑆫𑆵𑆣𑆫 𑆯𑇀𑆫𑆵 𑆠𑆳𑆤 𑆠𑆼𑆫 𑆯𑇀𑆫𑆵𑆣𑆫
𑆠𑆤 𑆤𑆠𑆼 𑆥𑆳𑆁𑆫𑆶 𑆪𑆼𑆁 𑆩 𑆢𑆴𑆱𑆼
𑆯𑇀𑆫𑆵 𑆨𑆷𑆘𑆴 𑆤𑆢𑆼 𑆩 𑆪𑆫𑆑𑆫
𑆘𑆴𑆒𑆼 𑆠𑆶𑆁 ॥
𑆪𑆼𑆤𑆵 𑆑𑆥 𑆩 𑆤𑆓𑆫 𑆥𑆼 𑆱𑆷𑆪 𑆑𑆥 𑆩𑆤
𑆓𑆫𑆠𑆑 𑆤𑆼𑆱𑆵 𑆨𑆷𑆘𑆴 𑆠𑆼 𑆠𑆤 𑆑𑆠 𑆯𑆒𑆫 𑆫
𑆑𑆥 𑆯𑇀𑆫𑆵 𑆓𑆶𑆫𑆶 𑆤𑆼 𑆓𑆶𑆫𑆶𑆢𑆼𑆥 𑆤𑆑, 𑆠𑆼𑆢
𑆠𑆤 𑆢𑆴𑆱 𑆑𑆥 𑆩 𑆤𑆼𑆠𑆫 𑆩 𑆨𑆓 𑆩𑆼 𑆥𑆼
𑆤𑆼 𑆤𑆶𑆧𑆴 𑆘𑆴𑆤𑆼 𑆤𑆼𑆠 𑆠𑆤 𑆑𑆥 𑆩 𑆤𑆓𑆫

𑆪𑆼 𑆘𑆵𑆮𑆳 𑆑𑆼 𑆠𑆤 𑆠𑆫 𑆨𑆶𑆘 𑆑𑆳 𑆥𑆫𑆱-
𑆥𑆫 𑆓𑆁𑆃 𑆑𑆵 𑆥𑆶𑆫𑆾𑆑𑆵𑆠 𑆑𑆫𑆼 𑆨𑆶𑆘 𑆯𑆁𑆑𑆶
𑆥𑆫 𑆑𑆳 𑆮𑆼 𑆪𑆼 𑆘𑆵𑆮𑆳 𑆑𑆵 𑆠𑆳𑆤𑆼𑆀 𑆓𑆁-
𑆥𑆵 𑆲𑆼 ॥ 𑆇𑆢𑆳𑆲𑆫𑆟

𑆘𑆵𑆮𑆳 𑆑𑆼 𑆥𑆫𑆱𑆥𑆫 𑆘𑆵𑆮𑆳 𑆑𑆼 𑆠𑆤
𑆪𑆼 𑆨𑆶𑆘 𑆱𑆳𑆫 𑆥𑆫 𑆱𑆼𑆁𑆑 𑆓𑆶𑆟 𑆯𑆁𑆑𑆶 𑆫-
𑆥𑆳 𑆠𑆤𑆑𑆵 𑆑𑆳 ८०८ 𑆃𑆁𑆓𑆶𑆫𑆵 𑆲𑆼𑆀
𑆠𑆤𑆼 𑆑𑆳 𑆑𑆼 𑆤𑆨𑆷𑆠 𑆢𑆵𑆱 𑆥𑆢𑆼𑆤 𑆯𑆁𑆑𑆶
𑆪𑆼 𑆑𑆼 𑆠𑆳 𑆤𑆓𑆼 𑆑𑆵 𑆠𑆤𑆼 𑆯𑆁𑆑𑆶 𑆑𑆼 𑆃𑆣𑆳𑆫
𑆠𑆼 𑆑𑆫𑆼 𑆢𑆫𑆼 𑆃𑆁𑆓𑆶𑆫𑆵 𑆩𑆵𑆫𑆵 𑆠𑆼 𑆱𑆤𑆼 𑆑𑆼
𑆑𑆼𑆠 𑆯𑆁𑆑𑆶 𑆘𑆵𑆮𑆳 𑆪𑆼 𑆑𑆵𑆠𑆤𑆼 𑆱𑆷𑆫 𑆪𑆼 𑆥𑆫
𑆘𑆵𑆮𑆳 𑆥𑆫𑆠𑆵 𑆪𑆼 𑆑𑆵𑆠𑆤 𑆠𑆳𑆫𑆳 𑆪𑆼 ।·।



𑆫𑆥𑆼𑆤 ॥ 𑆑𑆳 𑆑𑆼 𑆤𑆥𑆫 𑆘𑆵𑆫𑆷
𑆩𑆥𑆫 𑆮𑆤 𑆑𑆫𑆼 𑆑𑆳𑆪𑆼
८।१२ 𑆑𑆵 𑆓𑆶𑆟𑆳 𑆠𑆼

१/१ १/२

[illegible]

ਸੁਣ ਜੋਤਿਸ਼ ਤ੍ਰੈ ਤਖ਼ ਬੰਦ ਵਿਚ ਪਾਰਹ ਪਾਰ ਨੰਦ
ਰ ਭੁਗ ਜੋਗ ਜੋ ਕਿ ਪਹਿਲੇ ਭੁਗਤ ਵਿਚ ਭੁਗ
ਸ਼ਮ ਭੁਗ ਜੋਗ ਹੈ ਕੇ ਗ੍ਰਹਿ ਦਸੇ ਤਕ ਸਭ
ਕਰ ਵਿਚ ਭੁਗ ਜੋਗੁ ਓਹਤੇ ਪੂਰਵ ਗ੍ਰਹਿ ਵਿਚ
ਸਤਾਇਸ ਗ੍ਰਹਿ ਦਾ ਭੁਗ ਕਿ ਜੋ ਸੰਧਿ ਵਾਂਗੂ ਹੈ
ਪਹਿਲੇ ਕੇ ਗ੍ਰਹਿ ਤੇ ਹੈ ਸਪਤਰਾਸੰਕ ਹੈ ਸ ਤੇ।
ਜੋ ਭੁਗਤ ੨੨। ਭੁਗਤ ੧।੫੫ ਭੁਗਤ ਵਿਚ
ਭੁਗਤ ਦਾ ਭੁਗ ਮਿਲਾ ਤੋ ਗ੍ਰਹਿ ਦਸੇ ੨੯ ਓਹ
ਗ੍ਰਹਿ ਦਾ ਭੁਗਤ ੧।੫੫ ਵਿਚ ਭੁਗ ਮਿਲਾ ਤੇ ਗ
ਸ ੧੭ ਦਸੇ ਓਹ ਰਸਮ ਦਾ ਪਹਿਲੇ ੨੬ ਗ੍ਰਹਿ ਵਿ
ਚ ਭੁਗ ਮਿਲਾ ਤੇ ਗ੍ਰਹਿ ਵਿਕ੍ਰ ਹੋਵਸ ਓਹ ਵ
ਕ੍ਰੀ ਪਿਛਲਾ ਗ੍ਰਹਿ ੧੭ ਘੜੀ ਹੋਸ ਓਹ ਦਾ ਭੁਗਤ
ਭੁਗਤ ਇਕ ਵਿਚ ਸਪਤਰਾਸ਼ ਜੋਗ ਹੈ ਸੁ
ਦਾਹਰਣ ਵਕ੍ਰੀ ਜੋ ਹੋਇ ਗ੍ਰਹਿ ਸੂਰਜ ਭੁਗਤ ਵਿਚ
ਸੂਰਜ ਭੁਗਤ ਦਾ ਭੁਗ ਜੋਗ ਹੋਇ ਭੁਗਤ ਤੋ

[illegible]

[illegible]
[illegible]
[illegible]
[illegible]
[illegible]
[illegible]
[illegible]
[illegible]
[illegible]
[illegible]
[illegible]
[illegible]
[illegible]
[illegible]
[illegible]
[illegible]

𑆠𑆪𑆳𑆁𑆤 । 𑆨𑆷𑆩𑆪 𑇒𑇒 । 𑆢𑆼𑆬 𑆢𑆥 𑆝𑆫 𑇑𑇕𑇔
𑆬𑆠𑆴𑆤𑆼 𑆱𑆼𑆮𑆵 𑆱𑆬𑆢𑆫𑆠𑆼 𑆑𑆵 𑆫𑆵𑆠𑆴 𑆬𑆴𑆒𑆵
𑆱𑆪𑆼𑆠𑆁 𑆠𑆤 । 𑆑𑆫𑆼 𑆱𑆬𑆢𑆫𑆠𑆁 𑆓𑆴𑆤 𑇑𑇓
𑆤 𑆑 𑆢𑆼𑆁 𑆢𑆴𑆱 𑆱𑆬𑆢𑆫𑆠 𑆩𑆼 𑆧𑆽 𑆩𑆷 𑆑𑆼
𑆑𑆫 𑆨𑆷𑆩𑆪 𑆝𑆫 𑆢𑆼𑆬 𑆢𑆼𑆪 । 𑆨𑆷𑆩𑆪 𑇑𑇐 𑆢𑆼𑆬
𑆥 𑆝𑆫 𑇑𑇔 𑆁 𑆩𑆷 𑆑 𑆨𑆷𑆩𑆪 𑆝𑆫𑆁 𑆱 𑆬𑆫𑆤𑆬
𑆨𑆷𑆓 𑆱𑆴𑆠𑆁 𑇕 𑆠𑆁 𑆱𑆽 𑆤𑆢𑆪𑆴 𑆬𑆴𑆤𑆵𑆠𑆁 𑆑𑆵 𑆢𑆼
𑆟 𑆢𑆼𑆁 𑆫𑆥𑆼 𑆱𑆼 𑆓𑆪𑆼 𑆠𑆤 𑆱𑆼 𑆢𑆼𑆁 𑆩𑆷 𑆑 𑆢𑆼
𑆬 𑆢𑆼𑆫 𑆠𑆤 𑆱𑆼 𑆢𑆼𑆁 𑆯𑆷𑆢𑆪 𑆫𑆥𑆪𑆁 𑆠𑆁 𑆢𑆬𑆤𑆵
𑇑𑇕𑇐 𑆢𑆼𑆁 𑆯𑇀𑆫𑆵 𑆠𑆥𑆁𑆠𑆪 𑆥 𑆑𑆫𑆼 𑆠𑆥𑆫𑆤𑆼 𑆠 𑆢𑆼 𑆓𑆶
𑆪𑆁 𑆠𑆁 𑆢𑆼𑆪 𑆠𑆥 𑆁 𑆢𑆴𑆱 𑆱𑆁𑆠𑆪𑆁 𑆱𑆼𑆢𑆷
𑆪𑆁 𑆯𑇀𑆫𑆵 𑆠𑆤 𑆱𑆁𑆠𑆪 𑆱𑆁𑆑𑆫 𑆑𑆼 𑆬𑆴𑆤𑆼 𑆱𑆴𑆠𑆁 𑆠𑆁
𑆢𑆬𑆤𑆵 𑆫𑆢𑆵 𑇕𑇕 𑆯𑇀𑆫𑆵 𑆠𑆥𑆁𑆠𑆪𑆥 𑆑𑆫𑆼 𑆠𑆥𑆫𑆤
𑆱𑆁𑆑𑆫 𑇐𑇒 । 𑆓𑆶𑆪𑆁 𑆠𑆁 𑆢𑆼𑆪 𑆠𑆥 𑆢𑆴𑆱
𑆱𑆁𑆠𑆪 𑆥 𑆱𑆼𑆢𑆷 𑆠𑆁 𑆢𑆼𑆪 𑆣𑆁 𑆯𑇀𑆫𑆵 𑆱𑆁𑆠𑆪 𑆥𑆼

[illegible]

[illegible]
[illegible]
[illegible]
[illegible]
[illegible]
[illegible]
[illegible]
[illegible]
[illegible]
[illegible]
[illegible]
[illegible]
[illegible]
[illegible]
[illegible]

ਜੈ ਕੈ ਕੁਸ਼ ਸੰਵਤ ਕਰੇ ਗੁਣਾ ਪਾਂ ਤਕ ਵਿਸ ਵਕ ੫੦
ਜੈਤੇ ਸਪਫਾਂ ਪਟਾਂਗੇ ਤਾਂ ਜੈ ਸੰਵਤ ਹੋਵੇ ਤਕ ਵਿਸ
ਤੇਟਾਂ ਫਤ ਸਾ ਭੁਗ ਮਿਤ ਤਾਂ ਸ਼ੇਸ਼ ਕਿ ਕਤ ਤੀ
ਦਸ ਸਾ ਤਾਂ ਜੈਤ ਸੰਵਤ ਰੋਤੇ ਜਿਸ ਕਰੇ ਜੈ ਕੀ
ਗੁਣਾ ਪਾ ॥ ਤਪਾਂਨ । ਭੁਜਾਧ ੧੦੦ ਤੋਲ
੫੦ ਤਰ ਫਤ ਦਾਂ ਭੁਜਾਧ ੧੦੦ ਤੋਲ ੫੦ ਤਰ ਫਤ
ਪਤਿਲੀ ਰੀਤਿ ਕਰੇ ਦਲਲੀ ਤੋਤੇ | ੧ | ਪੜ ਸਸ ਦ
ਲਲੀ ਤੇ ਭੀ ਤੁਪਾਂਤ ਕਰੇ ਸਪ | ੨ | ਤੁਪਾਰਲੇ
ਸੰਵਤ ਕੀ ਗੁਣਾ ਪਾਂ ਤਕ ਵਿਸ ਸੰ | ੩੪ | ਤਧ ਸੰਵਤ
ਜੈਤੂਧਾਂ ਭੀ ਸੰਤਧ ਕੇ ਜਿਟਾਂ | ੦ | ਜਿਤਾਂ ਓਸ
ਤਰਪੁਰਵਕ ਧਿਤ ਰੀਤਿ ਕਰੇ ਤੁਪਾਰਲੇ ਸੰਵਤ ਤੋਧੇ

੨੪੩੦	ਓਸ ਜੈਤਾਂ ਸਾਂਸ਼ੀ ਕੀ ਸਪਾਂ ਸਪਾਂ
੧੫੩੦	ਤਰ ਕਰੇ ੧੦੦।ਫਤ ਭੁਗ ਮਿਤਾਂ ਤਾਂ ਸ਼ੇ

ਸ ਰਹੇ ੩੦ ਗੁਣਾ ੧੮ ਤੇਰ ਜਰਧਿ ੩੦ ਸਧ
ਨਾਂ ਭੁਜਾਧ ੧੦੦ ਤੋਲ ੫੦ ਵਿਸ ਸਸ਼ਾ ੧੦

[illegible]

[illegible]

[illegible]

[illegible]

[illegible]

[illegible]

[illegible]

[illegible]

[illegible]

[illegible]

[illegible]

[illegible]

[illegible]

[illegible]

[illegible]

[illegible]

ਕਰੇ ਗੁਣਾ ਕਰਿਯੇ ਤੌ: ਤੁ੦ ਜਾਣੂ ਓਹੁਥੇ ਭਾਗ
ਕਰੇ ਹੋਯ ਇਸ ਕਾਜਰੇਤਰ ਇਕਾਂ ਸਾਂ ਓਨ
ਫਤੇ ਗੁਣਾ ਕਰੇ ਜੀ ਕਾਜਰੂਤ ਸੇਰ ੫ ਸੈ ਕਰੇ
ਗੁਣਾਯਾਂ ਤੋਂ ਗੁਣਾਕ ਤੁਸਾਂ ੧੮ ਪੰਤ ਸਭ ਕ
ਰਿਯ ੩੦ ਗੁਣਾਕ ੧੮ ਪਰੇ ਹੋਯ ਤੰਦਾਂਯ ਤੈ
ਪ ਓਨਾਂ ਕੀ ਕਾਜਾਂ ਕਾਜਾਂ ਤਉਣਾ ਤੁਪ ੧..
੧੬੩ ਇਸ ਘਟਾਯਾਂ ਤੋਂ ਜਿਸ ਪੰਤ ੪੫।੭੦
ਪੰਤ ੩ਰਕੇ ੫੦ਤੁਣਾ ਹੋਯ ਤੰਦਾਂਯ ਤੈਪ ਓਨਾਂ.
ਸਾਂਕ ਜਮਿਆਂ ਦਸਤੇ ਭਾਂਕਤ ੧੦੦ ਕੀ ਗੁ
ਣਾਕ ੪੫ ਕਰੇ ਗੁਣਾਯਾਂ ਤੋਂ ਤੈਪ ੪੫੦੦ ਓਨਾ
ਸ ਹੋਯ ੩ਰਕੇ ੫੦ ਘਟਾਯਾਂ ਤੋਂ ਜਿਸ ਤੁਤ ੪੪।
ਓਨਾਂ ਇਸ ਤੁ: ੬੩ ਸਾਂ ਭਾਗ ਇਕਾਂ ਤੋਂ ਤੁਕਸ ਪ
ਤੈ: ਗੈਸਾਂ ਕੀ ਇਕਰਤੇ ਭੂਮੀ ਓਨਾਂ ਗੁਣਾ ਕਰਿ
ਇਸ ਪਰ ਇਕ ਓਮਟ ਗੁਣਿ ਤ ਕਾਜਾਂ ਕਾਜ
ਣਾ ਤਉਣਾ ਤਰ ਤੈਤੇ ਸ਼ਿਕਸਕ ਜਾਣਕਾਰ ਕੀ

ਜਦਯਿ ਗੁਣਾ ਤੈਕ ਤੁਰ ਹੋਵੈ ਯਤ੍ਵਿਤ ਜੀ
ਜਦਯਿ ਗੁਣਾ ੩੦।੧੮ ਓਹ ਦਿਸ ਓਰ। ਓਸਟ
ਗੁਣਿਤ ਤੁਸ। ਓਅਦਤ ਹੋਵੈ ਤੋਂ ਜਦਯਿ ੧੩੦
ਗੁਣਾ ੮।੭ੴ ਕੈ ਓਸਟ ਥੈ ਗੁਣਾ ਜਦਯਿ
(ਖਖ)੨੩੦ ਓਹ ਤਰ ਦੁਣਾ ਤਿਗ ਜੀ ਗੁਣਾ ਜ
ਦਯਿ ਖ੫।੭੦ ਓਰ ਓਸਟ ਥੈ ਗੁਣਾ ਜਦਯਿ
੦੮।੬੦ ਓਤੁਯਾਂ ਕਿਰ ਦਤੁਤ ਯਾਰਾਂ ਜੀ
ਗੁਣਾ ਜਦਯਿ ਤੈ ਜੀ ਤੈ ॥

ਤਅਨੁਰਾ ।–

ਕੈਓ ਸੰਰ ਤੈ ਤਜ ਕੀਸਤੰ ਰਤੈ ਗੁਣਾਯਾਂ ਭੀ
ਤਜ ਦਿਸ ਹੋਜੰ ਖਟਓ ਕਿਤੈ ਜਯਦਾ ਹੋਵੈ
ਤੋਂ ਹਿ ਸੰਰ ਤੈਸਾਂ ਤਜ ਦਿਸ ਤਰੰ ੧੩ ਜੀ ਭੁਗ
ਕਿਤਾਂ ਤੋਂ ਦਾਣੀ ਕਿਆ ਤੀ ਦਸੀ ਤੋਂ ਗੁਣਾ ਤੈਂ
ਤੈ ਹਿ ਸਜਹੈ ॥ ਤਯਾਂਤ ॥
ਭੁੱਗ ੮੦ ਤਿਗ ੧੮ ਖਯਦਾਂ ਦੁਣਾ ੧੮ ਤਰ।੧ਓਂ

𑆯𑆵 𑆢𑆫𑇀𑆯𑆤𑆵 | 𑆥𑆶 | 𑆍𑆮𑆼𑆁 𑆩𑆠𑆴𑆤𑆵 𑆫𑆵𑆠𑆴 𑆑𑆫𑆼𑆓𑆶
𑆳 𑆤𑆢𑇀𑆪𑆴 | 𑇑 | 𑆴𑆤𑆵 𑆯𑆳𑆛 𑆃𑆥𑆫 𑆥𑆠 𑆓𑆶𑆫𑆳 𑆤
𑆢𑇀𑆪𑆴 𑆱𑆩𑆢 | 𑇑𑇙𑇐 | 𑆤𑆵𑆱𑆵 𑆠𑆶 𑆍𑆤 𑆑𑆵 𑆤𑆩𑆳

𑆤𑆩𑆳 𑆠𑆠𑇀𑆫𑆳 𑆮𑆴𑆱 𑆥𑆛𑆥 𑆠𑆁 𑆓𑆶𑆫𑆳 𑆤𑆢𑇀
𑆪𑆴 𑆠𑆾𑆠𑇀 𑇕𑇒॥ 𑆍𑆠𑆼𑆁 𑆮𑆴𑆯𑆤 𑆢𑆫𑇀𑆯𑆤𑆵 𑆥𑆵
𑆑𑆼 𑆮𑆴𑆯𑆤 𑆢𑆫𑇀𑆯𑆤𑆵 𑆠𑆼 𑆪𑆳 𑆠𑆴𑆩 𑆠𑆼𑆢𑆁 𑆢𑆫𑇀𑆯𑆤𑆵
𑆥𑆼 𑆑𑆼 𑆱𑆢𑇀𑆪𑆴 𑆓𑆶𑆫𑆳𑆑 𑆤𑆫𑆼 𑆠𑆼 𑆓𑆶𑆫𑆳 𑆤𑆢𑇀𑆪𑆵
𑆠𑆼𑆱𑆵 𑆠𑆼 𑆠𑆤𑆼 𑆮𑆴𑆯𑆤 𑆢𑆫𑇀𑆯𑆤𑆵·𑆑𑆼 𑆑𑆫𑆳
𑆠𑆠𑆳 𑆮𑆴𑆱 𑆪𑆠𑆵 𑆥𑆛𑆳 𑆑𑆥𑆼 𑆑𑆴 𑆍𑆑 𑆢𑆫𑆵
𑆮𑆴𑆯𑆤 𑆢𑆫𑇀𑆯𑆤𑆵 𑆢𑆫𑇀𑆯𑆠 𑆥𑆛𑆼𑆓𑆵 𑆯𑆵 𑆪𑆳
𑆠𑆴𑆩 𑆢𑆫𑇀𑆯𑆠 𑆥𑆛𑆼𑆓𑆵 𑆠𑆁 𑆑𑆼 𑆢𑆫𑆵 𑆥𑆛𑆼
𑆥𑆼 𑆠𑆠 𑆑𑆁𑆑 𑆫𑆠𑆼𑆓𑆳॥

𑆑𑆶𑆛𑆛𑆑𑆱 𑆬𑆼𑆫 𑆃𑆑𑆳𑆫॥

𑆑𑆶𑆛𑆛𑆑𑆱𑆵 𑆓𑆶𑆥𑇀𑆠 𑆮𑆴𑆱 𑆓𑆶𑆫𑆳 𑆤𑆢𑇀𑆪𑆴 𑆑𑆼
𑆱𑆩𑆳 𑆤𑆩𑆳 𑆠𑆠𑇀𑆫𑆳 𑆠𑆫𑆑𑆼 𑆠𑆱𑇀𑆩𑆴𑆠𑆑𑆫𑆼

ਸ ਦਵਤ ਜਨ੍ਹਦਿ ਤੁਲਧ ਜੇ ਜੀ ਸਾਭਿਧ ॥

ਤਸਤੁਰ

ਪੰਸ ਹੈ ਕੁਝ ਲੰਕ ਕਝ ਗੁਜ਼ਿਧ ਤ੍ਰ ਗੁਜ਼

ਤ ਲੰਕ ਦਿਸ ਤੈ ਲੈ ਤੈ ਦਾ ਪਟਾਂ ਕੇ ਤ੍ਰ ਦਿਸ

ਤੈਂ ਸ ਭ੍ਰਗ ਡੇਰ ਥੈ ਦਵੀ ਵਿਕਰ ਡੀਦ

ਸਭੀ ਲੇਡ ਧੁਜ ਕ ਕੇ ਡੋ ੨ਧਾ ਭ੍ਰਧ ੫

ਕੁਸ ੨੨ ਧ੨ਫੂ ੨੨ ਡੋ ੨ ਖਡਿਜੀ

ਰੀਤਿ ਕੁਝ ਦ ਜੀ ੧ ਖਿਸਜੀ ਰੀਤਿ ਕੁਝ

ਲੈ ਰਾਸ਼ੀ ਡੇ ੬ ਖ਼ ੨੨ ੨੨ ਤਖਰਜੀ ਰਾਸ਼ੀ ਧਰ

ਦਿਸ ਜਖ ਡਰੇ ੫ ਸ ਭ੍ਰਗ ਤੈ ੯ ਦਰੀ

ਜਗਲ ਤੁ ਡੋ ੨ ਤੁ ੦ ਜੀ ਰਾਸ਼ੀ ੨੨ ਦਿਸ ਜਖ

ਤੇ ਤਡਕ ੨ ਸ ਭ੍ਰਗ ਜਤਦਰੀ ਜਗਲ

ਤੁ ਖੰਤੁ ਲੈਂ ਤ੍ਰਗਾਂ ਜਦਧਿ ਤੁਲਧ ਜੇ ਜੀ

ਸਾਭਿਧ ੯ਜਦਜੁ ਤਖਰ ਦੀ ਫਤ ਜਦਧਿ

ਜੇ ਜੀ ਸੇਸਧ ਤੁ ੯ਜਦਜੁ ਜਖਤੇ ਜ-

ਪਟਣੇ ਤੋਂ ਸਤਿਗੁਰੂ ਗੁਰਦਿਤਾ ਅਨੰਦਪੁਰ ਨੂੰ ਦਸਵੀਂ
ਵਸੇ ੨।। ਪੰਤੂ ਗੁਰੂ ਜਵਾਬ ਤੋਂ ਪੰਤੂ ਪਤ੍ਰ ਤੇ
ਜਸੀ ਤੇ ਓਨਕੀ ਸਜਣੇ ਸਜਣੇ ਤਰਤੇ ਕਿ
ਸ ਅਨੰਦਪ ਤੇ ਰਹੇ ।।੯ ਪੰਤੂ ਗੁਰੂ ਜਵਾਬ
ਤੋਂ ਓਨ ਦਿਸ ੯ ਦੂਰ ਤੇ ਰਖੈਕਿ ਤਜਣੈ ਗ੍ਰੰ
ਪਰ ਕੀਤਾਂ ਓਨ ਕੀਪਰ ਕਰੇ ਦਾਨਤੇ ਓਅਟ
੨ ਕਰੇ ਗੁਰਦੇ ਸਜਣੇ ਸਜਣੇ ਤਰਤੇ ੯
।।੦ ਸੀਗੁਰੂ ਜਵਧੀ ਦਿਸ ।।੯ ਸੈਨ੍ਹਾਂ ਤੇ ੩
ਜਨ੍ਹੀ ਦਾਸੀ ਕੇ ਦੂਰ ਤੇ ਓਨ ਦਿਸ ਕਸ ਸੈਨ੍ਹੇ
ਸੰ ਤੈਂ ਬ ਰਖੈਕਿ ਪਰ ਦੂਰ ਸੋ ਸੰਤਰ ਤੀ
ਪੈਗ ਤੈ ਸੋ ਤੈ।।੧ਗੁਰੂ ਦਿਸ ੬ ਸੈਨ੍ਹਾਂ ਤੋਂ
ਤੈਂ ੭ ਗੁਰੂ ਜਵਧੀ ਤੋਂ ੮।ਬ। ਤੈਜਕੇ ਸੀ
ਤੇਰ ਕਰੇ ਤਅਟ ਕੀਜਵਧਿ ਜਧਾਂ ਤਣੇ ਸੀ
ਗੀਤ।। ਤੁਰ ਥੈ ਤੇਜ ਵਨ੍ਹਾਂ ਤੇਣ ਤੇਂ ਤੇਜ ਦ੍ਰਿਸ
ਤੁਰੇ ਸੋ ਭੰਗ ਸੈਲੈ ਜਵਧਿ ਕਰੇ ਰਖੇ।

[illegible]

[illegible]

𑆘𑆥𑆼𑆠𑆶 𑆇𑆤𑆾 𑆱𑆥𑆳𑆫। 𑆅𑆯 𑆩𑆁𑆠𑆿 𑆘𑆥

𑆱𑆼 𑆪𑆶𑆠𑆥। 𑆅𑆯𑆾। 𑆠𑆫𑇅 𑆮𑆳𑆘𑆳 𑆇𑆤

𑆮𑆫 𑆘𑆥𑆽𑆘𑆳 𑆓𑆵𑆠 𑆑𑆳 𑆓𑆶𑆤 𑆘𑆮𑆳𑆥 𑆤𑆶। 𑆘𑆳

𑆇𑆁𑆱𑆁 𑆑𑆵 𑆱𑆪𑆳 𑆇𑆩𑆤 𑆅𑆯 𑆮𑆫𑆼 𑆓𑆶𑆤𑆳𑆥 𑆱𑆁𑆠𑆼

𑆥 𑆯𑆥𑆳𑆂 𑆇𑆱𑆁 𑆤𑆾 𑆱𑆪𑆳 𑆱𑆪𑆳 𑆠𑆯𑆳

𑆤𑆾 𑆠𑆩𑆤𑆿𑆠𑆮𑆵𑆠𑆳 𑆱𑆁 𑆤𑆶𑆥 𑆥𑆳𑆅 𑆥𑆠 𑆥𑆫

𑆅𑆯 𑆓𑆵 𑆠𑆼 𑆇𑆁𑆱𑆁 𑆑𑆵 𑆱𑆪𑆳 𑆱𑆪𑆳 𑆠𑆯𑆳

𑆢𑆱 𑆒𑆤𑆥𑆳 𑆢𑆽𑆠𑆼 𑇐।𑇑𑇑 𑆠𑆶𑆫 𑆤𑆳 𑆅𑆯

𑆮𑆫𑆼। 𑆇𑆤 𑆮𑆶𑆤𑆤 𑆫 𑆱𑆳 𑆓𑆫𑆠 𑆓𑆩𑆳𑆠 𑆢𑆱

𑆢𑆫𑆳 𑆠𑆘𑆥𑆽𑆓 𑆘𑆩𑆤𑆳 𑆠𑆼॥

𑆱𑆪 𑆢𑆮𑆤𑆾 𑆫𑆾 𑆯𑆵𑆱 𑆤𑆼 𑆓𑆫𑆠 𑆠𑆫 𑆱𑆢𑆫 𑆱𑆠

𑆓𑆳𑆤 𑆱𑆥𑆴 𑆘𑆤 𑆯𑆵𑆱 𑆱𑆢𑆤 𑆯𑆵𑆱 𑆤𑆼 𑆤𑆽𑆫

𑆢𑆫 𑆠𑆫 𑆱𑆁𑆱𑆳𑆫 𑆢𑆫 𑆇𑆫𑆼 𑆱𑆠𑆳 𑆱𑆵 𑆓𑆵𑆢।

𑆢𑆮𑆤𑆳 𑆯𑆵𑆱 𑆮𑆼 𑆤𑆳 𑆅𑆯 𑆘𑆽 𑆱𑆠 𑇙𑇐 𑆠𑆶

𑆤𑆪 𑆠𑆫 𑆮𑆤𑆪 𑆠𑆶𑆱𑆫 𑆮𑆼 𑆠𑆫 𑆘𑆥𑆼𑆠𑆵 𑆮𑆼 𑆮𑆶𑆤𑆤

[illegible]
[illegible]
[illegible]
[illegible]
[illegible]
[illegible]
[illegible]
[illegible]
[illegible]
[illegible]
[illegible]
[illegible]
[illegible]
[illegible]
[illegible]
[illegible]
[illegible]

𑆠𑆶𑆩 𑆍𑆲𑆴 𑆲𑆽 𑆱𑇀𑆮𑆳𑆩𑆴 𑆘𑆴𑆤 𑆑𑆼 𑆓𑆠 𑆱𑇀𑆮𑆳𑆩𑆴 𑆱
𑆤 𑆲𑆾𑆍 𑆲𑆾𑆠 𑆓𑆶𑆫𑆷 𑆓𑆠 𑆑𑆽 𑆩𑆲𑆴𑆩𑆳 𑆲𑆾𑆍𑇅 𑆍𑆱
𑆠𑆫𑆳 𑆱𑆮𑆳𑆢 𑆯𑇀𑆫𑆵𑆩 𑆓𑆶𑆫𑆷 𑆢𑆼𑆮 𑆖𑆫𑆟 𑆱𑆁𑆱𑆳𑆫
𑆱𑆴𑆫 𑆠𑆫 𑆲𑆾𑆫 𑆖𑆫𑆟 𑆑𑆼· 𑆨𑇀𑆫𑆩𑆟 𑆍𑆲𑆾 𑆲𑆽
𑆱𑇀𑆮𑆳𑆩𑆴 𑆘𑆴𑆤 𑆑𑆼 𑆓𑆠 𑆱𑆮𑆳𑆢 𑆲𑆾𑆍 𑆲𑆾𑆫 𑆓𑆶𑆫𑆷
𑆱𑆁𑆱𑆳𑆫 𑆱𑆴𑆫 𑇆

𑆱𑆧 𑆘𑆴𑆓𑆠 𑆑𑆶𑆛𑆛 𑆖𑆫𑆩𑆼𑆁 𑆓𑆶𑆫𑆷 𑆱𑇀𑆮𑆳𑆩𑆴 𑆯𑇀𑆫
𑆤 𑆑𑆵 𑆫𑆵𑆠𑆴 𑇆 𑆘𑆴𑆱 𑆑𑆶𑆛𑆛 𑆖𑆫𑆵 𑆓𑆠𑆴 𑆠𑆫
𑆱𑆢𑆼𑆮 𑆲𑆾𑆮𑆼 𑆲𑆾𑆫 𑆨𑇀𑆫𑆩𑆟 𑆥𑆫 𑆲𑆾𑆮𑆼 𑆲𑆾𑆫 𑆯𑆵𑆩 𑆨𑆵
𑆱𑆢𑆼𑆮 𑆲𑆾𑆮𑆼𑆁 𑆥𑆑𑆵 𑆑𑆳𑆪 𑆲𑆽 𑆓𑆶𑆫𑆷 𑆲𑆽𑆮𑆼 𑆥𑆳𑆓
𑆫𑆲𑆼 𑆓𑆶𑆫𑆷𑆑 𑆱𑆫𑆼 𑆲𑆾 𑆱𑆓𑆳𑆽 𑆑𑆼 𑆥𑆳𑆓 𑆲𑆼 𑆱𑆓𑆳𑆫
𑆱𑆫𑆧𑆳𑆠 𑆓𑆶𑆫𑆷 𑆢𑆼𑆮 𑆱𑆫𑆵 𑆑𑆫𑆵 𑆑𑆶𑆛𑆛𑆫 𑆑𑆵
𑆫𑆵𑆠𑆴 𑆑𑆫𑆼 𑆓𑆶𑆫𑆷 𑆱𑇀𑆮𑆳𑆩𑆴 𑆓𑆶𑆫𑆷 𑆢𑆼𑆮 𑆱𑆼𑆮 𑆥𑆵𑆠𑆴
𑆲𑆽 𑇆 𑆠𑆑𑆳𑆁𑆯𑆫𑆷 𑇅
𑆲𑆼𑇒 𑆫𑆳𑆘𑆳 𑆲𑆼 𑆥𑆳𑆱 𑆑𑆽 𑆓𑆶𑆫𑆷 𑆑𑆫 𑆲𑆼𑆱𑆷 𑆑𑆼

𑆓 𑆱𑆴𑆪𑆳𑆁 𑆠𑆼 𑆘𑆳𑆠 𑆯𑆵𑆩𑆮𑆱𑆵 𑆠𑆼𑆫 𑆨𑇀𑆫𑆵 𑆅𑆤𑆵 𑆱
𑆯𑇀𑆫𑆵 𑆮𑆼 𑆃𑆯 𑆲𑆼 𑆓𑆶𑆫𑆷 𑆮𑆫 𑆠𑆼𑆛𑆁 𑆃𑆁 𑆨𑆶𑆓 𑆱𑆴𑆫𑆶
𑆠𑆁 𑆱𑆽𑆃𑆁 𑆢𑆱𑆵 𑆠𑆁 𑆃𑆤𑇀𑆲𑆼 𑆤𑆴𑆯𑆴 𑆮𑆠𑆷 𑇅 𑇅
𑆅𑆠𑇀𑆫𑆼𑆁 𑆓𑆶𑆫𑆷𑆮 𑇕𑇅𑇑𑇐 𑆩𑆴𑆤𑆼 𑆅𑆤𑇀𑆤𑆼𑆁 𑆃𑆥𑆓
𑇑𑇕 𑆥𑆠 𑆨𑇀𑆫𑆶𑆲𑇀𑆥 𑆤𑆼𑆃𑆁 𑆠𑆼𑆫 𑆯𑆵𑆩 𑇗𑇅𑇑𑇘𑆮
𑆥𑆼𑆓 𑇒𑇅 𑆤𑆴𑆤 𑆥𑆳𑆠𑆪𑆳𑆁 𑆠𑆼𑆫 𑆠𑆫 𑆢𑆠 𑆠𑆵 𑆮𑆠𑆷 𑇅
𑆫𑆪𑆳𑆁𑆲 𑆨𑇀𑆫𑆶𑆲𑇀𑆥 𑇑𑇕 𑆤𑆴𑆤 𑇒𑇅 𑆠𑆫𑆢𑆠 𑆅𑆤𑇀𑆤𑆼𑆁 𑆮𑆼
𑆃𑆤𑆢𑆫𑇀𑆠𑆫 𑆱𑆽𑆮𑆱𑆸𑆛 𑆫𑆴𑆪𑆳𑆁 𑆠𑆁 𑆠𑆼𑆥 𑆨𑇀𑆫𑆵
𑆲𑇀𑆥 𑇕 𑆤𑆴𑆤 𑇗 𑆠𑆫 𑇒𑇅 𑆅𑆠 𑆲𑆼 𑆓𑆶𑆫𑆷 𑆤𑆢𑆥𑆴
𑆤𑆴𑆤 𑇗𑇅𑇒 𑆥𑆠 𑆥𑆠 𑆤𑆴𑆤 𑆤𑆵𑆠𑆷 𑆅𑆲 𑆮𑆼
𑆃𑆤𑆵 𑆃𑆤𑆵 𑆠𑆠𑆽 𑆠𑆫 𑆢𑆴𑆱 𑆥𑆛𑆪𑆳𑆁
𑆠𑆁 𑆓𑆶𑆫𑆷 𑆤𑆴𑆤 𑆱𑆁𑆢𑆥𑆴 𑆠𑆼𑆥 𑇑𑇘𑇅𑇓 𑆥𑆓𑆶𑆫𑆷
𑆤𑆢𑆥𑆴 𑆠𑆷𑆅 𑇅 𑆅𑆠𑇀𑆫𑆴 𑆓𑆶𑆛𑆛𑆮𑆁 𑇅

𑇅 𑆃𑆢 𑆱𑆁𑆮 𑆥𑆳𑆲 𑆬𑆴𑆒𑆠𑆷 𑇅
𑆯𑆴𑆥 𑆠𑆶𑆢 𑆱𑆁𑆮𑆼 𑆮𑆼 𑆅𑆤𑆛 𑆥𑆤𑆛𑆼 𑆮𑆫𑆠 𑆥𑆼

[illegible]

[illegible]

𑆇𑆠𑆼 𑆠𑆤𑆢 𑆥𑆤𑆛 𑆮𑆮𑆼 𑆤𑆼 𑆱𑆴𑆠 𑆠𑆼𑆠𑆶𑆩 𑆠𑆼
𑆮𑆼𑆓𑆳𑇆 𑆠𑆼𑆫 𑆇𑆮𑆁 𑆪𑆼𑆓𑆮𑆼 𑆠𑆼𑆓 𑆥𑆠 𑆩𑆼𑆤𑇆
𑆪𑆳𑆤 𑇒𑇅𑇘 𑆇𑆠𑆶𑆪𑆁 𑆱𑆼 𑆤𑆪𑆳𑆫 𑆠𑆼 𑇒 𑇘 𑆇𑆤𑆢
𑆤𑆠𑆼 𑆥𑆢 𑆱𑆴𑆮 𑆱𑆼 𑆤𑆼𑆮𑆁 𑇅𑇒 𑆱𑆳 𑆥𑆳𑆠
𑆮𑆵𑆠 𑆠𑆁 𑇒 𑆠𑆼𑆱 𑆠𑆼𑆥 𑆤𑆼𑆤 𑇒𑇘𑇅𑇘𑇒 𑆠𑆵
𑆠𑆼 𑆥𑆳𑆠 𑇒𑇅 𑆮𑆵 𑆱𑆴𑆪𑆼 𑆠𑆼 𑇒𑇅𑇘 𑆪𑆼𑆓𑇅𑇐
𑆤𑆼 𑆓𑆶 𑆠𑆁 𑆠𑆼𑆥 𑇒𑇐 𑆇𑆤 𑆢𑆴𑆪 𑆤𑆪𑆳𑆫 𑆤𑆁
𑆪𑆳 𑇒 𑆱𑆳 𑆠𑆶𑆓 𑆱𑆴𑆠𑆳 𑆠𑆁 𑆱𑆴𑆤𑆼 𑇑𑇐 𑆇𑆮𑆁
𑆱 𑆤𑆪𑆳𑆫 𑆢𑆴𑆥 𑆤𑆪𑆳𑆫 𑆢𑆷𑆱𑆴𑆪 𑆮𑆵𑆮𑆼 𑇑𑇐
𑆪𑆷𑆪𑆳 𑆠𑆁 𑆠𑆼𑆥 𑇅𑇑𑇐 𑆥𑆠 𑆠𑆶𑆱𑆼 𑆮𑆵 𑆤𑆁𑆥𑆪𑆱
𑆪𑆼𑆓 𑆠𑆼𑆤𑆳 𑇆 𑆱𑆷𑆤𑆼 𑆠𑆱𑆳𑆠𑆼𑆫 𑆱 𑆪𑆳𑆤
𑇓𑇅𑇘𑇅𑇔 𑆇𑆠𑆶𑆪𑆁 𑆠𑆼 𑆤𑆪𑆳𑆫 𑆤𑆼 𑆱𑆁𑆮 𑆠𑆼 𑆇𑆤𑆢
𑆤𑆠𑆼 𑆥𑆢 𑆱𑆴 𑆠𑆼 𑆤𑆼𑆮 𑇅𑇒𑇅𑇓 𑆮 𑆥𑆳𑆠𑇖
𑆇𑆤𑆱𑆼 𑆠𑆶𑆤𑆪 𑆠𑆶 𑆮𑆼𑆮𑆵 𑆤𑆁𑆥𑆪𑆳 𑆠𑆼𑆥 𑆤𑆼𑆤
𑇓𑇘𑇔𑇅𑇓𑇔𑇘𑇅𑇘𑇔𑇓𑇅𑇘𑇓𑇔𑇅𑇔𑇓𑇘𑇅 𑇔𑇘𑇓𑆇𑆠𑆶

[illegible]

[illegible]

[illegible]

ਤਅੱਤਰਾ

ਅਸ਼ ਭੁਜਨ ਤਸਿਦਕਿਆਂ ਯੁਧ / ਪਾਸ਼ / ਅੰਕੁਸ਼
ਨਰਪ / ਅਸਨੁ / ਕਪਾਲ / ਤ੍ਰਿਸੂਲ / ਖਟਕ
ਸ:ਗ / ਸ਼ਕਤਿ / ਦੰਡ / ਧਨੁਖ / ਪਤ੍ਰ ਤੇ ਓਹੋ
ਕਰਨ ਹੈ ਅਸ਼ਾਂ ਤਥਾਂ ਵਿਚ ਧਾਰਣ ਕਰੇਂ ਸ੍ਰੀਤ
ਲਟ ਪਾਲਕ ਕੇ ਧਾਰਣ ਕਰੇਂ ਤੋਂ ਨਤਮਸਿ ਦਕੇ
ਨੂਰਤੇ ਕਿ ਤਰੇ ਭ੍ਰਿਕ ਤੁਗਾ ॥ ਪੈਂਹੇ ਡੀ ਧਨੁਰਭੁਸ
ਵਿਸ੍ਰਣ ਕੇਸ਼ ਯੁਧ / ਸ਼ੰਖ / ਧਕੁਤ / ਗਦਾ /
ਪਦ੍ਮਨ / ਓਰ ਕੈ ਕਰਨ ਹੈ ਤਲਟ ਪਾਲਟ ਕੇ
ਧਾਕੈ ਤਥ ਹੈ ਧਾਰਣ ਕਰੇਂ ਤੋਂ ਵਿਸ੍ਰਣ ਕੇ ਕਿਤ
ਰੇ ਨੂਰਤਿ ਭ੍ਰਿਕ ਤੈਗਾ ॥ ਤ੍ਰਯਾਰ ਪੜ੍ਹਿਨੇ ਤਅੱਤ
ਰਾ ਵਿਚ ਅਸ਼ ਹਥਾਰ ਤੇ ਓਰ ਦਾਰਤੇ ਪਦਮਿ
ਹਥਾਰ ੧।੨।੩।੪।੫।੬।੭।੮।੯।੧੦ ਕਾ
ਧਾਤ ਕਰਤੇ ਥੈ ਤੈਂਪ ੩੬੨੮੮੦੦ ਓਤਰੇ ਸਿਦਕੇ
ਨੂਰਤਿ ਭ੍ਰਿਕ ਤੈਪ ॥

॥ [illegible] ॥

[illegible]
[illegible]
[illegible]
[illegible]
[illegible]
[illegible] ॥

[illegible]

[illegible]
[illegible]
[illegible] ॥ [illegible] २।२।२।१।१।
[illegible]
[illegible]
[illegible] २।२ [illegible]
[illegible]

੬ ਪੰਤੁ ਭ੍ਰਿਮ ਨਿਖਧ ਤੁੰਦ੍ਰ ਨਿਜ ੨੨॥।॥੨੨॥੨
੨॥।੧੨।੧੨।੨॥੨।।੨।੨॥ ਉਦਾ ਪੈਗ ੫੫੫੫

॥ ਤਅਤਰ ॥

ਸਾਰ ਸਾਠ ਪੰਸ ਪੰਸ ਪੰਸ ਯਤੁ ਪੰਸ ਨਿਸ਼
ਤ ਜੋ ਸੰਕ ਤੇ ਉਦਾ ਭ੍ਰਿਮ ਸੌਰ ਪੈਗ ਕੇ ਤੁਗ।
ਤਯਾਂਨ ੪।੮।੫।੫।੫ ਉਦਾ ਭ੍ਰਿਮ ਤੈਪ।੨੦
ਉਨ੍ਹੰ ਫ਼ਿਸ ਪਕ ਜੋ ਡੀਰ ਨਿਯਾਂਰੈ ਕੇ ਭ੍ਰਿਮ ੬ ਕਾਂ
ਭੰਗ ਕਿਤਾਂ ਤੈਂ ਮਿਲੇ ੨੦ ਪੰਤੁ ਨਦ ਭ੍ਰਿਮਾਂ ਕੀ
ਨਿਖਧ ਤੁੰਦ੍ਰ ਤਰ ਕੀ ਨਿਖਧਾਂ ਕਾਂ ਪੈਗ॥੫੫੫
੮੮॥ ॥ਸਥ ਸੰਕ ਪਾਨ ਸ ਤੈਰ ਪਾਰਕਾਂ॥

ਪਰਨ ਨਿਖਧਾਂ ਫਿਸਾਂ ਜਿਤਤੇ ਕੈ ਤਸਟ ਪਸਟ
ਕਰਨ ਤੈਦ੍ਰੇ ਤਤਤੇ ਨਿਯਾਂਰ ਫ਼ਿਸ ਪਰਨ ਨਿਖਧਾਂ
ਕੈ ਰਖੈ ਤੈਰ ਪਫਿਲੇ ਨਿਯਾਂਰ ਜੋ ਪਰਨ ਨਿਖਧਾਂ
ਦਾਂ ਦਰ ਡੀ ਸਾਂਗ ਕਰਨ ਜੇ ਪਕਾਂ ਕਿ ਸੰਕ ਕੈ
ਪਟਾਂਕੈ॥ ਫਿਰ ਤਤੈਂਨਨਤੇ ਸਾਂ ਪਾਤ ਕਰੈ ਜੈ

ਸੰਦ ਤੈਗ ਦਣੀ ਭੈਸ ਨੰਮਧ ਤੈਗੀ ॥

ਤਸਾਤਰਣ ॥

ਪਰ ਖੈ ਨੇ ਵਗੀ ੜੋ ਤਰ ਨੈ ਸੰਦ ਤੂੰ ਤੁੰਜਿਸ
ਣੈ ਸੰਦ ਨੈਠੇ ਤਜਣੇ ਗਜਣੇ ਵਗੈਂ ਨੰਜਿਤ
ਦੇ ਭੈਸ ਤੈਗੇ ਗਜੰਤੂ ਦੇ ਨੈ ਸੰਦ ਪਰ ਜਿਦ ਤੂੰ ॥
ਤਧਾਨ । ਓਤਥੇ ਗਜਾਜ ਨੰਮਧਾ ੯ ਓਨ ਦੇ ਸੈ
ਣ ਯਤ ਜਿਖੇ ਗਮਧਾ ੯ ਜੂਨੰਗੀ ਨਗਾ ਓਦ ਖ
ਸਓ੍ਰ ਦੇ ਗਮਧਾ ੮ ਓਤੇਂ ਸ ਖਾਤ ੭੨ ਪਤੂ ਤ੍ਰੇ
ਸ ਤੈਪ ॥ਨਿਕ ।੧੨।੧੩।੧੪।੧੫।੧੬।੧੭।੧੮
।੧੯।੨੧।੨੩।੨੪।੨੫।੨੬।੨੭।੨੮।੨੯।੩੧
।੩੨।੩੪।੩੫।੩੬।੩੭।੩੮।੩੯।੪੧।੪੨।੪੩
।੪੫।੪੬।੪੭।੪੮।੪੯।੫੧।੫੨।੫੩।੫੪।
੫੬।੫੭।੫੮।੫੯।੬੧।੬੨।੬੩।੬੪।੬੫।੬੭।
੬੮।੬੯।੭੧।੭੨।੭੩।੭੪।੭੫।੭੬।੭੮।੭੯
।੮੧।੮੨।੮੩।੮੪।੮੫।੮੬।੮੭।੮੯।੯੧।੯੨।
੯੩।੯੪।੯੫।੯੬।੯੭।੯੮॥

ਤੇਰ ਪ੍ਰਕਾਰ ਲਿਖਯਤੇ ।

ਪ੍ਰਸ਼੍ਨ ਵਿਚ ਜਿਤਨੇ ਨਖ੍ਯਤ੍ਰ ਕੇ ਅੰਕੋ ਕਾ ਯੋਗ
ਹੋਤਾ ਹੈ ਪਹਲੇ ਪਹਲੇ ਦੂਸਰੇ ਤਾਕੇ ਪੰਚੋਤਰਤਤੀ
ਡੀ ਨਖ੍ਯਤ੍ਰੋਂ ਸੇ ਮਿਲੇ ਤੋਰ ਤਰਕੋ ਜੀਸ ਕਰਨ
ਜੇ ਏਕ ਕਿ ਅੰਕ ਕਾ ਤੋਰ ਲਿਖੇ ॥ ਫਿਰ ਤਰਕ
ਪਤਕਾ ਪਾਤ ਆਤੇ ਹੈਂ ਜੋ ਅੰਕ ਹੋ ਦਸ੍ਰੀ ਭਿੰਨ
ਕੀ ਸੰਖ੍ਯਾ ਤੇ ਪ੍ਰੰਤੂ ਪਹੁ ਗੋਤੀ ਕਰੋਂ ਤੋ ਸਕ
ਕੀਤੇ ਸਤੋਂ ਨਖ੍ਯਤ੍ਰ ਕੀ ਸੰਖ੍ਯਾ ਹੋਰ ਹੈ ਉਸਕਾ
ਯੋਗ ਪ੍ਰਸ਼੍ਨ ਕਾ ਯੋਗ ਜੋ ਕਹਤਾ ਹੈ ॥

॥ ਤਅਤਰ ॥

ਜਿਤਨੇ ਜਿਤਨੇ ਸੰਖ੍ਯਾ ਕੀ ਪਕ ਸਮਾਨਯ=
ਥੋ ਯੋਗਕੇ ਨਤ ਹੋਤਾ ਹੈ ਤਾਂਕੇ ਤੁਲਨੇ ਪ੍ਰਸ਼ਨੇ
ਕਰਨੇ ਥੋ ਵਿਤਨੇ ਭਿੰਨ ਹੋਗ ॥ ਦੁਖਾਨ।
ਉਤਮੋਂ ਯੋਗ ੧੩ ਹੈ ਉਸ ਚਿਤ੍ਰ ਓਰ ਪਟਾ ਓਕਾਰ
ਪੰਚੋਤ ਨਖ੍ਯਤ੍ਰ ਸੰਖ੍ਯਾ ਜਿਤ ਨਖ੍ਯਤ੍ਰੋਂ ਸੇ ਨਖ੍ਯ

ਜਿਤ ਕੀਤ ੧੨/੧ । ੧੧/੨ । ੧੦/੩ । ੫/੪ ਓਸ ਕਾਰਿਤਤ
ਗੁਣ ਤੇ ਕੀ ਗੰਤ ਨੇਤ ਗੁਣ
ਯਾ ਤੇ ਹੋਇ (੧੮੮੦/੨੪) ਤੇਰੇ ਸਾਂ ਭਾਸਿਣ ਥੈ
ਨਛਾਇ ਜਿਨਿ ੪੫੫ ਪੰਤੁ ਤ੍ਰਿਸ ਹੋਇ ਓਸ ਗੰਤਿ
ਕਿਸ ਨਵਾਂ ਨੰਥਾਧਾਂ ੫ ਤੇਰ ੫ ਓਸੰ ਸਾਂ ਥੈਗ
੧੪ ਪੰਤੁ ਜਰਸਤ ਥੈਗ ੧੩ ਥੈ ਨਾਇਰ ਤੇ॥
ਓਤਿ ਭੁੰ ਨਵਰਾਂ ਸਾਂਰਯ ਵਿਰ ਸਿਤਾਂ ਜੀਜਾਂ ਵਣੀ
ਨਜਾਂ ਜਤਾਂ॥

[illegible]
[illegible]
[illegible]
[illegible]
[illegible]
[illegible]
[illegible]
[illegible]
[illegible]
[illegible]
[illegible] ॥

$\frac{25}{100}$ [illegible]

[illegible] $\frac{5}{100}$ [illegible]

[illegible] $\frac{5}{100} = .05$ |

$\frac{25}{1000} = .025$ | $\frac{1}{10000} = .0001$ | $12\frac{5}{10} = 12.5$

[illegible] ||

[illegible]

ਜੈਸੇ ਤੂੰ ਲੀਤਾ ਦਸਾਂਸ ਸਾਰ ਦੀ ਦਸਾ ਅੰਸਾ
ਸਾ ਤੋਂ ਸਾਰੇ ਦੀਸਿਸਾ ਤੋਂ ਸਾਰਾਂ ਕਿ ਜਿਥੇ ਵਿਚ
ਪੂਰਨੀਂ ਕੀ ਤਾਂ ਜਿਤਨੇ ਕਾ ਅੰਕ ਭਾਗਹਾਰ ॥ ਜਿਸ

·੨੧੫	ਤਤਤਰ ਕੀ ਸਾਮਾਪਤਾਂ ਜਤਨਿ ਤੈਤੇ
·੭੨	
·੦੫	ਜਿਤਨ ਧੋਗ ਕੀ ਰੀਤਿ ਨੈਂ ਜਿਤਨਾ ਕਰ
·੯੮੫	ਲਬੇ ਤੇ ਤਤਤਰ ਤੁਲਯ ਮਿਲੈਗਾ ਜੈਸੇ

$\frac{੨}{੧੦} + \frac{੫}{੧੦} = \frac{੭}{੧੦} = ·੭$ ॥ $\frac{·੫}{·੭}$

੧ ਉਦਾਹਰਣ	੨ ਉਦਾਹਰਣ	੩ ਉਦਾਹਰਣ
·੨੧੫	੮ ·੩੧੮	੦ ·੩੦੦੩
·੮੨	੬੦ ·੦੦੫	੮ ·੧੭
·੦੫	·੦੧੨੪	·੦੬੩
੧·੦੮੫	·੬੩੭੫	੮ ·੧੩੭
	·੮੩੭੫	੬੦੪ ·੩੧੭੬
		·੩੦੦੫
	੬੫·੮੧੪੪	੬੨੦ ·੬੫੧੧

ਅਥ ਦਸਾ ਮਲਵ ਕੇ ਅੰਤਰ ਕੀ ਰੀਤਿ ॥ ਘਟਾਵਨੇ
ਜੋਗ ਜੈ ਰਾਸ ਨੂੰ ਵੈਸਾਂ ਹੀ ਲਿਖ ਜੈਸਾਂ ਜਿਤਨੇ
ਦਾ ਜੋੜੇ ਕਰ ਅਥ ਤੋ ਸ੍ਰੀ ਕਰ ਨਾਪਾ ਨੈ ਵੇਗੀ

रुपैये की दर अंदाजे सैंकड़ करे तां से
उधार दे सवैये दी कीमत दी सफेद दरम्यान
होंदे ते उधार उत्ते छूट करके जिस ते उ
धार दी दरूप मयार होवंदे सो मया
अंदाजे दी रीति करदे अट ६ है॥
उतरदा·००३ हिसा·००२८१७६ है अंदाजे

भरहार ४२५·००० ·४२६ ४२४·५७४	·००३०००० ·००२८१७६ ·०००१८२४	२ उतरदा ६·३१६ २·१८४ ४·१३२

सवा मसाजनद वे गुणे दी रीति॥

गुणज गुणा वे उधार दी दरत करन दे लिये
दर पूरैये दी दर गुणा कर गुणा ठन
दा है तां मसाजनद वे दने जानेउ
उथे मयार जिस कर मसाजनद दी कीमत
करे जितने मयार जिस कर गुणज गुणा वे

ये दशामलव के रूप ॥

उदाहरण ·२४ को ·६५ से गुणो ·   २४ / ६५ / १२० / १४४ / ·१५६०

२ प्रश्न ·०२ को ·०४५ गुणा करो

·०२ / ·०४५ / १० / ८ / ·०००९०

३ प्रश्न ·८४ को ·८४ से गुणो ॥ उत्तर ·७०५६

४ प्र· २७·००४ को ३६·०२ से गुणो ॥ उ· ९७२·६८४०८

अथ दशामलव के भाग की रीति

जिस प्रकार पूर्णांक विच भाग लेते हैं उसी प्रकार दशामलव विच भी लेवे परन्तु भाज्य विच जितने अंक उतने अधिक करने हों तो फिर जितने भाज्य में भाजक से अधिक रहें तो भाज्य की ओर से चिह्न जितनी विधी [illegible] ॥ और भाजक से दशामलव अधिक हो तो पूर्णांक होगी ॥ उदाहरण ॥

२·५८०१६ विच ४·७२ का भाग देओ ॥

[illegible]

[illegible] २.५८१६ [illegible]

२३५ [illegible]

२३१ [illegible]

१८८ [illegible]

४३६ [illegible]

४२३ [illegible]

१३ [illegible]

[illegible] ॥

२ [illegible] ८०४ [illegible] १८ [illegible] ॥

१८)८०४ [illegible]

७२ [illegible]

८४ [illegible]

७२ [illegible]

१२ [illegible]

[illegible] ०४४ [illegible] ॥

१ [illegible] ४.८४ [illegible] १.३५ [illegible] ॥३० ३.५

२ [illegible] .००७ [illegible] .००८६ [illegible] ३.२५२ ५५

[illegible] ॥

[illegible]

[illegible]

[illegible]

[illegible] ॥

ਜੈਸੇ ·੫=੫/੧੦ ·੭=੭/੧੦ ·੦੫=੫/੧੦੦ ·੪੨=੪੨/੧੦੦ ·੦੦੨੫=੨੫/੧੦੦੦੦

ਅਥ ਅਧ੍ਯਾਯ= ਭਿੰਨਨ ਕੈ ਦਸ਼ਮਲਵ ਮੇਂ ਲਾਵਨੇ ਕੀ ਰੀਤਿ॥

ਭਿੰਨ ਕੇ ਅੰਸ਼ ਬਿਖੇ ਤਾਈਂ ਸ਼ੂਨ ਦਸ਼ਮਲਵ ਕੀ ਰੀਤਿ ਕਰ ਕੇ ਹੇਰ ਤਾਂ ਸ਼ੂਨ ਸੋ= ਕੇ ਛੇਦ ਅੰਸ਼ ਕੋ ਉਤਨੀ ਵਿੰਦੀ ਲੈਤ ਜਾਵੈ ਜਬ ਲਗ ਕਿ ਜਿਤਨੇ ਛੇਦ ਦਸ਼ਮਲਵ ਕੇ ਅਭੀਸ਼ਟ ਹੋਵੈਂ॥ ਜੈਸੇ ੩/੫ ਕੇ ਦਸ਼ਮਲਵ ਕੇ ਲਿਖਾ ਜੈਸੇ ੨ ਕੇ ਉਪਰ ਵਿੰਦੀ ਕਿਤਾ ਸੋ ਹੋਯ॥

ਉਦਾਹਰਣ- ੩/੫=·੬ ੯/੧੨=·੭੫ ·੨੭/੪੦੦ ·੦੬੭੫= ੧/੪੨੫ =·੦੦੨੩੫੨੯ ਤੀਜ ਕੇ ਆਦਿ= ਭਿੰਨ ਕੇ ਦਸ਼ਮਲਵ ਮੇਂ ਲਾਵੇ॥ ਅਭ੍ਯਾਸ॥

੧੩/੨੫ ੫/੧੬ ੬/੭ ੨/੫੭ ੬/੧੨ ੩/੪੦੦ ੭/੬੦੦ ੧/੬

ਉਤ੍ਰ ·੫੨ ·੩੧੨੫ ·੮੫੭੧੪੨ ·੦੩੫੦੮ ·੫ ·੦੦੭੫ ·੦੧੧੬ ·੧੬

ਓਤ ਉਪਰਲੇ ਭਿੰਨ ਕੇ ਉਤਤਰ ਲਿਖੇ ੫ ਹੋਨ ·੦੦੭੫, ·੦੦੧੭/·੧੬੬੬ ਦਸ ੨ ਸਥਾਨੇ ਤੇ ਪੁਨ ਸ਼ੁਧੇਗ ਹੋਤ ਚਕ੍ਰਪ੍ਰਾਪਤ ਤੁਰ ਕਿਤਨਿਆਂ ਵਿਚਿ ਕੇ ਅੰਕ ਕੇ ਪਹਿਲੇ ਦਸ਼ਮਲਵ ਹੋਗ= ਦਸ਼ ਪਲਵ ਲਵ ਕੇ ਪੀਛੇ ਅਧਿਕ ਕੇ ਕੇਵਲ ਦੀਰਘ ਅਤੇ ਸ਼ੁਧੇਗ॥ ਜਿਹ ਵਿਸ਼ੀ ਜਤੀ ਕੇ ਦਸ਼ਮਲਵ ਵਿਚ ਅਕ ਹੋ ਤਰਕੀ

[illegible]

[illegible]